



# ਜੂਲੀਆਸ ਸੀਜ਼ਰ

(ਸ਼੍ਰੇਕਸਪੀਅਰ)



# ਜੂਲੀਆਸ ਸੀਜ਼ਰ

(ਸ਼ੇਕਸਪੀਅਰ)

ਅਨੁਵਾਦਕ ਤੇ ਸੰਪਾਦਕ  
ਐਚ.ਐਸ.ਗਿੱਲ

ਜੈਅ ਪਬਲੀਕੇਸ਼ਨਜ਼  
ਚੋਮੋਂ-ਮਲੌਦ, ਜ਼ਿਲਾ ਲੁਧਿਆਣਾ

**Julius Ceasuer**

**Shakespeare**

Translation By :

**H.S. Gill**

© Author

ISBN 8-7883-237-2

Published by :

**Jai Publisher** Chomon-Malaud,

Distt. Ludhiana.

Printed at

**ArtCave Printers**

1978/2 Maharaj Nagar,

Behind Curcuit House, Ferozepur Road,

Ludhiana - 141001 Punjab, India

Ph. 0161-2774236. M : 98766-68999

Price : 150/-

ਪਰੀਤ  
ਅਰਸੀਆ  
ਅਤੇ  
ਸ਼ਾਹਬਾਜ਼  
ਦਾ ਨਾਮ

## ਆਉਣ ਵਾਲੀਆਂ ਪੁਸਤਕਾਂ:-

	ਅੰਤਨੀ ਅਤੇ ਕਲਪਾਤਰਾ	ਸ਼ੇਕਸਪੀਅਰ
	ਹੈਮਲਿਟ-ਡੈਨਮਾਰਕ ਦਾ ਰਾਜਕੁਮਾਰ	ਸ਼ੇਕਸਪੀਅਰ
	ਊਬੈਲੋ-ਵੈਨਿਸ ਦਾ ਮੂਰ	ਸ਼ੇਕਸਪੀਅਰ
	ਮੈਕਬੈਥ	ਸ਼ੇਕਸਪੀਅਰ
	ਸਾਹਿਤ ਕੀ ਹੈ	ਜਾਂ ਪੌਲ ਸਾਰਤਰੇ

## ਦੇ ਸ਼ਬਦ

ਇੱਕ ਭਾਸ਼ਾ ਦੇ ਕਿਸੇ ਸ਼ਾਹਕਾਰ ਦਾ ਦੂਜੀ ਜੁਬਾਨ ਵਿੱਚ ਅਨੁਵਾਦ ਇੱਕ ਬੜੀ ਵੱਡੀ ਚੁਣੌਤੀ ਹੁੰਦਾ ਹੈ। ਭਾਸ਼ਾਵਾਂ ਦੇ ਆਪਣੇ ਵਿਲੱਖਣ ਸੁਭਾਅ ਹੁੰਦੇ ਹਨ, ਵਿਲੱਖਣ ਰੰਗ ਅਤੇ ਵਿਲੱਖਣ ਰੂਪ ਹੁੰਦੇ ਹਨ। ਆਤਮਾਵਾਂ ਭਾਵੇਂ ਇੱਕ ਹੁੰਦੀਆਂ ਹਨ, ਪਰ ਸਰੀਰ ਤਾਂ ਭਿੰਨ ਹੁੰਦੇ ਹਨ, ਅਤੇ ਉਨ੍ਹਾਂ ਦੇ ਵਕਰ, ਝੁਕਾ ਅਤੇ ਪ੍ਰਵਿਰਤੀਆਂ ਮੂਲੋਂ ਹੀ ਭਿੰਨ ਹੁੰਦੀਆਂ ਹਨ। ਹਰ ਭਾਸ਼ਾ ਦਾ ਮੁਹਾਵਰਾ ਆਪਣਾ ਵਿਸ਼ੇਸ਼ ਮੁਹਾਵਰਾ ਹੁੰਦਾ ਹੈ ਜਿਸ ਵਿੱਚ ਬੁਹਤ ਸਾਰੀਆਂ ਨਾਕਾਬਲੇ ਅਨੁਵਾਦ ਲੈ-ਮਈ ਨਫਾਸਤਾਂ ਅਤੇ ਬਾਈਕੀਆਂ ਹੁੰਦੀਆਂ ਹਨ, ਜਿਨ੍ਹਾਂ ਤੇ ਸਹਿਜੇ ਹੀ ਅਥੂਰ ਪਾ ਲੈਣਾ ਮੁਸ਼ਕਲ ਹੀ ਨਹੀਂ ਸਗੋਂ ਕਈ ਵਾਰ ਨਾਮੁਮਕਿਨ ਵੀ ਹੁੰਦਾ ਹੈ। ਸੋਕਸਪੀਅਰ ਦਾ ਅਨੁਵਾਦ ਤੇ ਉਹ ਵੀ ਪੰਜਾਬੀ ਵਿੱਚ, ਕੁੱਝ ਇਸੇ ਤਰਾਂ ਦੀ ਨਾਮੁਮਕਿਨ ਨੂੰ ਮੁਮਕਿਨ ਕਰਨ ਦੀ ਮਹਾਨ ਚੁਣੌਤੀ ਹੈ ਜਿਸ ਨੂੰ ਮੈਂ ਬੜੀ ਆਜਜ਼ੀ ਸਹਿਤ ਕਬੂਲਿਆ ਹੈ; ਅਤੇ 'ਜੂਲੀਆਸ ਸੀਜ਼ਰ' ਆਪਣੀ ਪਹਿਲੀ ਕਾਵਸ ਵਜੋਂ ਸਾਹਿਤ ਰਸੀਆਂ ਦੀ ਖਿਦਮਤ ਵਿੱਚ ਪੇਸ਼ ਕਰਦਾ ਹਾਂ; ਇਸ ਉਮੀਦ ਨਾਲ ਕਿ ਕੁਝ ਨਾ ਕੁਝ ਹੌਸਲਾਅਫ਼ਜ਼ਾਈ ਤਾਂ ਜ਼ਰੂਰ ਕਰਨਗੇ ਭਾਵੇਂ ਛੁੱਲਾਂ ਦੇ ਨਾਲ ਦੋ ਚਾਰ ਤਿੱਖਮੁਹੀਆਂ ਸੂਲਾਂ ਵੀ ਕਿਉਂ ਨਾਂ ਬਖਸ਼ਣ ਪਰ ਬਖਸ਼ਣਗੇ ਜ਼ਰੂਰ।

ਇਸ ਨਾਟਕ ਦਾ ਅਨੁਵਾਦ ਕਰਦਿਆਂ ਮੈਂ ਆਮ ਪੰਜਾਬੀ ਰੰਗ ਕਰਮੀਆਂ ਅਤੇ ਉਨ੍ਹਾਂ ਸਾਹਿਤ ਰਸੀਆਂ ਨੂੰ ਨਜ਼ਰ 'ਚ ਰੱਖਿਆ ਹੈ ਜੋ ਕਿਸੇ ਜਨਮੂਰੀ ਕਾਰਨ ਜਾਂ ਫਿਰ ਅੰਗਰੇਜ਼ੀ ਭਾਸ਼ਾ ਵਿੱਚ ਹੱਥ ਤੰਗ ਹੋਣ ਕਾਰਨ ਸੋਕਸਪੀਅਰ ਦਾ ਉਸ ਦੀ ਆਪਣੀ ਭਾਸ਼ਾ ਵਿੱਚ ਆਨੰਦ ਨਹੀਂ ਮਾਣ ਸਕਦੇ। ਇਸ ਲਈ ਮੈਨੂੰ ਇਹ ਕਿਹਿਣ ਵਿੱਚ ਰਤਾ ਵੀ ਸੰਕੋਚ ਨਹੀਂ ਕਿ ਇਹ ਅਨੁਵਾਦ ਵਿਦਵਾਨਾਂ ਅਤੇ ਪੰਡਤਾਈ ਦੇ ਦਾਅਵੇਦਾਰਾਂ ਲਈ ਨਹੀਂ ਹੈ; ਅਤੇ ਇਸੇ ਲਈ ਇਸ ਵਿੱਚ ਗੁੜੁ ਅਤੇ ਭਾਰੀ ਭਰਕਮ ਸੰਸਕ੍ਰਿਤ ਆਧਾਰਤ ਸ਼ਬਦਾਂ ਤੋਂ ਜਾਣ ਬੁੱਝ ਕੇ ਪਰਹੇਜ਼ ਕੀਤਾ ਗਿਆ ਹੈ ਤਾਕਿ ਆਮ ਪੜ੍ਹਣ ਵਾਲੇ ਨੂੰ ਸ਼ਬਦਕੋਸ਼ਾਂ ਦੇ ਵਰਕੇ ਨਾਂ ਫੋਲਣੇ ਪੈਣ। ਇਹੋ ਕਾਰਨ ਹੈ ਕਿ ਬਿਨਾ ਲੋੜ ਤੋਂ ਏਧਰੋਂ ਏਧਰੋਂ ਜੰਕ ਚੋਂ ਟੁੰਟੇ ਭੌਜੇ ਕਲ ਪੁਰਜੇ ਜੋੜ ਜਾਤ ਕੇ ਨਵੇਂ ਸ਼ਬਦ ਘੜਨ ਤੋਂ ਵੀ ਪਰਹੇਜ਼ ਕੀਤਾ ਗਿਆ ਹੈ। ਪਰ ਉਹ ਸ਼ਬਦ ਜੋ ਪਿਛਲੇ ਕਈ ਸੌ ਵਰ੍ਗਿਆਂ ਤੋਂ ਸਾਡੀ ਮਾਂ ਬੋਲੀ ਦਾ ਅਟੁੱਟ ਅੰਗ ਹੀ ਨਹੀਂ ਸਗੋਂ ਸਿੰਗਾਰ ਵੀ ਬਣ ਚੁੱਕੇ ਹਨ, ਨਿਸ਼ਕੋਚ ਵਰਤੇ ਗਏ ਹਨ ਬਿਨਾਂ ਕਿਸੇ ਭਾਸ਼ਾਈ ਆਧਾਰ ਦੇ ਵਿਤਕਰੇ ਤੋਂ। ਅਜੇਹੇ ਸ਼ਬਦ, ਵਾਕ-ਅੰਸ਼ ਅਤੇ ਮੁਹਾਵਰੇ ਆਦਿ ਮਾਂ ਬੋਲੀ ਨੇ ਬੜੇ ਪਿਆਰ ਨਾਲ ਆਪਣੀ ਬੁੱਕਲ ਸਮੇਟੇ ਹੋਏ ਹਨ, ਅਤੇ ਉਹ ਇਸ ਦਾ ਅਟੁੱਟ ਅੰਗ ਬਣ ਚੁੱਕੇ ਹਨ। ਅਜਿਹੇ ਸ਼ਬਦਾਂ, ਵਾਕ ਅੰਸ਼ਾਂ ਤੇ ਮੁਹਾਵਰਿਆਂ ਤੋਂ ਪਰਹੇਜ਼ ਕਰਨਾ ਤਾਂ ਜਾਣ ਬੁੱਝ ਕੇ ਕੀਤੇ ਅਪਰਾਧ ਤੋਂ ਕਿਸੇ ਸੁਰਤ ਘੱਟ ਨਹੀਂ ਹੋ ਸਕਦਾ।

ਅੰਤ ਵਿੱਚ ਸਾਹਿਤ ਪਰੋਮੀਆਂ ਨੂੰ ਸਨਿਮਰ ਗੁਜ਼ਾਰਿਸ਼ ਹੈ ਕਿ ਆਪਣੇ ਬਹੁਮੁੱਲੇ ਸੁਝਾਵਾਂ ਨਾਲ ਜ਼ਰੂਰ ਨਿਵਾਜਣ। ਰਿਣੀ ਹੋਵਾਂਗਾ।

ਐਚ-ਐਸ-ਗਿੱਲ

## ਧੰਨਵਾਦ

ਅਤਿਅੰਤ ਰਿਹੀ ਹਾਂ ਭਾਸ਼ਾ ਵਿਗਿਆਨੀ ਮਰਹੂਮ ਡਾਕਟਰ ਐਸ ਜੋਸੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲਿਆਂ ਦਾ ਜਿਨ੍ਹਾਂ ਦੀ ਪ੍ਰੇਰਣਾ ਅਤੇ ਉਤਸਾਹ ਸਦਕਾ ਮੈਂ ਇਸ ਯੋਜਨਾ ਨੂੰ ਹੋਥ 'ਚ ਸਕਿਆ। ਉਨ੍ਹਾਂ ਦੀ ਲਗਾਤਾਰ ਹੌਸਲਾਅਫ਼ਜ਼ਾਈ ਅਤੇ ਇਸਲਾਹ ਤੋਂ ਬਿਨਾਂ ਇਹ ਕਾਰਜ ਨੇਪਰੇ ਚਾੜ੍ਹਨਾ ਅਤਿਅੰਤ ਮੁਸ਼ਕਲ ਸੀ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ! ਆਮੀਨ।

ਦਿਲੋਂ ਧੰਨਵਾਦੀ ਹਾਂ ਪ੍ਰਸਿੱਧ ਨਾਟਕ-ਕਾਰ ਡਾਕਟਰ ਆਤਮਜੀਤ ਹੋਰਾਂ ਦਾ ਜਿਨ੍ਹਾਂ ਆਪਣੇ ਰੁਝੇਵਿਆਂ ਚੋਂ ਬੁਹਾਊਂ ਸਮਾਂ ਕੱਢ ਇਸ ਅਨੁਵਾਦ ਨੂੰ ਪਤ੍ਰਿਆ, ਘੋਖਿਆ ਅਤੇ ਆਪਣੀ ਕੀਮਤੀ ਰਾਏ ਇੱਕ ਖੂਬਸੂਰਤ ਭੂਮਿਕਾ ਦੇ ਰੂਪ 'ਚ ਪੇਸ਼ ਕੀਤੀ; ਕਿਤਾਬ ਦਾ ਚਿਹਰਾ-ਮੁਹਰਾ ਸੰਵਾਰਨ 'ਚ ਉਨ੍ਹਾਂ ਨੇ ਮਹੱਤਵਪੂਰਣ ਯੋਗਦਾਨ ਦਿੱਤਾ ਹੈ।

ਸਵਰਨਜੀਤ ਸਵੀ ਹੋਰਾਂ ਦਾ ਸਰਵਰਕ ਦੇ ਖੂਬਸੂਰਤ ਡੀਜ਼ਾਈਨ ਲਈ ਦਿਲੋਂ ਮਸ਼ਕੂਰ ਹਾਂ।

ਆਖਰ ਵਿੱਚ ਧੰਨਵਾਦੀ ਹਾਂ ਪਰਿਸੀਪਲ ਪਰਮਿੰਦਰ ਕੌਰ ਗਿੱਲ ਹੋਰਾਂ ਦਾ ਜਿਨ੍ਹਾਂ ਦੇ ਸਹਿਯੋਗ ਬਿਨਾਂ ਇਹ ਯੋਜਨਾ ਨੇਪਰੇ ਚਡ੍ਹਨ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ।

ਹਰਦਿਲਬਾਗ ਸਿੰਘ ਗਿੱਲ

ਦੁਨੀਆਂ ਦੇ ਮਹਾਨਤਮ ਨਾਟਕਕਾਰਾਂ ਵਿੱਚੋਂ ਇੱਕ ਸ਼ੇਕਸਪੀਅਰ ਸੀ। ਉਸਦੇ ਨਾਟਕਾਂ ਵਿੱਚ ਜੀਵਨ ਅਤੇ ਮਨ ਦਾ ਜਿੰਨਾ ਸੁਹਣਾ ਚਿਤਰਣ ਹੋਇਆ ਹੈ, ਉਹ ਮਿਸਾਲੀ ਹੈ। ਹੈਮਲੈਟ, ਮੈਕਬੈਥ, ਓਥੈਲੋ ਆਦਿਕ ਨਾਟਕ ਆਪਣੀ ਰਚਨਾ ਤੋਂ ਪੰਜ ਸਦੀਆਂ ਬਾਦ ਭੀ ਸੱਜ਼ਰੇ ਅਤੇ ਭਾਵਭਰੇ ਹਨ। ਜੂਲੀਅਸ ਸੀਜ਼ਰ ਵੀ ਉਸਦੇ ਮਹੱਤਵਪੂਰਨ ਨਾਟਕਾਂ ਵਿੱਚੋਂ ਇੱਕ ਹੈ ਜਿਹਤਾ ਰੋਮਨ ਇਤਿਹਾਸ ਦੀ ਗੱਲ ਕਰਦਿਆਂ ਵੀ ਮਨੁੱਖੀ ਮਨ ਦੀਆਂ ਡੂੰਘਾਈਆਂ ਤੱਕ ਉਤਰਦਾ ਹੈ ਅਤੇ ਆਪਣੇ ਬਹੁ ਭਾਵੀ ਸੰਸਾਰ ਨਾਲ ਪਾਠਕਾਂ ਅਤੇ ਦਰਸ਼ਕਾਂ ਨੂੰ ਮੌਹਦਾ ਅਤੇ ਪੋਹਦਾ ਹੈ।

ਕੈਸੀਅਸ ਨੂੰ ਸੀਜ਼ਰ ਦੀ ਬਹਾਦਰੀ, ਤਰੱਕੀ ਅਤੇ ਸੋਭਾ ਦਾ ਸਾਤਾ ਹੈ। ਨਾਟਕ ਦੇ ਕਾਰਜ ਅਨੁਸਾਰ ਕੈਸੀਅਸ ਇਹ ਭਰਮ ਸਿਰਜਣ ਵਿੱਚ ਕਾਮਯਾਬ ਹੋ ਜਾਂਦਾ ਹੈ ਕਿ ਸੀਜ਼ਰ ਰੋਮ ਗਣਰਾਜ ਨੂੰ ਇੱਕ ਰਾਜਸ਼ਾਹੀ ਵਿੱਚ ਬਦਲ ਦੇਣਾ ਚਾਹੁੰਦਾ ਹੈ। ਇਸ ਦੇ ਸਿਟੋ ਵਜੋਂ ਉਹ ਸੀਜ਼ਰ ਦੇ ਨੇੜਲੇ ਮਿੱਤਰ ਬਰੂਟੱਸ ਨੂੰ ਵੀ ਉਸ ਤੋਂ ਤੋੜ ਦੇਂਦਾ ਹੈ ਅਤੇ ਉਸ ਨਾਲ ਰਲ ਕੇ ਸੀਜ਼ਰ ਦਾ ਕਲਲ ਕਰਦਾ ਹੈ। ਹੌਲੀ ਹੌਲੀ ਹਾਲਤਾਂ ਇਹੋ ਜਿਹੀਆਂ ਬਣਦੀਆਂ ਹਨ ਕਿ ਪਹਿਲਾਂ ਕੈਸੀਅਸ ਆਤਮਘਾਤ ਕਰਦਾ ਹੈ ਅਤੇ ਫਿਰ ਬਰੂਟੱਸ ਨੂੰ ਕਰਨਾ ਪੈਂਦਾ ਹੈ। ਮਰਨ ਤੋਂ ਪਹਿਲਾਂ ਬਰੂਟੱਸ ਆਪਣੇ ਸਾਬੀਆਂ ਦੇ ਤਰਲੇ ਮਾਰਦਾ ਹੈ ਕਿ ਉਹ ਉਸਦੀ ਜਾਨ ਕੱਢ ਲੈਣ ਪਰ ਅੰਤ ਉਸਨੂੰ ਆਪਣੀ ਮੌਤ ਦਾ ਪ੍ਰਬੰਧ ਵੀ ਆਪ ਕਰਨਾ ਪੈਂਦਾ ਹੈ। ਉਸਦੇ ਅੰਤਿਮ ਮਾਰਮਿਕ ਬੋਲ ਇਸ ਪ੍ਰਕਾਰ ਹਨ:

ਅਲਵਿਦਾ ਨੇਕ ਸਟਰੈਟੋ;  
ਸੀਜ਼ਰ! ਹੁਣ ਤਾਂ ਸੁਣਤ ਹੋ ਜਾ  
ਨਹੀਂ ਸੀ ਮਾਰਿਆ ਤੈਨੂੰ  
ਏਦੂੰ ਘੱਟ ਸੁਭ ਕਾਮਨਾ ਨਾਲ  
(ਆਪਣੀ ਤਲਵਾਰ ਉਤੇ ਦੌੜ ਕੇ ਮਰ ਜਾਂਦਾ ਹੈ।)

ਮਾਰ-ਧਾਰ ਨਾਲ ਭਰੇ ਇਸ ਨਾਟਕ ਦਾ ਕਾਰਜ ਦੇਖਣ-ਸੁਣਨ ਨੂੰ ਫਿਲਮੀ ਜਾਪਦਾ ਹੈ ਪਰ ਇਸ ਵਿੱਚ ਸ਼ੇਕਸਪੀਅਰ ਨੇ ਸੰਖਣੇ ਅਰਥ ਪਰੋਏ ਹਨ। ਉਸਦੇ ਨਾਟਕ ਦੀ ਬੁਝਣੀ ਇਨੀ ਬਾਰੀਕ ਹੈ ਕਿ ਅਜੇ ਤੱਕ ਸਮਾਲੋਚਕ ਇਸ ਬਹਿਸ ਨੂੰ ਹੀ ਨਹੀਂ ਮੁਕਾ ਸਕੇ ਕਿ ਆਖਰ ਇਸ ਇਤਿਹਾਸਕ ਨਾਟਕ ਦਾ ਨਾਇਕ ਕੌਣ ਹੈ। ਇਸਦੇ ਨਾਂ ਤੋਂ ਇਹੀ ਜਾਪਦਾ ਹੈ ਕਿ ਸੀਜ਼ਰ ਹੀ ਨਾਇਕ ਹੈ ਜੋ ਕਿ ਨਾਟਕ ਦੇ ਅੱਧ ਵਿੱਚ ਹੀ ਮਾਰਿਆ ਜਾਂਦਾ ਹੈ। ਪਰ ਕਈ ਸਿਆਣਿਆਂ ਦੀ ਨਜ਼ਰ ਵਿੱਚ ਇਸਦਾ ਅਸਲ ਨਾਇਕ ਬਰੂਟੱਸ ਹੈ। ਜਾਸ਼ਨ ਹੂਪਰਟ ਕਹਿੰਦਾ ਹੈ: “ਬਰੂਟੱਸ ਇਸ ਨਾਟਕ ਦੀ ਅਸਲ ਚਲਕ ਸ਼ਕਤੀ ਹੈ। ਭਾਵੇਂ ਉਹ ਕਾਹਲੀ ਵਿੱਚ ਇੱਕ ਰਾਜਸੀ ਗਲਤੀ ਕਰਦਾ ਹੈ ਪਰ ਨਿਸਚੇ ਹੀ ਉਹ ਆਪਣੇ ਜਾਤੀ ਹਿਤਾਂ ਤੋਂ ਉਤਾਂਹ ਉਠਦਾ ਹੈ ਅਤੇ ਰੱਪਬਲਿਕ ਵਾਸਤੇ ਸੀਜ਼ਰ ਨੂੰ ਮਾਰਦਾ ਹੈ।” ਦਰਅਸਲ ਸ਼ੇਕਸਪੀਅਰ ਦੇ ਨਾਇਕ ਆਪਣੀਆਂ ਤ੍ਰਾਸਟਿਕ ਉਣਤਾਈਆਂ ਕਾਰਨ ਵੀ ਪਛਾਣੇ ਜਾਂਦੇ ਹਨ। ਬਰੂਟੱਸ ਵੀ ਇਕ ਮਹਾਨ ਦੇਸ਼ ਪ੍ਰੇਮੀ ਸੀ ਜਿਸ ਦੀ ਮੌਤ ਉਤੇ ਉਸਦਾ ਦੁਸ਼ਮਣ ਐਨਟਨੀ ਵੀ ਇਹ ਆਖਣ ਲਈ ਮਜ਼ਬੂਰ ਹੈ:

ਅੱਤ ਕੁਲੀਨ ਅੱਤ ਭੱਦਰ ਸੀ ਇਹ

ਇਸ ਜੁੰਡਲੀ ਵਿੱਚੋਂ ਰੋਮਨ ਉਹ ਮਹਾਨ  
ਬਾਕੀ ਸਾਰੇ ਹਸਦ ਦੇ ਮਾਰੇ  
ਨਿਰਮਾਨ ਕਾਤਲ ਮਹਾਨ ਸੀਜ਼ਰ ਦੇ  
ਪਰ ਇਹ ਇੱਕ ਇਕੱਲਾ ਹੀ ਸੀ  
ਜਿਸ ਸਰਬੱਤ ਦਾ ਭਲਾ ਸੋਚਿਆ  
ਨਾਲ ਈਮਾਨ ਹੱਥ ਮਿਲਾਇਆ

ਬੇਈਮਾਨ ਸਾਜ਼ਸੀਆਂ ਨਾਲ  
ਦਰਅਸਲ ਸੇਕਸਪੀਅਰ ਆਪਣੇ ਕਿਰਦਾਰਾਂ ਦੀਆਂ ਇੰਨੀਆਂ ਪਰਤਾਂ ਦਿਖਾ ਦੇਂਦਾ ਹੈ ਕਿ  
ਉਹਨਾਂ ਨੂੰ ਚਿੱਟੇ ਜਾਂ ਕਾਲੇ ਦੇ ਰੂਪ ਵਿੱਚ ਦੇਖਣਾ ਮੁਸ਼ਕਿਲ ਹੋ ਜਾਂਦਾ ਹੈ।

ਇਸ ਨਾਟਕ ਵਿੱਚ ਭੀ ਜਾਂ ਹਜ਼ੂਮ ਦਾ ਬਹੁਤ ਖੂਬਸੂਰਤ ਚਰਿੰਤਰ ਪੇਸ਼ ਕੀਤਾ ਗਿਆ ਹੈ ਜੋ ਜਿੰਦਗੀ ਵੀ ਪੇਸ਼ ਕਰਦਾ ਹੈ ਅਤੇ ਉਸਦੇ ਅਰਥ ਵੀ। ਸੀਏਟਰ ਵਾਸਤੇ ਇਹੋ ਜਿਹੀ ਰਚਨਾ ਲਿਖਣਾ ਸੌਖ ਕੰਮ ਨਹੀਂ ਹੈ। ਨਾਟਕ ਨੂੰ ਖੋਲ੍ਹਣ ਵਾਲਾ ਪਹਿਲਾ ਦ੍ਰਿਸ਼ ਵੀ ਇਸ ਨੁਕਤੇ ਤੋਂ ਬੜਾ ਮਾਨੀ-ਖੋਜ ਹੈ, ਜਿਸ ਵਿੱਚ ਨਿਮਨ ਵਰਗੀ ਮੌਚੀ ਅਤੇ ਤਰਖਾਣ ਦਾ ਸੁੰਦਰ ਚਿਹਰਾ-ਮੁਹਰਾ ਘੜਿਆ ਗਿਆ ਹੈ। ਹਿੱਸਾ ਦੇ ਮਾਹੌਲ ਵਿੱਚ ਸਿੰਨਾ ਨਾਂ ਦੇ ਕਵੀ ਨੂੰ ਇੱਕ ਹਜ਼ੂਮ ਸਿਰਫ਼ ਇਸ ਲਈ ਮਾਰ ਦੇਂਦਾ ਹੈ ਕਿ ਉਸਦਾ ਨਾਂ ਇੱਕ ਛੜਯੰਤਰੀ ਨਾਲ ਮਿਲਦਾ ਹੈ। ਇਹ ਤੱਥ ਸਾਡੇ ਸਮਾਇਕ ਭਾਰਤੀ ਸਮਾਜ ਵਾਸਤੇ ਬੜਾ ਮਹੱਤਵਪੂਰਨ ਹੈ, ਜਿੱਥੇ ਹਰ ਇੱਕ-ਅੱਧ ਦਹਾਕੇ ਬਾਦ ਵਹਿਸ਼ੀ ਦੰਗੇ ਹੋ ਜਾਂਦੇ ਹਨ ਅਤੇ ਪਾਗਲਪਨ ਤਾਰੀ ਹੋ ਜਾਂਦਾ ਹੈ।

ਜੂਲੀਅਸ ਸੀਜ਼ਰ ਦੇ ਸੰਬੰਧ ਵਿੱਚ ਇੱਕ ਹੋਰ ਗੰਭੀਰ ਮਸਲਾ ਵੀ ਉਭਾਰਿਆ ਜਾਂਦਾ ਹੈ। ਬਾਰਬਰਾ ਪਾਰਕਰ ਨਾਂ ਦੀ ਸਮਾਲੋਚਕ ਦਾ ਵਿਸ਼ਵਾਸ ਹੈ ਕਿ ਇਹ ਰਚਨਾ ਨਾ ਕੇਵਲ ਪੁਰਸ਼ਾਂ ਦੇ ਸਮਲਿੰਗੀ ਸੰਬੰਧਾਂ ਵੱਲ ਇਸਾਰੇ ਕਰਦੀ ਹੈ ਬਲਕਿ ਸਮਲੈਂਗਿਕਤਾ ਇਸ ਦਾ ਇੱਕ ਅਨਿਖਤ ਥੀਮ ਹੈ। ਉਸ ਸਮੇਂ ਦੇ ਰੋਮਨ ਸਮਾਜ ਵਿੱਚ ਇਹ ਇੱਲਤ ਇੰਨੀ ਭਾਰੂ ਹੋ ਚੁੱਕੀ ਸੀ ਕਿ ਸਮਕਾਲੀ ਚਰਚ ਦੇ ਮੁਹਰੀ ਵੀ ਇਸ ਦੇ ਸ਼ਿਕਾਰ ਸਨ। ਪਾਰਕਰ ਅਨੁਸਾਰ ਬਰੂਟੋਸ ਅਤੇ ਉਸਦੇ ਸਾਬਿਤੀ ਛੜਯੰਤਰੀਆਂ ਦੇ ਸੰਬੰਧਾਂ ਵਿੱਚ ਸਮਲੈਂਗਿਕਤਾ ਦਾ ਦਖਲ ਸੀ ਅਤੇ ਸੀਜ਼ਰ ਦਾ ਕਤਲ ਕਰਨ ਦਾ ਇੱਕ ਕਾਰਨ ਬਰੂਟੋਸ ਦੀ ਉਸਨੂੰ ਸਰੀਰਕ ਤੌਰ 'ਤੇ ਮਾਨਣ ਦੀ ਇੱਛਾ ਸੀ। ਇਸ ਸੰਬੰਧੀ ਐਨਟਨੀ ਦਾ ਇਹ ਸੰਵਾਦ ਬੜਾ ਗੁੱਝਾ ਹੈ:

ਜੀਹਨਾਂ ਬੰਦਿਆਂ ਕਾਰਾ ਕੀਤਾ  
ਬੜੇ ਹੀ ਇੱਜ਼ਤਦਾਰ ਨੇ ਉਹ  
ਕਿਹੜਾ ਨਿੰਜੀ ਰੰਜ ਉਹਨਾਂ ਨੂੰ  
ਨਾਲ ਸੀ ਇਹਦੇ-ਮੈਨਾ ਜਾਣਾ  
ਜਿਸ ਤੋਂ ਉਹ ਮਜ਼ਬੂਰ ਹੋਏ  
ਤੇ ਕਰ ਦਿੱਤਾ ਇਹ ਕਾਲਾ ਕਾਰਾ

ਇਸ ਤਰ੍ਹਾਂ ਦੀਆਂ ਸੰਘਣੀਆਂ ਪਰਤਾਂ ਵਾਲੇ ਨਾਟਕ ਦਾ ਪੰਜਾਬੀ ਵਿੱਚ ਅਨੁਵਾਦ ਹੋਣਾ ਸੂਭ ਸ਼ਗਨ ਹੈ। ਭਾਵੇਂ ਇਸ ਨਾਟਕ ਦਾ ਪਹਿਲਾਂ ਵੀ ਇੱਕ ਅਨੁਵਾਦ ਦੋ ਤਿੰਨ ਸਾਲ ਪਹਿਲਾਂ ਪ੍ਰਕਾਸ਼ਿਤ ਹੋਇਆ ਹੈ, ਪਰ ਸੰਘਣੇ ਕਾਰਜ ਵਾਲੇ ਨਾਟਕਾਂ ਦੇ ਪੰਜਾਬੀ ਵਿੱਚ ਇੱਕ ਤੋਂ ਵਧੇਰੇ ਅਨੁਵਾਦ ਹੋਣੇ ਜ਼ਰੂਰੀ ਹਨ ਕਿਉਂਕਿ ਅਨੁਵਾਦ ਵੀ ਇੱਕ ਤਰ੍ਹਾਂ ਨਾਲ ਮੂਲ ਰਚਨਾ ਦੀ ਵਿਆਖਿਆ ਬਣ ਜਾਂਦੇ ਹਨ: ਉਨ੍ਹਾਂ ਹੀ ਅਰਥਾਂ ਵਿੱਚ ਜਿਨ੍ਹਾਂ ਵਿੱਚ ਨਾਟਕ ਦੀ ਸਮੀਖਿਆ ਜਾਂ

ਪੇਸ਼ਕਾਰੀ ਇੱਕ ਵਿਆਖਿਆ ਹੁੰਦੀ ਹੈ। ਹਰਦਿਲਬਾਗ ਸਿੰਘ ਗਿੱਲ ਹੋਰਾਂ ਨੇ ਸ਼ੇਕਸਪੀਅਰ ਦੇ ਇਸ ਮਹੱਤਵਪੂਰਨ ਨਾਟਕ ਦਾ ਅਨੁਵਾਦ ਮਹੱਤਵਪੂਰਨ ਢੰਗ ਨਾਲ ਕੀਤਾ ਹੈ। ਗਿੱਲ ਦੀ ਸਭ ਤੋਂ ਜ਼ਿਆਦਾ ਖੂਬੀ ਵਾਲੀ ਗੱਲ ਇਹ ਹੈ ਕਿ ਉਸਨੇ ਬੜੀ ਸੁਝ ਨਾਲ ਇਸ ਨਾਟਕ ਨੂੰ ਪੰਜਾਬੀ ਮੁਹਾਵਰਾ ਦੇਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਸ਼ੇਕਸਪੀਅਰ ਦੇ ਨਾਟਕ ਨੂੰ ਅਨੁਵਾਦਿਆਂ ਉਸ ਦੇ ਮੂਲ ਕਿਰਦਾਰ ਨੂੰ ਕਾਇਮ ਰੱਖਣਾ ਅਤੇ ਉਸੇ ਸਮੇਂ ਨਵੀਂ ਭਾਸ਼ਾ ਦੇ ਰੰਗ ਵਿੱਚ ਉਸਨੂੰ ਸੁਰਜੀਤ ਕਰਨਾ ਜੋ ਖਮ ਵਾਲਾ ਕਾਰਜ ਹੈ। ਇਸ ਕਾਰਜ ਵਿੱਚ ਗਿੱਲ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

ਜੂਲੀਅਸ ਸੀਜ਼ਰ ਦੇ ਮੁਢਲੇ ਵਾਰਤਾਲਾਪ ਇਹ ਹਨ:

**Flavius: Hence! Home, you idle creature, get you home**

**Is this a holiday? What! Know you not,**

**Being mechanical, you ought not walk**

**Upon a laboring day**

**Without the sign**

**Of your profession?**

**Speak, What trade are you?**

**First Citizen: Why, sir, a carpenter.**

**Marullus: Where is thy leather apron and thy rule?**

**What dost thou with thy best apparel on?**

**You, sir, what trade are you?**

ਗਿੱਲ ਨੇ ਇਨ੍ਹਾਂ ਸੰਵਾਦਾ ਨੂੰ ਹੇਠ ਲਿਖੇ ਅਨੁਸਾਰ ਉਲਬਾਇਆ ਹੈ:

ਫਲਾਵੀਅਸ: ਹੋ ਜੋ ਤਿੱਤਰ ਤੁਰੋ ਘਰਾਂ ਨੂੰ

ਓ ਨਿਕੰਮੀ ਹਾਰੀ ਸਾਰੀ

ਅੱਜ ਕਿਹੜਾ ਤਿਉਹਾਰ ਦਿਹੜਾ

ਕਿਉਂ ਹੈ ਛੁੱਟੀ ਮਾਰੀ?

ਬਬਰਦਾਰ! ਪਤਾ ਨਹੀਂ ਤੁਹਾਨੂੰ?

ਇੰਜ ਨਹੀਂ ਰਾਹਾਂ ਕੱਛਦੇ

ਮਸਰੂਫ ਦਿਨੀ ਸਭ ਕਿਰਤੀ ਕੰਸੀ

ਘਰੀੰ ਛੱਡ ਅੱਜਾਰਾਂ ਨੂੰ

ਬੋਲੋ, ਦੱਸੋ ਕੀ ਕੀ ਤੁਹਾਡੇ ਕਿੱਤੇ?

ਸ਼ਹਿਰੀ ਇੱਕ: ਕੀ ਗੱਲ ਏ ਸਰਕਾਰ? ਮੈਂ ਹਾਂ ਤਰਖਾਣ

ਮਾਰੂਲਸ: ਕਿੱਥੇ ਹੈ ਫਿਰ ਤੇਰਾ ਗੁਣੀਆਂ?

ਕਿੱਥੇ ਹੈ ਚਮਤੇ ਦਾ ਪੱਲਾ?

ਮੋਹਣੇ ਵਸਤਰ ਮੇਲੇ ਵਾਲੇ

ਕਿਉਂ ਫਿਰਦੈਂ ਤੂੰ ਏਥੇ ਪਾ ਕੇ

ਕੀਹਨੂੰ ਆਇਐਂ ਟੋਹਰ ਵਖਾਣ?

ਤੇ ਤੂੰ ਓਇ ਵੱਡਿਆ ਕੀ ਏ ਤੇਰਾ ਕਿੱਤਾ?

ਉਸਦੇ ਕੁਝ ਵਾਕੰਸ਼ ਸਾਡਾ ਧਿਆਨ ਖਿੱਚਦੇ ਹਨ ਜਿਵੇਂ: ਹੋ ਜੋ ਤਿੱਤਰ, ਨਿਕੰਮੀ ਹਾਰੀ ਸਾਰੀ, ਰਾਹਾਂ ਕੱਛਦੇ, ਮਸਰੂਫ ਦਿਨੀਂ, ਘਰੀ ਛੱਡ ਔਜਾਰਾਂ ਨੂੰ, ਕੀਹਨੂੰ ਆਇਐਂ ਟੌਹਰ ਵਖਾਣਾ? ਉਦਿ ਵੱਡਿਆ ਆਦਿ। ਇਹ ਸਾਰੇ ਵਾਕੰਸ਼ ਮੂਲ ਭਾਸ਼ਾ ਦਾ ਸ਼ਬਦੀ ਅਨੁਵਾਦ ਨਹੀਂ ਹਨ; ਸਗੋਂ ਇਹ ਪੰਜਾਬੀ ਸਭਿਆਚਾਰ ਅਤੇ ਮੁਹਾਵਰੇ ਵਿੱਚ ਅਨੁਵਾਦ ਹੈ। ਸਭ ਤੋਂ ਵਧੀਆ ਕਪਤਿਆਂ ਨੂੰ 'ਸੁਹਣੇ ਵਸਤਰ ਮੇਲੇ ਵਾਲੇ' ਕਹਿਣਾ ਅਤੇ **You sir, what trade are you** ਨੂੰ 'ਤ ਤੂੰ ਉਦਿ ਵੱਡਿਆ ਤੇਰਾ ਕੀ ਏ ਕਿੱਤਾ' ਨਾਲ ਅਨੁਵਾਦਣਾ ਗਿੱਲ ਦੀ ਬਾਰੀਕ ਭਾਸ਼ਾਈ ਸੁਝ ਵੱਲ ਸੰਕੇਤ ਹੈ। ਅਜਿਹੇ ਨਾਟਕ ਦੇ ਸਨਾਤਨੀ ਜਾਂ ਪੰਡਤਾਉ ਭਾਸ਼ਾ ਵਿੱਚ ਅਨੁਵਾਦ ਦੇ ਹੱਕ ਵਿੱਚ ਵੀ ਦਲੀਲਾਂ ਉਸਾਰੀਆਂ ਜਾਂ ਸਕਦੀਆਂ ਹਨ ਪਰ ਜੇਕਰ ਨਾਟਕ ਦਾ ਕਾਰਜ ਆਪਣੀ ਭਾਸ਼ਾ ਰਾਹੀਂ ਸੰਚਾਰ ਯੋਗਤਾ ਪੈਦਾ ਨਹੀਂ ਕਰਦਾ ਤਾਂ ਅਨੁਵਾਦ ਦਾ ਕੋਈ ਲਾਭ ਨਹੀਂ ਹੈ। ਭਾਵੇਂ ਇਹ ਵੀ ਠੀਕ ਹੈ ਕਿ ਅਜਿਹੇ ਅਨੁਵਾਦ ਵਿੱਚ ਸਾਨੂੰ ਇਲਾਕਾਈ ਬੋਲੀਆਂ ਦੇ ਗੁੜ੍ਹ ਸੁਬਦਾਂ ਤੋਂ ਗੁਰੇਜ਼ ਕਰਨਾ ਜ਼ਰੂਰੀ ਹੈ। ਇਹ ਵੀ ਜ਼ਰੂਰੀ ਹੈ ਕਿ ਪੰਜਾਬੀ ਭਾਸ਼ਾ ਵਿੱਚ ਅਜਿਹੇ ਸੰਵਾਦਾਂ ਨੂੰ ਉਲਥਾਉਣ ਸਮੇਂ ਇਸ ਗੱਲ ਦਾ ਬਿਆਲ ਰੱਖਿਆ ਜਾਵੇ ਕਿ ਇੱਕੋ ਪਾਤਰ ਦੇ ਮੰਹ ਵਿੱਚ ਦੋ ਅਸਲੋਂ ਹੀ ਭਿੰਨ ਸਰੋਤਾਂ ਤੋਂ ਆਏ ਸੁਬਦਾਂ ਨੂੰ ਨਾ ਪਾਇਆ ਜਾਵੇ। ਗਿੱਲ ਇਸ ਪ੍ਰਤੀ ਵਧੇਰੇ ਸਚੇਤ ਹੋ ਸਕੇ ਤਾਂ ਭਾਸ਼ਾ ਪੱਖੋਂ ਕੁੱਲ ਨਤੀਜਾ ਬਿਹਤਰ ਨਿਕਲੇਗਾ। ਹੇਠਲਾ ਸੰਵਾਦ ਸੰਸਕ੍ਰਿਤ ਅਤੇ ਉਰਦੂ ਸੁਬਦਾਂ ਨੂੰ ਜਿਵੇਂ ਇਕੱਠਾ ਕਰਦਾ ਹੈ, ਉਸ ਤੋਂ ਬਚਿਆ ਜਾ ਸਕਦਾ ਸੀ:

ਕੈਸੀਅਸ: ਤਾਂ ਫਿਰ ਨੇਕ ਬਹੁਟੇਸ

ਕੰਨ ਕਰ ਮੇਰੇ ਵੱਲ

ਬਣਦਾਂ ਤੇਰਾ ਆਈਨਾ ਮੈਂ

ਏਹੋ ਹੈ ਇੱਕ ਹੱਲ-

ਤਾਂ ਜੁ ਅਕਸ ਆਪਣੇ ਅੰਦਰ

ਆਪੂ ਖੁਦ ਤੂੰ ਵੇਖੋ

ਅਪ੍ਰਤੱਖ ਸ਼ਬਦੀਅਤ ਤੇਰੀ

ਜੋ ਨਜ਼ਰ ਤੇਰੀ ਨਾ ਵੇਖੋ

ਕੋਸ਼ਿਸ਼ ਮੈਂ ਮਾਕੂਲ ਕਰਾਂਗਾ

ਖੋਜ ਕੇ ਤੈਨੂੰ ਪੇਸ਼ ਕਰਾਂ

ਕਿਸੇ ਵੀ ਅਨੁਵਾਦਕ ਦੇ ਹੱਥ ਵਿੱਚ ਦੋ ਹੀ ਵੱਡੇ ਸੰਦ ਹੁੰਦੇ ਹਨ: ਪਹਿਲਾ ਇਹ ਕਿ ਉਸਨੂੰ ਰਚਨਾ ਵਿਚਲੇ ਮਾਹੌਲ, ਤਨਾਵ ਅਤੇ ਧੂਰ ਅੰਦਰਲੀ ਪਰਤ ਦੀ ਸਮਝ ਹੋਵੇ। ਅੰਗਰੇਜ਼ੀ ਸਾਹਿਤ ਦਾ ਵਿਦਿਆਰਥੀ ਹੋਣ ਕਾਰਨ ਗਿੱਲ ਲਈ ਇਹ ਕਾਰਜ ਕਠਿਨ ਨਹੀਂ ਸੀ। ਉਜ ਵੀ ਸੋਕਸਪੀਅਰ ਦੇ ਸਾਰੇ ਮਹੱਤਵਪੂਰਨ ਨਾਟਕਾਂ ਦੀਆਂ ਪ੍ਰਮਾਣੀਕ ਕੁਮੈਟਰੀਆਂ ਅਸਾਨੀ ਨਾਲ ਮਿਲ ਜਾਂਦੀਆਂ ਹਨ। ਦੂਜਾ ਸੰਦ ਭਾਸ਼ਾ ਦਾ ਹੈ। ਇਹ ਸੰਦ ਨਾਟਕੀ ਰਚਨਾ ਵਿੱਚ ਵਡੇਰਾ ਸਥਾਨ ਰੱਖਦਾ ਹੈ। ਜਿਥੇ ਗਿੱਲ ਇਸ ਨਾਟਕ ਦੇ ਅਨੁਵਾਦ ਸਮੇਂ ਬੋਲੀ ਦੇ ਨਾਲ ਨਾਲ ਸਭਿਆਚਾਰਕ ਭਿੰਨਤਾਵਾਂ ਪ੍ਰਤੀ ਚੇਤਨਾ ਦਾ ਪ੍ਰਗਟਾਵਾ ਕਰਦਾ ਹੈ ਉਥੇ ਉਸ ਦੁਆਰਾ ਘੜੇ ਸੰਵਾਦਾਂ ਵਿੱਚ ਥੀਏਟਰੀ ਕਾਵਿਕਤਾ ਦੀ ਲੈ ਵੀ ਉਸਰਦੀ ਹੈ। ਇਹ ਇਸ ਅਨੁਵਾਦਕ ਦੀ ਵੱਡੀ ਪ੍ਰਾਪਤੀ ਹੈ, ਅਤੇ ਇਹੋ ਗੱਲ ਹਥਲੇ ਅਨੁਵਾਦ ਨੂੰ ਇਸ ਨਾਟਕ ਦੇ ਦੂਜੇ ਅਨੁਵਾਦਾਂ ਤੋਂ ਵਖ਼ਰਿਆਉਂਦੀ ਹੈ। ਨਤੀਜੇ ਵਜੋਂ ਇਸ ਨਾਟਕ ਦੇ ਪੰਜਾਬੀ ਰੰਗਮੰਚ ਉੱਤੇ ਮੂਰਤ ਹੋਣ ਦੇ ਅਵਸਰ ਨਿਸਭਤਨ ਵੱਧ ਹਨ। ਹੇਠ ਲਿਖਿਆ ਵਾਰਤਾਲਾਪ ਉਸਦੀ ਭਾਸ਼ਾਈ, ਸਭਿਆਚਾਰਕ ਅਤੇ ਥੀਏਟਰੀ ਚੇਤਨਾ

ਦਾ ਇੱਕੋ ਸਮੇਂ ਸੁਹਣਾ ਸਬੂਤ ਦੇਂਦਾ ਹੈ:  
 ਫਲਾਵੀਆਸ: ਇਸਦੀ ਫਿਕਰ ਕਰੋ ਨਾ ਕਾਈ  
 ਗੱਲ ਬੱਸ ਏਨੀ ਪੱਕ ਪਕਾਈ  
 ਸੀਜ਼ਰ ਦਾ ਕੋਈ ਵਿਜੈ-ਨਿਸ਼ਾਨ,  
 ਮੂਰਤੀਆਂ, ਬੁੱਤਾਂ ਦੇ ਗਲ ਦੀ  
 ਬਣਨ ਨਹੀਂ ਦੇਣਾ ਸ਼ਾਨ।  
 ਮੈਂ ਵੀ ਰਹੂੰਗਾ ਨੇਤੇ ਤੇਤੇ  
 ਗਲੀਆਂ ਕੂਚਿਆਂ ਵਿੱਚ ਦਬੱਲੂੰ  
 ਲੰਡੀ ਬੁੱਚੀ ਹਾਰੀ ਸਾਰੀ;  
 ਤੁਸੀਂ ਵੀ ਜਿੱਥੇ ਵੇਖੋ ਭੀਤ  
 ਸਖ਼ਤੀ ਨਾਲ ਭਜਾਓ ਕੁਤੀਤੁ।  
 ਸੀਜ਼ਰ ਦੇ ਅਸਾਂ ਬੋਹ ਕੇ ਬੰਭ  
 ਅਰਸੋਂ ਹੇਠਾਂ ਲਾਹ ਲੈਣੈ  
 ਰਤੇ ਮੈਦਾਨ ਸੁੱਟ ਕੇ ਉਸ ਨੂੰ  
 ਮੁਰਗ-ਉਡਾਰੀ ਪਾ ਲੈਣੈ।

ਹਰਦਿਲਬਾਗ ਸਿੰਘ ਗਿੱਲ ਨੇ ਜੂਲੀਆਸ ਸੀਜ਼ਰ ਤੋਂ ਇਲਾਵਾ ਸ਼ੇਕਸਪੀਅਰ ਦੇ ਨਾਟਕ ਹੈਮਲੈਟ, ਐਨਟਨੀ ਐਂਡ ਕਲੀਓਪੈਟਰਾ ਅਤੇ ਓਬੈਲੋ ਵੀ ਪੰਜਾਬੀ ਵਿੱਚ ਅਨੁਵਾਦ ਕੀਤੇ ਹਨ ਜੋ ਨੇਤੇ ਭਵਿੱਖ ਵਿੱਚ ਪ੍ਰਕਸ਼ਿਤ ਹੋਣਗੇ। ਉਹ ਪ੍ਰਸਿੱਧ ਧੰਜਾਬੀ ਭਾਸ਼ਾ ਵਿਗਿਆਨੀ ਡਾਕਟਰ ਸ. ਸ. ਜੋਸ਼ੀ ਦਾ ਰਾਮਗੜ੍ਹੀਆ ਕਾਲਜ ਡਾਕਟਰਾ ਵਿੱਚ ਸਹਿ-ਕਰਮੀ ਰਿਹਾ ਹੈ। ਸ਼ੇਕਸਪੀਅਰੀਅਨ ਨਾਟਕਾਂ ਦੇ ਪੰਜਾਬੀ ਅਨੁਵਾਦ ਦੇ ਖੇਤਰ ਵਿੱਚ ਉਸਦਾ ਪ੍ਰਵੇਸ਼ ਡਾਕਟਰ ਜੋਸ਼ੀ ਦੀ ਪ੍ਰੇਰਨਾਂ ਅਤੇ ਹੱਲਾਂ ਸ਼ੇਰੀ ਸਦਕਾ ਹੋਇਆ। ਇਸੇ ਲਈ ਚਿੱਤ ਕਰਦਾ ਹੈ ਕਿ ਮੈਂ ਨਾਟਕ ਜੂਲੀਆਸ ਸੀਜ਼ਰ ਦੇ ਇਸ ਪ੍ਰਕਾਸ਼ਨ ਸਮੇਂ ਗਿੱਲ ਹੁਰਾਂ ਦੇ ਨਾਲ ਨਾਲ ਜੋਸ਼ੀ ਜੀ ਦਾ ਵੀ ਧੰਨਵਾਦ ਕਰਾਂ। ਇਹ ਗੱਲ ਅੱਡ ਹੈ ਕਿ ਇਸ ਖੁਸ਼ੀ ਨੂੰ ਸਾਂਝਾ ਕਰਨ ਲਈ ਉਹ ਸਾਡੇ ਦਰਮਿਆਨ ਨਹੀਂ ਹਨ।

## ਆਤਮਜੀਤ

## ਕਹਾਣੀ

ਜੂਲੀਆਸ ਸੀਜ਼ਰ, ਪਰਾਚੀਨ ਰੋਮਨ ਸਾਮਰਾਜ ਦਾ ਮਹਾਨ ਯੋਧਾ, ਸੀਜ਼ਰ ਖਾਨਦਾਨ ਦਾ ਸਿਰਮੌਰ ਹਸਤਾਖਰ ਪਹਿਲੀ ਸਦੀ ਈਸਾ ਪੂਰਬ ਵਿੱਚ ਆਪਣੇ ਸ਼ਾਨਦਾਰ ਜੀਵਨ ਦੇ ਸਿਖਰ ਤੇ ਸੀ। ਉਹ ਹੁਣੇ ਹੁਣੇ ਸਪੇਨ ਮੁਲਕ ਨੂੰ ਅਧੀਨ ਕਰ, ਲੁਟ ਦੇ ਮਾਲ ਨਾਲ ਮਾਲਾਮਾਲ, ਜਿੱਤ ਦੇ ਨਸੇ ਚ ਮਖਮੂਰ ਸੁਦੇਸ਼ ਵਾਪਸ ਪਰਤਿਆ ਹੈ। ਜਸ਼ਨ ਮਨਾਏ ਜਾ ਰਹੇ ਹਨ; ਦੋਸਤ ਨਿਹਾਇਤ ਖੁਸ਼ ਹਨ; ਹਾਸਦ ਸੜ ਬਲ ਕੋਇਲਾ ਹੋ ਰਹੇ ਹਨ। ਕੁੱਝ ਲੋਕਾਂ ਨੂੰ ਇਹ ਵੀ ਡਰ ਹੈ ਮਤੇ ਸੀਜ਼ਰ ਚਾਪਲੂਸਾਂ ਪਿੱਛੇ ਲੱਗ, ਸ਼ਹਿਨਸ਼ਾਹ ਨਾ ਬਣ ਬੈਠੇ। ਕੈਸੀਆਸ ਵਰਗੇ ਜਿੱਥੇ ਆਜ਼ਾਦੀ ਦੇ ਮਤਵਾਲੇ ਵੀ ਹਨ ਉਥੇ ਹਾਸਦ ਅਤੇ ਮੱਕਾਰ ਵੀ ਹਨ। ਕਾਸਕਾ ਵਰਗੇ ਹੱਥਛੁੱਟ ਮੂਰਖਾਂ ਨੂੰ ਪਿੱਛੇ ਲਾਉਣਾ ਮੁਸ਼ਕਲ ਨਹੀਂ ਤੇ ਬਰੂਟਸ ਵਰਗੇ ਸੁਤੰਤਰਤਾ ਪਰੋਮੀ ਦੇਸ਼ ਭਗਤਾਂ ਨੂੰ ਉਨ੍ਹਾਂ ਦੀ ਆਪਣੀ ਕੁਲੀਨਤਾ, ਮਹਾਨਤਾ ਅਤੇ ਪ੍ਰਤਿਸ਼ਠਾ ਦਾ ਵਾਸਤਾ ਦੇ ਕੇ ਸਾਜ਼ਸ 'ਚ ਭਾਈਵਾਲ ਬਨਾਉਣਾ ਕੈਸੀਆਸ ਦੇ ਖੱਬੇ ਹੱਥ ਦਾ ਕੰਮ ਹੈ। ਭਰੀ ਸੰਸਦ ਵਿੱਚ ਬਹਾਨਾ ਲੈਕੇ ਸੀਜ਼ਰ ਨੂੰ ਕਤਲ ਕਰ ਦਿੱਤਾ ਜਾਂਦਾ ਹੈ। ਡਿੱਗਦਾ ਸੀਜ਼ਰ, ਬਰੂਟਸ ਵਰਗੇ ਮਿੱਤਰ ਦਾ ਲਹੂ ਭਿੱਜਾ ਖੰਜਰ ਵੇਖ ਹੈਰਾਨੀ ਵਿੱਚ ਬੁਡਬੁੜਾਂਦਾਂ ਹੈ: “ਬਰੂਟਸ! ਤੂੰ ਵੀ!” ਮਾਰਕ ਐਨਟਨੀ ਨਿਹਾਇਤ ਦੂਰ ਦਰਸ਼ੀ, ਚਾਲਾਕ ਅਤੇ ਵੀਰ ਯੋਧਾ ਹੈ। ਉਹ ਆਪਣੇ ਆਪ ਨੂੰ ਰੋਮ ਦਾ ਭਵਿੱਖ ਮੰਨਦਾ ਹੈ; ਅਤੇ ਸੀਜ਼ਰ ਦੇ ਜਨਾਜ਼ੇ ਤੇ ਦਿੱਤੀ ਆਪਣੀ ਜਜ਼ਬਾਤੀ ਤਕਰੀਰ ਦੁਆਰਾ ਜਨਸਮੂਹ ਨੂੰ ਭਾਵੂਕ ਕਰ ਬਗਾਵਤ ਤੇ ਆਮਾਦਾ ਕਰ ਸਾਜ਼ਸ਼ੀਆਂ ਦੇ ਘਰਾਂ ਨੂੰ ਸੜਵਾ ਦਿੰਦਾ ਹੈ ਅਤੇ ਉਨ੍ਹਾਂ ਨੂੰ ਰੋਮ ਛੱਡਣ ਤੇ ਮਜ਼ਬੂਰ ਕਰ ਦਿੰਦਾ ਹੈ। ਫਿਲਧੀ ਦੇ ਮੈਦਾਨ ਵਿੱਚ ਮਾਰਕ ਐਨਟਨੀ ਤੇ ਔਕਟੇਵੀਆਸ ਸੀਜ਼ਰ (ਜੂਲੀਆਸ ਸੀਜ਼ਰ ਦਾ ਭਤੀਜਾ) ਅਤੇ ਬਰੂਟਸ ਤੇ ਕੈਸੀਆਸ ਦੀਆਂ ਫੌਜਾਂ ਦੀ ਭਿੜੰਤ ਹੁੰਦੀ ਹੈ। ਸਾਜ਼ਸ਼ੀਆਂ ਨੂੰ ਹਾਰ ਹੋਣ ਉਪ੍ਰੰਤ ਕੈਸੀਆਸ ਤੇ ਬਰੂਟਸ ਖੁਦਕਸ਼ੀ ਕਰ ਲੈਂਦੇ ਹਨ; ਅਤੇ ਮਾਰਕ ਐਨਟਨੀ, ਔਕਟੇਵੀਆਸ ਤੇ ਲੈਪੀਡਸ ਦੇ ਤ੍ਰਿਤੰਤਰ ਦਾ ਸ਼ਾਸਨ ਸਥਾਪਤ ਹੋ ਜਾਂਦਾ ਹੈ। ਐਨਟਨੀ ਮਿਰਤ ਬਰੂਟਸ ਨੂੰ ਸੱਚੇ ਦੇਸ਼ਭਗਤ ਸ਼ੁਰਵੀਰ ਦੀ ਉਪਾਧੀ ਦੇ ਕੇ ਰਾਜਕੀਆ ਸਨਮਾਨ ਸਹਿਤ ਉਸ ਦਾ ਕਫਨ ਦਫਨ ਕਰਵਾ ਦਿੰਦਾ ਹੈ।

# ਪਾਤਰ ਸੂਚੀ

## ਜੁਲੀਆਸ ਸੀਜ਼ਰ

### ਜੁਲੀਆਸ ਸੀਜ਼ਰ ਪਿੱਛੋਂ ਬਣਿਆ ਤ੍ਰਿਤੰਤਰ-

- ◆ ਅੱਕਟੋਬੀਆਸ ਸੀਜ਼ਰ
- ◆ ਮਾਰਕਸ ਐਨਟਨੀ
- ◆ ਐਮ.ਐਮਿਲ ਲੈਪੀਡਸ

#### ਸਾਂਸਦ

- ◆ ਸਿਸੈਰੋ
- ◆ ਪਬਲੀਆਸ
- ◆ ਪੌਪੀਲੀਆਸ ਲਿਨਾ

#### ਸੀਜ਼ਰ ਵਿਰੁੱਧ ਸਾਜ਼ਸ਼ੀਆਂ ਦੀ ਟੋਲੀ

- ◆ ਮਾਰਕਸ ਬਰੂਟਸ
- ◆ ਕੈਸੀਆਸ,
- ◆ ਕਾਸਕਾ,
- ◆ ਟਰੈਬੋਨੀਆਸ,
- ◆ ਲਿਗੋਰੀਆਸ,
- ◆ ਡੇਸੀਆਸ ਬਰੂਟਸ,
- ◆ ਮੈਟੀਲੀਆਸ ਸਿੰਬਰ,
- ◆ ਸਿੰਨਾ

ਫਲਾਵੀਆਸ ਤੇ ਮਾਰੂਲਸ---ਜਨਭਾਖ  
 ਆਰਟੈਮੀਡੋਰਸ---ਨੀਡਜ ਦਾ ਇੱਕ ਵਿਤੰਡੀ  
 ਭਵਿੱਖ ਵਾਚਰ  
 ਸਿੰਨਾ-----ਇੱਕ ਕਵੀ  
 ਇੱਕ ਹੋਰ ਕਵੀ

ਲੂਸੀਲੀਆਸ, ਟਿਟੀਨੀਆਸ, ਮੈਸਾਲਾ, ਕਮਉਮਰ ਕੇਟੋ  
 ਤੇ ਵੈਲਯੂਮੀਨੀਆਸ ਬਰੂਟਸ, ਕੈਸੀਆਸ ਦੇ ਮਿੱਤਰ  
 ਵੱਡੇ, ਕਲੀਟਸ, ਕਲਾਡੀਆਸ, ਸਟਰੈਟੋ, ਲੂਸੀਆਸ,  
 ਦਾਰਦੇਨੀਆਸ ਬਰੂਟਸ ਦੇ ਗੁਲਾਮ  
 ਪਿੰਡਾਰਸ-ਕੈਸੀਆਸ ਦਾ ਗੁਲਾਮ  
 ਕਲਫੂਰਨੀਆ ਸੀਜ਼ਰ ਦੀ ਪਤਨੀ  
 ਪੋਰਸ਼ੀਆ ਬਰੂਟਸ ਦੀ ਪਤਨੀ  
 ਸਾਂਸਦ, ਸ਼ਹਿਰੀ, ਪਹਿਰੇਦਾਰ, ਸਹਾਇਕ ਆਦਿ।

## ਐਕਟ-੧

ਸੀਨ-੧-

ਰੋਮ ਦੀ ਸੜਕ

-ਪਰਵੇਸ਼ ਫਲਾਵੀਆਸ, ਮਾਰੂਲਸ ਅਤੇ

ਨਿਮਣ-ਵਰਗੀ ਨਾਗਰਿਕਾਂ ਦੇ ਵੱਡੇ ਹਜੁਮ ਦਾ

ਫਲਾਵੀਆਸ:

ਹੋ ਜੇ ਤਿੱਤਰ, ਤੁਰੋ ਘਰਾਂ ਨੂੰ,  
ਓ ਨਿਕੰਮੀ ਹਾਰੀ ਸਾਰੀ !

ਅੱਜ ਕਿਹੜਾ ਤਿਉਹਾਰ ਦਿਹਾੜਾ,  
ਕਿਉਂ ਹੈ ਛੁਟੀ ਮਾਰੀ?

ਖਬਰਦਾਰ! ਪਤਾ ਨਹੀਂ ਤੁਹਾਨੂੰ?

ਇੰਜ ਨਹੀਂ ਰਾਹਵਾਂ ਕੱਢਦੇ

ਮਸਰੂਫ ਦਿਨੀਂ ਸਭ ਕਿਰਤੀ ਕੰਮੀ,  
ਘਰੀਂ ਛੱਡ ਔਜ਼ਾਰਾਂ ਨੂੰ:

ਬੋਲੋ, ਦੱਸੋ ਕੀ ਕੀ ਤੁਹਾਡੇ ਕਿੱਤੇ?

ਕੀ ਗੱਲ ਏ ਸਰਕਾਰ? ਮੈਂ ਤਾਂ ਹਾਂ ਤਰਖਾਣ।

ਕਿੱਥੇ ਹੈ ਫਿਰ ਤੇਰਾ ਗੁਣੀਆ?

ਕਿੱਥੇ ਹੈ ਚਮੜੇ ਦਾ ਪੱਲਾ?

ਸੋਹਣੇ ਵਸਤਰ ਮੇਲੇ ਵਾਲੇ,

ਕਿਉਂ ਫਿਰਦੈਂ ਤੂੰ ਏਥੇ ਪਾਕੇ?

ਕੀਹਨੂੰ ਆਇਆਂ ਟੌਰੂ ਵਖਾਣ?

ਤੇ ਤੂੰ ਓਏ ਵੱਡਿਆ! ਕੀ ਏ ਤੇਰਾ ਕਿੱਤਾ?

ਸੱਚ ਮੰਨਿਓ ਸਰਕਾਰ!

ਬਤੋਰ ਸਹੁਨਰੇ ਕਾਰੀਗਰ ਦੇ

ਮੋਚੀ ਕਹੋ ਜਾਂ ਕਹੋ ਚਮਾਰ।

ਓ ਪਰ ਤੇਰਾ ਕਿੱਤਾ ਕੀ ਏ?

ਮੈਨੂੰ ਸਿੱਧਾ ਸਿੱਧਾ ਦੱਸ।

ਨਾਲ ਈਮਾਨ ਮੈਂ ਧੰਦਾ ਕਰਦਾਂ,

ਫਟੇ ਪੁਰਾਣੇ ਤਲਵੇ ਗੰਢਦਾਂ,

ਨਾਲ ਮੁਸੱਕਤ ਚਿੱਡ ਮੈਂ ਭਰਦਾਂ।

ਪਰ ਓ ਬਦਮਾਸ, ਕਮੀਨੇ ਕੰਮੀ,

ਬਾਤੁਨੀ, ਸੋਹਦੇ ਮੱਕਾਰ!

ਕੀ ਏ ਤੇਰਾ ਕਿੱਤਾ ਬੋਲ।

ਸ਼ਹਿਰੀ- ੧:

ਮਾਰੂਲਸ-:

ਸ਼ਹਿਰੀ-2:

ਮਾਰੂਲਸ-:

ਸ਼ਹਿਰੀ-2:

ਮਾਰੂਲਸ-:

ਸ਼ਹਿਰੀ-2:

ਨਾਂ ਸਾਹਿਬ ਨਾਂ! ਬਿਨੇ ਹੈ ਮੇਰੀ,

ਪੰਗਾ ਪਾਓ ਨਾਂ ਮੇਰੇ ਨਾਲ;

ਤੁਹਾਨੂੰ ਵੀ ਮੈਂ ਗੰਢ ਦਿਆਂਗਾ

ਪੂਰੀ ਹਿੰਮਤ ਨਾਲ।

ਮਾਨੁਲਸ-:

ਕੀ ਬਕਦੈਂ ਢੀਠਾ! ਗੰਡੋਂਗਾ ਤੂੰ ਮੈਂਹੂੰ?

ਸ਼ਹਿਰੀ-2:

ਜੀ ਹਾਂ ਸਰਕਾਰ ਤੁਹਾਡੇ ਵੀ ਮੈਂ

ਗੰਢ ਦਿਆਂਗਾ ਜੋੜੇ।

ਫਲਾਵੀਅਸ-:

ਤਾਂ ਤੇ ਤੂੰ ਫਿਰ ਮੋਚੀ ਹੋਇਆ; ਹੈਨਾਂ?

ਸ਼ਹਿਰੀ-2:

ਸੱਚ ਕਿਹੈ ਮੇਰੇ ਸਰਕਾਰ,

'ਆਰ' ਸੰਗ ਮੇਰਾ ਰੁਜ਼ਗਾਰ,

ਕਿੱਤੇ ਅਪਣੇ ਨਾਲ ਪਿਆਰ:

ਨਾਂ ਰੰਨਾਂ ਨੂੰ ਮੰਦਾ ਬੰਲਾਂ,

ਨਾਂ ਕੋਈ ਨਿੰਦਾਂ ਧੰਦਾ;

ਬੱਸ 'ਆਰ' ਨਾਲ ਹੈ ਵਾਹ,

ਏਹੀ ਹੈ ਮੇਰਾ ਨਿਰਵਾਹ।

ਸੱਚ ਪੁਛੋਂ ਤਾਂ ਪੂਰਨ ਜੱਗਾਹ,

ਹੰਦੇ ਪੁਰਾਣੇ ਜੋੜਿਆਂ ਦਾ:

ਜਦ ਓਹਨਾਂ ਤੇ ਅੱਤ ਬਣਦੀ ਹੈ,

ਗੰਢ ਤਰੁੱਪ ਕੇ, ਕਾਂਟ ਛਾਂਟ ਕੇ,

ਮੁੜ ਸੁਰਜੀਤ ਮੈਂ ਕਰ ਦੇਂਦਾ ਹਾਂ,

ਜਾਨ ਨਵੀਂ ਮੈਂ ਪਾ ਦੇਂਦਾ ਹਾਂ।

ਭੱਦਰ ਲੋਕ ਮਰਾਤਬ ਵਾਲੇ,

ਪਹਿਨਣ ਕਰਮ ਦੇ ਸੁੰਦਰ ਜੋੜੇ

ਚਰਮ ਕਲਾ ਦੀ ਟੀਸੀ ਛੋਂਹਦੇ,

ਹੁਨਰ ਮੇਰੇ ਦੀ ਕਰਨ ਨੁਮਾਇਸ਼।

ਪਰ ਅੱਜ ਕਿਉਂ ਛੱਡ ਕੇ ਹੱਟੀ,

ਪਿੱਛੇ ਲਾਕੇ ਆਹ ਹਜੂਮ

ਸ਼ਹਿਰ ਦੀਆਂ ਗਲੀਆਂ ਕੱਛਦਾ ਫਿਰਦੈਂ?

ਸੱਚ ਮੰਨੋ ਸਰਕਾਰ!

ਜਿੰਨੇ ਵੱਧ ਘਸਣਗੇ ਜੋੜੇ

ਓਨਾ ਵਧੂ ਮੇਰਾ ਕੰਮਕਾਰ:

ਪਰ ਅਸਲ 'ਚ ਗੱਲ ਹੈ ਇਹ:

ਸੀਜ਼ਰ ਦੇ ਸੂਭ ਦਰਸ਼ਨ ਖਾਤਰ,

ਛੁੱਟੀ ਕਰਕੇ ਆਏ ਹਾਂ-

ਵਿਜੈ ਜਲੂਸ 'ਚ ਸਾਮਲ ਹੋਕੇ,

ਖੁਸ਼ੀਆਂ ਵੰਡਣ ਆਏ ਹਾਂ।

ਫਲਾਵੀਅਸ-:

ਸ਼ਹਿਰੀ-2-:

ਮਾਰੂਲਸ-:

ਕਾਹਦੀਆਂ ਖੁਸ਼ੀਆਂ ਕਾਹਦੇ ਚਾਅ?  
ਕਿਹੜੀਆਂ ਲਾਮਾਂ ਜਿੱਤ ਕੇ ਅਇਐ,  
ਕਿੰਨੇ ਕੀਤੇ ਮੁਲਕ ਤਬਾਹ?  
ਕਿਹੜੀਆਂ ਮਾਰੀਆਂ ਮੱਲਾਂ ਉਸ ਨੇ,  
ਵਤਨ ਲਈ ਕੀ ਲਿਆਇਐ ਮਾਲ?  
ਕਿਹੜੇ ਰਾਜੇ, ਕਿੰਨੇ ਸਮਰਾਟ,  
ਤੌਕ, ਜੰਜੀਰਾਂ ਪਾ ਗਲਾਂ 'ਚ  
ਬੰਨ੍ਹ ਲਿਆਇਐ ਰਥ ਦੇ ਨਾਲ?  
ਲੋਖ ਲਾਅਣਤ ਦੁਸ਼ਮਣ ਅਕਲ ਦਿਓ!  
ਬਦਬਖਤੋਂ ਵਾਸੀ ਰੋਮ ਦਿਓ!  
ਸਿਲ ਵੱਟੇ ਹੋਗੇ ਮਸਤਕ ਤੁਹਾਡੇ,  
ਅੱਤ ਸੱਖਣੇ ਅੱਤ ਕੋਰੇ  
ਤਰਸਹੀਣ ਤੇ ਹਿੱਸਹੀਣ ਹਨ  
ਪੱਥਰ ਦਿਲ ਅੱਤ ਖੋਰੇ;  
ਜੜ੍ਹ ਹੋ ਗਏ ਕਿਉਂ ਤੁਹਾਡੇ ਚੇਤੇ,  
ਵਿਸਰ ਗਇਆ ਕਿਉਂ ਪੌਂਪੀ?  
ਯਾਦ ਨਹੀਂ ਹੁਣ? ਉਹ ਸੀ ਜੋਧਾ  
ਜਿਸ ਦੀ ਇੱਕ ਝਲਕ ਦੀ ਖਾਤਰ,  
ਤੜਕਸਾਰ ਹੀ ਚੜ੍ਹ ਬਹਿੰਦੇ ਸੀ,  
ਕੁਛੱਤ ਮਾਰ ਬਾਲ ਨਿਆਣੈ-  
ਕੰਧੀਂ ਕੋਠੀਂ, ਬੁਰਜ ਬਨੇਰੀਂ,  
ਚੌਬਾਰੇ ਅਤੇ ਮੀਨਾਰਾਂ ਉੰਤੇ,  
ਕੋਟ ਫਸੀਲਾਂ ਚਿਮਨੀਆਂ ਉਪਰ,  
ਬੂਹੇ ਬਾਰੀਆਂ ਮੋਰੀਆਂ ਅੰਦਰ  
ਫੱਸ ਬਹਿੰਦੇ ਸੀ-  
ਰੁੱਖ ਟਾਹਣਾਂ ਤੇ ਟੰਗੇ ਰਹਿੰਦੇ  
ਘੰਟਿਆਂ ਬੱਧੀ-  
ਅੱਤ ਦਰਿੜੁਤਾ ਤੇ ਧੀਰਜ ਨਾਲ-  
ਤਾਂਘਣ ਨਜ਼ਰਾਂ, ਨੈਣ ਲੋਚਦੇ  
ਡੂੰਘੀਆਂ ਸ਼ਾਮਾਂ ਤੀਕ;  
ਵੇਖਣ ਲਈ ਵਿਜੇ-ਜਲੂਸ ਪੌਂਪੀ ਦਾ  
ਰੋਮ ਦੀਆਂ ਗਲੀਆਂ ਵਿੱਚੋਂ ਲੰਘਦਾ।  
ਨਜ਼ਰ ਪੈਣ ਤੇ ਰਥ ਜੋਧੇ ਦਾ  
ਇੱਕਸੁਰ ਹੋਕੇ ਖਲਕਤ ਸਾਰੀ,  
ਨਹੀਂ ਭਲਾ ਸੀ ਛੱਡਦੀ ਜੈਕਾਰਾ?

ਅਵਤਲ ਕੰਢੀਂ ਟਾਈਬਰ ਦੇ ਜੀਹਦੀ  
ਯਾਅ ਵਜਦੀ ਗੁੰਜਾਰ,  
ਮਾਰੇ ਟੱਕਰਾਂ, ਮੁੜ ਮੁੜ ਆਵੇ,  
ਪਾਣੀਆਂ ਉਪਰ ਤਾਂਡਵ ਨੱਚੇ  
ਦਹਿਲਾ ਦੇਂਦੀ ਟਾਈਬਰ ਦੀ ਧਾਰ।  
ਬਣ ਸੰਵਰ ਕੇ, ਪਹਿਨ ਪੱਚਰ ਕੇ,  
ਕੀ ਅੱਜ ਉਹੀਓ ਖਲਕਤ ਆਈ?  
ਕੰਮ ਧੰਦੇ ਛੱਡ ਕੇ ਸਾਰੇ,  
ਕੀ ਛੁੱਟੀ ਹੈ ਫੇਰ ਮਨਾਈ?  
ਕਿਵੇਂ ਕਰੇਗੀ ਫੁੱਲ ਵਰਖਾ ਹੁਣ,  
ਉਸ ਦੀ ਆਮਦ ਉਤੇ ਇਹ,  
ਰੱਤ ਪੌੜੀ ਦੀ ਨਾਲ ਹੈ ਜਿਸ ਨੇ  
ਅਪਣੀ ਜਿੱਤ ਨੁਹਾਈ?  
ਹੋਜੋ ਦਫਾਅ! ਘਰਾਂ ਨੂੰ ਜਾਓ,  
ਸਜਦੇ ਕਰੋ ਦੇਵਤਿਆਂ ਅੱਗੇ,  
ਡਿੱਗੋ ਗੋਡਿਆਂ ਭਾਰ,  
ਉਹੀਓ ਨੇ ਬਸ ਬਖਸ਼ਣਹਾਰ  
ਕੱਚੇ ਕੋੜੋਂ, ਕਚੀਲ ਪਲੇਗੋਂ  
ਜਿਸ ਦੇ ਤੁਸੀਂ ਸ਼ਿਕਾਰ  
ਹੋ ਹੀ ਜਾਣੈਂ ਅਕਿਰਤਘਣੋ  
ਜਦ ਅੰਬਰੋਂ ਪੈਣੀ ਮਾਰ!  
ਜਾਓ ਭਲਿਓ ਦੇਸ਼ਵਾਸੀਓ!

ਫਲਾਵੀਅਸ-:

ਕਰੋ ਇਕੱਤਰ ਹਮ੍ਹਾਂ ਤੁਮ੍ਹਾਂ ਨੂੰ  
ਸੱਦ ਲਿਆਓ ਟਾਈਬਰ ਦੇ ਕੰਢੇ;  
ਕਰੋ ਤਲਾਫੀ ਏਸ ਗੁਨਾਹ ਦੀ;  
ਪਾਓ ਕੀਰਨੇ, ਧਾਹਾਂ ਮਾਰੋ,  
ਪਿੱਟੋ ਛਾਤੀਆਂ, ਪੁੱਟੋ ਝਾਟੇ,  
ਵਗਣ ਨਿਰੰਤਰ ਅੱਥਰੂ ਧਾਰਾਂ,  
ਟਾਈਬਰ ਦੇ ਵਿਚ ਹੜ੍ਹ ਆ ਜਾਵੇ;  
ਸਭ ਤੋਂ ਨੀਵੀਂ ਇਸ ਦੀ ਧਾਰ,  
ਤੋੜਕੇ ਕੰਢੇ, ਭੜੀਓ ਪਾਰ,  
ਕਰ ਦੇਵੇ ਜਲ ਬਲ।

## (ਸਾਰੇ ਲੋਕ ਚਲੇ ਜਾਂਦੇ ਹਨ)

ਵੇਖਿਆ! ਕਿੰਜ ਲਗਾਇਐ ਜਾਗ  
 ਤੇ ਉਠਾਇਐ ਕਿਵੇਂ ਖਮੀਰ?  
 ਕਿਵੇਂ ਤੇ ਕਿੱਥੋਂ ਨਹੀਂ ਛੇੜਨੀ  
 ਅੱਤ ਖੋਟੀ ਖੁਦਗਰਜ ਜਮੀਰ ?  
 ਅਹਿਸਾਸ ਗੁਨਾਹ ਦਾ ਬੁੱਲ੍ਹ ਸੀਅ ਗਿਆ,  
 ਐਸੀ ਫਿਰ ਗਈ ਤੰਦ;  
 ਖਿਸਕ ਗਏ ਚੁੱਪ ਚਾਪ ਘਰਾਂ ਨੂੰ  
 ਕਰ ਸਾਰੇ ਮੂੰਹ ਬੰਦ।  
 ਮੈਂ ਹੁਣ ਚੌਲਿਆਂ ਐਧਰ,  
 ਤੁਸੀਂ ਵੀ ਹੁਣ ਓਧਰ ਜਾਓ,  
 ਬਿਰਹਸਪਤੀ ਮੰਦਰ/ਸੰਸਦ ਭਵਨ ਦਾ  
 ਗੇੜਾ ਮਾਰਕੇ ਆਓ।  
 ਸਜ ਧਜ ਵੇਖੋ ਜੇ ਸ਼ਾਹੀ ਪੂਜਾ ਵਾਲੀ,  
 ਬੁੱਤ ਕਰੋ ਸਭ ਨੰਗੇ,  
 ਰਸਮ ਕੋਈ ਵੀ ਹੋਣ ਨੂੰ ਦੇਣੀ,  
 ਪਾ ਦੇਣੇ ਨੇ ਪੰਗੇ।

ਮਾਰੂਲਸ-:

ਪਰ ਕੀ ਆਪਾਂ ਇਹ ਕੁਝ ਕਰ ਸਕਦੇ ਹਾਂ?

ਤੁਹਾਨੂੰ ਪਤੈ ਅੱਜ ਉਹਦਾ ਤਿਉਹਾਰ,  
 ਉਰਵਰ ਦੇਵ ਜੋ ਭਰੇ ਭੰਡਾਰ।

ਫਲਾਵੀਆਸ-:

ਇਸ ਦੀ ਫਿਕਰ ਕਰੋ ਨਾਂ ਕਾਈ,

ਗੱਲ ਬੱਸ ਏਨੀ ਪੱਕ ਪਕਾਈ-

ਸੀਜ਼ਰ ਦਾ ਕੋਈ ਵਿਜੈ-ਨਿਸ਼ਾਨ,

ਮੂਰਤੀਆਂ, ਬੁੱਤਾਂ ਦੇ ਗਲ ਦੀ

ਬਨਣ ਨਹੀਂ ਦੇਣਾ ਸ਼ਾਨ।

ਮੈਂ ਵੀ ਰਹੂੰਗਾ ਨੇੜੇ ਤੇੜੇ,

ਗਲੀਆਂ ਕੂਚਿਆਂ ਵਿੱਚੋਂ ਦਬੱਲੂੰ

ਲੰਡੀ ਬੁੱਚੀ, ਹਾਰੀ ਸਾਰੀ;

ਤੁਸੀਂ ਵੀ ਜਿਥੇ ਵੇਖੋਂ ਭੀੜ,

ਸਖਤੀ ਨਾਲ ਭਜਾਓ ਕੁਤੂੜ।

ਸੀਜ਼ਰ ਦੇ ਅਸਾਂ ਖੋਹ ਕੇ ਖੰਭ,

ਅਰਸੋਂ ਹੇਠਾਂ ਲਾਹ ਲੈਣੈ  
 ਰੜੇ ਮਦਾਨੀਂ ਸੁੱਟ ਕੇ ਉਹਨੂੰ  
 ਮੁਰਗ-ਉਡਾਰੀ ਪਾ ਲੈਣੈ-  
 ਹੋਰ ਨਾ ਕੋਈ ਨਜ਼ਰ 'ਚ ਐਸਾ,  
 ਸਾਹੀਂ ਬਣ ਜਿੱਤੇ ਆਕਾਸ਼-  
 ਪਾ ਕੇ ਪੱਟੇ ਗਲੀਂ ਅਸਾਡੇ,  
 ਵਿਚ ਹਜ਼ੂਰੀ ਖੜਾ ਕਰੋ।

{ਸੀਨ-੨- ਰੋਮ ਦਾ ਇਕ ਜਨਸਥਾਨ-  
 {ਪ੍ਰਵੇਸ਼ ਸੀਜ਼ਰ ਦੇ ਵਿਜੇ ਜਲੂਸ ਦਾ  
 ਵਾਜੇ ਗਾਜੇ ਅਤੇ ਰਾਗ ਸੰਗੀਤ ਨਾਲ-  
 ਐਨਟਨੀ ਛੁਹ-ਦੌੜ ਮਾਰਗ ਤੇ ਤਿਆਰ; ਕਲਛੂਰਨੀਆ,  
 ਪੋਰਸ਼ੀਆ, ਡੇਸੀਆਸ, ਸਿਸਰੋ, ਬਹੁਟਸ, ਕੈਸੀਆਸ, ਕਾਸਕਾ  
 ਅਤੇ ਇਕ ਭਵਿਖ-ਵਾਚਕ। ਪਿਛੇ ਲੱਗਾ ਖਾਸਾ ਹਜ਼ੂਮ,  
 ਮਾਰੂਲਸ ਅਤੇ ਫਲਾਵੀਆਸ-}

ਸੀਜ਼ਰ-:

ਕਲਛੂਰਨੀਆ

ਕਾਸਕਾ-:

ਖਾਮੋਸ਼, ਹੋ- ! ਸੀਜ਼ਰ ਦਾ ਸੁਣੋ ਇਰਸਾਦ।

(ਰਾਗ, ਸੰਗੀਤ ਬੰਦ ਹੋ ਜਾਂਦਾ ਹੈ)

ਸੀਜ਼ਰ-:

ਕਲਛੂਰਨੀਆ,-

ਕਲਛੂਰਨੀਆ-:

ਜੀ, ਸੁਆਮੀ-

ਸੀਜ਼ਰ-:

ਸਿੱਧਾ ਰੋਕੀਂ ਰਾਹ ਐਨਟਨੀ ਦਾ,

ਐਨਟਨੀ-:

ਜਦ ਨੱਸੇ ਓਹ ਅਪਣੀ ਵਾਰੀ;

ਸੀਜ਼ਰ-:

ਠੀਕ ਐਨਟਨੀ !

ਜੀ ਸੀਜ਼ਰ, ਸਰਕਾਰ।

ਤੇਜ਼ਗਾਮੀ 'ਚ ਭੁੱਲ ਨਾਂ ਜਾਵੀਂ,

ਕਲਛੂਰਨੀਆ ਨੂੰ ਛੁਹਣਾ:

ਕਹਿਣ ਸਿਆਣੇ ਬਜ਼ੁਰਗ ਆਪਣੇ,

ਐਸਾ ਹੈ ਇਹ ਟੂਣਾ-

ਬੰਜਰ ਕੁੱਖ ਵੀ ਹਰੀ ਹੋ ਜਾਵੇ

ਨਾਲ ਸਰਾਪਾਂ ਮਾਰੀ,

ਜੇ ਕਿਸੇ ਧਾਵਕ ਪਾਕ ਦੌੜ 'ਚ

ਕੱਸ ਕੇ ਛਮਕੀ ਮਾਰੀ।

- ਐਨਟਨੀ- : ਨਹੀਂ ਭੁੱਲਾਂਗਾ ਸੁਆਮੀ ਮੇਰੋ!  
 ਹੁਕਮ ਸੀਜ਼ਰ ਦਾ ਸਿਰ ਮੱਥੇ ਤੇ,  
 ਹਰ ਸ਼ਬਦ ਫਰਮਾਨ  
 ਸੀਜ਼ਰ ਕਰੋ ਤੇ ਕੰਮ ਨਾਂ ਹੋਵੇ?  
 ਐਸਾ ਨਹੀਂ ਵਿਧਾਨ।
- ਸੀਜ਼ਰ- : ਮਾਰੋ ਛਾਲਾਂ, ਸ਼ੁਰੂ ਕਰੋ ਫਿਰ  
 ਰਸਮ ਰਹੇ ਨਾਂ ਕੋਈ ਬਾਕੀ। -  
 (ਸੰਗੀਤ ਸ਼ੁਰੂ ਹੋ ਜਾਂਦਾ ਹੈ)
- ਭਵਿੱਖ-ਵਾਚਕ- : ਸੀਜ਼ਰ!
- ਸੀਜ਼ਰ- : ਹਾ-! ਕੌਣ ਪੁਕਾਰੇ ਮੈਨੂੰ?
- ਕਾਸਕਾ- : ਬਾ ਹੁਕਮ ਸਰਕਾਰ, ਰੈਲੇ ਸਾਰੇ ਬੰਦ;  
 ਮੁੜ ਸ਼ਾਂਤੀ ਹੋਏ ਸਥਾਪਤ।  
 (ਸੰਗੀਤ ਬੰਦ ਹੁੰਦਾ ਹੈ)
- ਸੀਜ਼ਰ- : ਕਿਹੜਾ ਹੈ ਇਸ ਭੀੜ ਦੇ ਅੰਦਰ,  
 ਜਿਹੜਾ ਮੈਨੂੰ ਵਾਜਾਂ ਮਾਰੇ?  
 ਏਨੀ ਤਿੱਖੀ ਜੀਭ ਹੈ ਕਿਹੜੀ  
 ਸੰਗੀਤੋਂ ਉੱਚੀ ਕੂਕ ਜੋ ਮਾਰੇ?  
 ਫੁੱਟੋ ਵੀ ਹੁਣ! ਸੀਜ਼ਰ ਕਹਿੰਦੈ,  
 ਵੱਲ ਤੁਹਾਡੇ ਉਸ ਦਾ ਕੰਨ। -
- ਭਵਿੱਖ-ਵਾਚਕ- : ਖਬਰਦਾਰ! ਮਾਰਚ ਦਾ ਅੱਧ ਖਤਰਨਾਕ ਹੈ,  
 ਜੇ ਮੰਨੋਂ ਮੇਰੀ!
- ਸੀਜ਼ਰ- : ਕਿਹੜਾ ਹੈ ਇਹ ਬੰਦਾ?
- ਬਰੂਟਸ- : ਭਵਿੱਖ-ਵਾਚਕ ਇੱਕ ਕਰੇ ਪੁਕਾਰ,  
 'ਅੱਧ ਮਾਰਚ ਤੋਂ ਖਬਰਦਾਰ!  
 ਹੋਕੇ ਰਹਿਣਾ ਹੋਸ਼ਿਆਰ!'.
- ਸੀਜ਼ਰ- : ਪੇਸ਼ ਕਰੋ ਫਿਰ ਮੇਰੇ ਹਜ਼ੂਰ!
- ਕੈਸੀਅਸ- : ਵੇਖਾਂ ਜ਼ਰਾ ਕੌਣ ਹੈ ਇਹ-  
 ਭੀੜੋਂ ਨਿਕਲ ਸਾਮੂਝੇ ਆ,  
 ਸੀਜ਼ਰ ਨੂੰ ਆ ਕੇ ਮੁੰਹ ਵਖਾ-  
 ਕੀ ਕਹਿਨੈ ਹੁਣ ਤੂੰ ਮੈਨੂੰ?
- ਸੀਜ਼ਰ- : ਮੁੜ ਕੇ ਫੇਰ ਤੂੰ ਮੈਨੂੰ ਦੱਸ-  
 ਅੱਧ ਮਾਰਚ ਤੋਂ ਖਬਰਦਾਰ!  
 (ਕਹਿ ਕੇ ਲੰਘ ਜਾਂਦਾ ਹੈ)
- ਭਵਿੱਖ-ਵਾਚਕ- :

ਸੀਜ਼ਰ-:

ਇਹ ਤਾਂ ਕੋਈ ਸ਼ੇਖ ਚਿੱਲੀ ਹੈ,  
ਚੱਲੋ! ਛੱਡੋ ਇਹਨੂੰ ਸਾਰੇ  
ਜਾਗਦਿਆਂ ਇਹ ਸੁਪਨੇ ਵੇਖੋ  
ਦਿਨ 'ਚ ਗਿਣਦਾ ਤਾਰੇ।-  
(ਵਾਜੇ ਤੇ ਪ੍ਰਸਥਾਨ ਧੁਨ ਵਜਦੀ ਹੈ-  
ਕੈਸੀਆਸ ਤੇ ਬਰੂਟਸ ਬਿਨਾਂ  
ਸਾਰੇ ਮੰਚ ਤੋਂ ਚਲੇ ਜਾਂਦੇ ਹਨ)

ਕੈਸੀਆਸ-:

ਚੱਲੋਂ ਗੇ ਤੁਸੀਂ ਵੀ ਵੇਖਣ,  
ਪਰਬੰਧ, ਤਰਤੀਬ, ਧਾਵਕ-ਸਫ਼ ਦੀ?

ਬਰੂਟਸ-:

ਨਾਂ, ਮੈਂ ਨੂੰ ਜਾਣਾ।

ਕੈਸੀਆਸ-:

ਆਓ ਚੱਲੀਏ! ਬਿਨੇ ਹੈ ਮੇਰੀ-

ਬਰੂਟਸ-:

ਨਾਂ ਕੋਈ ਸੌਕ, ਸੁਗਲ ਇਹ ਮੇਰਾ,  
ਨਾਂ ਹੈ ਐਨਟਨੀ ਵਾਲਾ ਜੋਸ਼,  
ਚੁਸਤ ਚਲਾਕੀ ਰੂਹ 'ਚ ਹੈ ਨੀ,  
ਰਹੇ ਬਰਾਬਰ ਹੋਸ਼;

ਪਰ ਤੁਹਾਡੇ ਸੌਕ ਦੀ ਰਾਹ ਵਿੱਚ  
ਨਹੀਂ ਬਨਣਾ ਮੈਂ ਰੋੜਾ-

ਕੈਸੀਆਸ-:

ਮਾਫ ਕਰੋ ਹੁਣ ਮੈਂ ਚਲਦਾ ਹਾਂ-  
ਸੁਣੋ ਬਰੂਟਸ! ਪਿੱਛੇ ਜਹੋ ਤੋਂ,  
ਵੇਖ ਰਿਹਾ ਹਾਂ-  
ਤੂੰ ਨਹੀਂ ਹੈਂ ਪਹਿਲਾਂ ਵਾਲਾ-  
ਨੈਂਹਾਂ ਵਿਚ ਉਹ ਸਫ਼ਕਤ ਹੈ ਨੀ  
ਨਾਂ ਬੋਲ ਮੁਰੱਵਤ ਵਾਲਾ;  
ਹੁਣ ਤੂੰ ਪਰੇਮ ਕਰੋਂ ਨਾ ਮੈਨੂੰ,  
ਮੈਂ ਜਿਸ ਦਾ ਸੀ ਆਦੀ,  
ਮੂੰਹ ਮੱਥਾ ਕਰ ਲਿਐ ਕਠੋਰ,  
ਗੈਰਾਂ ਵਾਲੀ ਕਰ ਲੀ ਵਾਦੀ;

ਅਪਣੇ ਪਿਆਰਿਆਂ ਨਾਲ ਦੱਸ ਖਾਂ,  
ਕਿਉਂ ਐਸਾ ਵਰਤਾਰਾ?

ਬਰੂਟਸ-:

ਨਹੀਂ ਕੈਸ! ਨਾਂ ਹੋ ਗੁਮਰਾਹ:  
ਜੇ ਮੈਂ ਅਸਲੀ ਭਾਵ ਛੁਪੋਨਾਂ-  
ਨਿੱਜ ਅਹਿਸਾਸ ਦਬਕੇ ਅੰਦਰ,

ਖੁਦ ਨੂੰ ਹੀ ਤਕਲੀਫ਼ ਪੁਚੋਨਾ-  
 ਬਹੁਤ ਦੁਖੀ ਹਾਂ ਕੁਝ ਦਿਨਾਂ ਤੋਂ,  
 ਓਪਰੇ ਜਿਹੇ ਜਜਬਾਤਾਂ ਤੋਂ,  
 ਜੀਹਨਾਂ ਦੀ ਮਿੱਟੀ ਚੋਂ ਜੰਮੇ,  
 ਨਿੱਜੀ ਕੁਝ ਵਿਚਾਰ,  
 ਬਦਲ ਦਿੱਤੈ ਜਿਨ ਮੇਰਾ ਵਿਓਹਾਰ ।  
 ਦੁਖੀ ਹੋਣ ਕਿਉਂ ਮਿੱਤਰ ਪਰੰਤੂ-  
 ਤੂੰ ਵੀ ਉਹਨਾਂ ਵਿੱਚ ਹੈਂ ਸ਼ਾਮਿਲ-  
 ਤਾਂ ਫਿਰ ਹੋਰ ਗਲਤ ਨਾਂ ਸਮਝੋ,  
 ਇਹੀ ਕਾਰਨ ਹੈ ਬੱਸ ਹਾਮਿਲ-  
 ਆਪੇ ਨਾਲ ਬਜੰਗ ਬਰੂਟਸ,  
 ਅਦਬ ਆਦਾਬ ਭੁੱਲ ਜਾਂਦਾ ਹੈ-  
 ਮੋਹ ਪਰਰਗਟਾਵਾ ਦੁਜਿਆਂ ਤਾਂਈਂ,  
 ਮਿੱਤਰਾਚਾਰੀ ਭੁੱਲ ਜਾਂਦਾ ਹੈ।

ਕੈਸੀਆਸ-:

ਮੈਂ ਤਾਂ ਫੇਰ ਬਰੂਟਸ!  
 ਤੇਰੇ ਜਜਬਾਤ ਗਲਤ ਸਮਝਿਆ,  
 ਏਸੇ ਕਰਕੇ ਹਿੱਕ ਅਪਣੀ ਵਿੱਚ  
 ਦੱਬੀਂ ਰੱਖੇ ਵਿਚਾਰ ਅਮੋਲ-  
 ਕਈ ਮਸਾਇਲ ਕਾਬਲੇ ਗੌਰ,  
 ਚਿੰਤਨ ਕਈ ਅਨਮੋਲ।

ਦੱਸ ਖਾਂ ਭਾਈ ਬਰੂਟਸ ਭਲਿਆ!

ਵੇਖ ਸਕਨੈ ਤੂੰ ਆਪਣਾ ਚਿਹਰਾ?  
 ਨਹੀਂ, ਕੈਸ! ਨਜ਼ਰ ਨਾਂ ਵੇਖੇ ਆਪਣਾ ਆਪਾ,  
 ਦਰਪਨ ਬਣੈ ਜੇ ਹੋਰ ਸ਼ੈਅ ਕੋਈ,

ਅਕਸ ਰਾਹੀਂ ਬਸ ਦਰਸ ਕਰੋ।

ਬਰੂਟਸ-:

ਬਿਲਕੁਲ ਠੀਕ ਕਿਹੈ ਬਰੂਟਸ!  
 ਪਰ ਅਫਸੋਸ ਬੜਾ ਹੈ  
 ਕਿਹੜਾ ਦੱਸ ਅਜਿਹਾ ਦਰਪਨ,  
 ਹੈ ਜੋ ਤੇਰੇ ਕੋਲ,  
 ਅਕਸ ਗੁੱਝੀ ਪਰਤਿਸ਼ਠਾ ਦਾ ਜੋ,  
 ਤੇਰੀ ਨਜ਼ਰ ਨੂੰ ਪੇਸ਼ ਕਰੋ -  
 ਤਾਂ ਜੋ ਆਪਣਾ ਅਕਸ ਤੂੰ,

ਆਪਣੀ ਅੱਖੀਂ ਵੇਖ ਸਕੋ-  
ਮੈਂ ਤਾਂ ਸੁਣਿਐ ਵੱਡੇ ਵੱਡੇ ਪਤਵੰਤੇ ਰੋਮਨ  
-ਲਾਫਾਨੀ ਸੀਜ਼ਰ ਨੂੰ ਛੱਡ ਕੇ-  
ਬਰੂਟਸ ਦੀ ਪਰਸੰਸਾ ਕਰਦੇ,  
ਬਰੂਟਸ ਦਾ ਹੀ ਦਮ ਪਏ ਭਰਦੇ:  
ਦੱਬੇ ਏਸ ਯੁੱਗ ਦੀ ਦਾਸਤਾ ਥੱਲੇ  
ਆਹਾਂ ਭਰਦੇ, ਕਾਮਨਾ ਕਰਦੇ-  
ਕਾਸ਼! ਬਰੂਟਸ ਖੋਲ੍ਹੇ ਅੱਖਾਂ,  
ਆਪਣਾ ਆਪਾ ਵੇਖ ਸਕੇ।

ਬਰੂਟਸ-:  
ਕਿਹੜੇ ਖਤਰੀਂ ਧੱਕ ਰਿਹੈਂ, ਕੈਸ ਤੂੰ ਮੈਨੂੰ?  
ਕਿਉਂ ਤੂੰ ਚਾਹੁੰਨੈ ਅਪਣੇ ਵਿਚ  
ਤਲਾਸ਼ਾਂ ਮੈਂ ਉਹ ਸਭ ਕੁਝ,  
ਜੋ ਹੈ ਨਹੀਂ ਮੇਰੇ ਕੋਲ?  
ਤਾਂ ਫਿਰ ਨੇਕ ਬਰੂਟਸ!

ਕੰਨ ਕਰ ਮੇਰੇ ਵੱਲ,  
ਬਣਦਾਂ ਤੇਰਾ ਆਈਨਾ ਮੈਂ,  
ਏਹੋ ਹੈ ਇਕ ਹੱਲ-  
ਤਾਂ ਜੋ ਅਕਸ ਆਪਣੇ ਅੰਦਰ  
ਆਪੂਰ੍ਵ ਖੁਦ ਤੂੰ ਵੇਖੋਂ  
ਅਪ੍ਰਤੱਖ ਸ਼ਖਸੀਅਤ ਤੇਰੀ,  
ਜੋ ਨਜ਼ਰ ਤੇਰੀ ਨਾ ਵੇਖੇ;  
ਕੋਸ਼ਿਸ਼ ਮੈਂ ਮਾਕੂਲ ਕਰਾਂਗਾ  
ਖੋਜ ਕੇ ਤੈਨੂੰ ਪੇਸ਼ ਕਰਾਂ  
ਜਿਸ ਬਰੂਟਸ ਨੂੰ ਤੂੰ ਬਰੂਟਸ,  
ਨਾਂ ਜਾਣੋਂ ਨਾਂ ਵੇਖੋਂ।  
ਜੇ ਫਿਰ ਭਲਿਆ! ਲਗਦੈ ਤੈਨੂੰ  
ਮੈਂ ਹਾਂ ਕੋਈ ਭੰਡ ਮਸਖਗਾ;  
ਜਾਂ ਫਿਰ ਝੂਠੇ ਵਾਅਦੇ ਕਰਕੇ  
ਖਾ ਕੇ ਚਾਲੂ ਕਸਮਾਂ  
ਨਵੇਂ ਨਵੇਲੇ ਰੁੱਸੇ ਮਿੱਤਰਾਂ  
ਨਾਲ ਨਿਭਾਕੇ ਰਸਮਾਂ,  
ਬਾਸੀ ਕਰਾਂ ਮੁਹੱਬਤ ਅਪਣੀ:

ਜਾਂ ਫਿਰ ਵੱਡਿਆਂ ਅੱਗੇ ਪੂੰਛ ਹਿਲਾਵਾਂ,  
 ਜੱਫੀਆਂ ਪਾਵਾਂ,  
 ਲੰਘ ਜਾਣ ਤਾਂ ਮੰਦਾ ਬੋਲਾਂ, ਦੰਦ ਚਲਾਵਾਂ;  
 ਜਾਂ ਫਿਰ ਰਾਜ ਭੋਜਾਂ ਤੇ ਜਾ ਕੇ,  
 ਹਰ ਐਰੇ ਗੈਰੇ ਅੱਗੇ, ਉੱਚਾ ਬੋਲਾਂ,  
 ਡੀਂਗਾਂ ਮਾਰਾਂ ਤੇ ਰੋਅਬ ਵਿਖਾਵਾਂ—  
 ਸਮਝ ਲਈਂ, ਖਤਰਨਾਕ ਬੜਾ ਹਾਂ,  
 ਕਾਬਲ ਨਹੀਂ ਮੁਹੱਬਤ ਦੇ ਸੈਂ,  
 ਕਰੀਂ ਮਾਣ ਨਾਂ ਮੇਰੇ ਉਤੇ।

(ਵਾਜੇ ਗਾਜੇ ਦੀ ਆਵਾਜ਼ ਤੇ ਸ਼ੋਰਸ਼ਰਾਬਾ ਸੁਣੋਈ)

ਬਰੂਟਸ-:

ਇਸ ਰੋਲੇ ਨੂੰ ਕੀ ਸਮਝੀਐ?

ਡਰ ਹੈ ਸਾਇਦ ਏਸ ਲੁਕਾਈ  
ਸੀਜ਼ਰ ਨੂੰ ਚੁਣੋਲੈ ਮਹਾਰਾਜ!

ਕੈਸੀਆਸ-:

ਹਾਂ, ਤੇ ਤੈਨੂੰ ਡਰ ਹੈ ਏਸ ਗੱਲ ਦਾ?

ਫਿਰ ਤਾਂ ਤੂੰ ਨਹੀਂ ਚਾਹੁੰਦਾ  
ਕਿ ਇੰਜ ਹੋ ਜਾਵੇ?

ਬਰੂਟਸ-:

ਹਾਂ, ਕੈਸ! ਨਹੀਂ ਸੈਂ ਚਾਹੁੰਦਾ ਇੰਜ ਹੋ ਜਾਵੇ—

ਫਿਰ ਵੀ ਉਸ ਨੂੰ ਪਿਆਰ ਬੜਾ ਸੈਂ ਕਰਦਾ  
ਪਰ ਮੈਨੂੰ ਤੂੰ ਏਨਾਂ ਚਿਰ ਕਿਉਂ  
ਰੋਕਾਂ ਰੱਖਿਐ ਏਥੇ?

ਕੀ ਤੂੰ ਮੈਨੂੰ ਦਸਣਾ ਚਾਹੁਨੈ?  
ਕੀ ਤੂੰ ਮੈਨੂੰ ਕਹਿਣੈ ?

ਜੇ ਇਹ ਜਨ-ਹਿਤ ਦੀ ਗੱਲ ਹੈ ਕੋਈ

ਤਾਂ ਫਿਰ ਡਰ, ਫਿਕਰ ਨਾਂ ਕੋਈ

ਇਹ ਤਾਂ ਗੱਲ ਸਨਮਾਨ ਦੀ ਹੋਈ:

ਮੌਤ ਬਰਾਬਰ ਰੱਖੋ ਸਨਮਾਨ,

ਮੈਨੂੰ ਦੋਵੇਂ ਇਕ ਸਮਾਨ:

ਪਿਛਲੇ ਨਾਲ ਇਸਕ ਹੈ ਮੈਨੂੰ

ਹੱਸ ਕੇ ਵਾਰਾਂ ਜਾਨ,

ਮੌਤ ਦਾ ਮੈਨੂੰ ਭੈ ਨਾਂ ਕੋਈ।

ਖੂਬ ਜਾਣਦਾਂ ਬਰੂਟਸ ਤੈਨੂੰ,

ਅੰਦਰੋਂ ਵੀ ਤੇ ਬਾਹਰੋਂ ਵੀ-

ਕੈਸੀਆਸ-:

ਇਹ ਖੂਬੀ, ਇਹ ਸਦਗੁਣ ਤੇਰਾ,  
ਸੱਚਾ, ਸਾਫ਼ ਕਿਰਪਾਲੂ ਚਿਹਰਾ;  
ਮੇਰੀ ਏਸ ਕਹਾਣੀ ਦਾ ਵੀ  
ਇਜ਼ਾਤ ਤੇ ਸਨਮਾਨ ਵਿਸ਼ਾ ਹੈ :  
ਕਹਿ ਨਾਂ ਸੱਕਾਂ ਤੂੰ ਕੀ ਸਮਝੋਂ,  
ਕੀ ਸਮਝਣ ਲੋਕੀ ਹੋਰ?  
ਕਿ ਜਿੰਦਗਾਨੀ, ਕਿਵੇਂ ਚਲਾਣੀ?  
ਮੇਰੀ ਸਮਝ ਪਰ ਹੋਰ:  
ਮੈਂ ਰਹਾਂ ਨਾਂ ਭਾਵੇਂ ਜਿਉਂਦਾ,  
ਪਿਆਰੀ ਪਰ ਮੇਰੀ ਜਿੰਦਗਾਨੀ  
ਮੇਰੇ ਜਿਹੀ ਕਿਸੇ ਹੋਰ 'ਸੈਅ' ਦੇ  
ਭੈਅ ਵਿਚ ਨਹੀਂ ਮਨਜ਼ੂਰ ਬਿਤਾਣੀ:  
ਸੀਜ਼ਰ ਵਾਂਗ ਹੀ ਜੰਮੇ ਸੁਤੰਤਰ,  
ਮੈਂ ਵੀ ਤੂੰ ਵੀ ਦੋਵੇਂ,  
ਚੰਗੇ ਘਰੀਂ ਪਰਵਾਨ ਚੜ੍ਹੇ ਹਾਂ,  
ਖਾਧਾ ਪੀਤਾ ਓਵੇਂ;  
ਡੰਕ ਸਿਆਲੇ ਦਾ ਉਸ ਵਾਂਗੂ,  
ਅਸੀਂ ਵੀ ਸਾਰੇ ਸਹਿ ਸਕਦੇ;  
ਚੰਗਾ ਕਿੱਧੋਂ ਫੇਰ ਉਹ ਸਾਥੋਂ  
ਕਿਵੇਂ ਤੁਸੀਂ ਹੋ ਕਹਿ ਸਕਦੇ?  
ਇਕ ਦਿਨ ਦੀ ਮੈਂ ਗੱਲ ਸੁਣਾਵਾਂ:  
ਕੱਚਾ ਦਿਨ ਸੀ, ਤੇਜ਼ ਤੁਢਾਨੀ,  
ਹਿਰਖਿਆ ਟਾਈਬਰ ਕੰਢੇ ਝਾੜੇ,  
ਛਾਤੀ ਵਿੱਚ ਤਲਾਤੁਮ ਹੈ ਸੀ:  
ਸੀਜ਼ਰ ਪੁੱਛਿਆ: “ਹੈ ਜੁੱਰਅਤ ਕੈਸ!  
ਕੁੱਦੋਂ ਹੜ੍ਹ ਵਿੱਚ ਮੇਰੇ ਨਾਲ?  
ਪਾਰਲੇ ਕੰਢੇ ਤਰ ਕੇ ਚੱਲੀਏ-  
ਮੇਰਾ ਇਹ ਸਵਾਲ” -  
ਕਹਿਣਸਾਰ ਮੈਂ ਮਾਰੀ ਛਾਲ,  
ਪੂਰੀ ਵਰਦੀ ਨਾਲ-  
ਬੋਲ ਮਾਰ ਕੇ ਆਖਿਆ ਉਸ ਨੂੰ:  
'ਪਿੱਛਾ ਕਰ ਤਤਕਾਲ';

ਇੰਜ ਹੀ ਕੀਤਾ ਸੀਜਰ ਨੇ ਵੀ,  
ਜੋਰ ਦੀ ਮਾਰੀ ਡਾਲ ।  
ਗਰਜ ਰਹੀ ਬਿੱਫਰੀ ਜਲਧਾਰ,  
ਤੇਜ਼ ਤੱਗਾਰ, ਮਾਰੇ ਫੁੰਕਾਰ-  
ਪਿੰਡਾ ਉਹਦਾ ਕੁੱਟੀਂ ਜਾਈਏ,  
ਬਲਸ਼ਾਲੀ ਬਾਹਵਾਂ ਦੇ ਨਾਲ;  
ਧੱਕੀਂ ਜਾਈਏ ਕੰਧ ਹੜ੍ਹਾਂ ਦੀ  
ਸਮੰਦ ਪੱਠਿਆਂ ਨਾਲ:  
ਮੰਜ਼ਲੋਂ ਉਰੇ, ਵਿੱਚ ਮੰਝਧਾਰ,  
ਸੀਜਰ ਦੀ ਫਿਰ ਸੁਣੀ ਪੁਕਾਰ:  
“ਕੈਸ! ਬਚਾ ਲੈ ਮੈਨੂੰ, ਨਹੀਂ ਤਾਂ ਛੁੱਬ ਚੱਲਾ”:  
ਸੜਦੇ ਸ਼ਹਿਰ ਟਰਾਏ ਅੰਦਰ  
ਬਿਰਧ ਅੰਕੀਸ਼ ਰਿਹਾ ਸੀ ਕੱਲਾ  
ਬਲੀ ਪੁਰਖਾ ਆਈਨੀਜ਼ ਅਸਾਡਾ  
ਜਿਉਂ ਚੁੱਕ ਲਿਆਇਆ ਮੌਢੇ ਉਹਨੂੰ  
ਮੈਂ ਵੀ ਟਾਈਬਰ ਦੀਆਂ ਛੱਲਾਂ ਚੋਂ  
ਛੁੱਬਦਾ ਸੀਜਰ ਖਿੱਚ ਲਿਆਂਦਾ;  
ਵੇਖੋ! ਅੱਜ ਉਹੀਓ ਸੀਜਰ 'ਦੇਵ' ਕਹਾਵੇ;  
ਜਿਹਦੇ ਇੱਕ ਇਸ਼ਾਰੇ ਉਤੇ,  
'ਕੈਸ' ਜਿਹਾ ਵੀ ਹੁਕਮ ਬਜਾਵੇ।  
ਸਪੇਨ ਗਿਆ ਸੀ ਉਹ ਇੱਕ ਵਾਰ;  
ਉਥੇ ਚੜ੍ਹਿਆ ਤੇਜ਼ ਬੁਖਾਰ,  
ਮੈਂ ਵੇਖਿਆ ਕੰਬੀਂ ਜਾਵੇ ਥਰ ਥਰ ਡਰ ਦੇ ਨਾਲ;  
ਬੁੱਲ੍ਹ ਕਾਇਰ ਦੇ ਚਿੱਟੇ ਹੋ ਗਏ,  
ਮੂੰਹ ਪੈ ਗਿਆ ਪੀਲਾ;  
ਜਿਸ ਅੱਖ ਦੀ ਲਾਲੀ ਅੱਗੇ,  
ਦੁਨੀਆਂ ਝੁਕਦੀ ਸਾਰੀ,  
ਉਹੀਓ ਦਿੱਸੇ ਸੁੰਨੀ ਸੁੰਨੀ  
ਨਾ ਕੋਈ ਲਿਸਕ ਨਾ ਲਾਲੀ  
ਹਾਕਮ ਜੀਭਾ ਉਸ ਦੀ ਬੋਲੇ,  
ਰੋਮ ਖਲੋਵੇ ਸਾਵਧਾਨ;  
ਭਾਸ਼ਨ ਨੋਟ ਕਤੇਬੀਂ ਹੁੰਦੇ,

ਏਨਾਂ ਮਿਲੇ ਜੀਹੂੰ ਸਨਮਾਨ-  
ਓਹੀ ਜੀਭਾ ਹੂੰਗਾਂ ਮਾਰੋ ਰੋਗੀ ਕੁੜੀ ਸਮਾਨ;  
ਟਿਟੀਨਸ ਨੂੰ ਆਖੀਂ ਜਾਵੇ:  
'ਛੇਤੀ ਕਰ, ਪਿਆ ਕੁੱਝ ਮੈਨੂੰ,  
ਨਿਕਲ ਰਹੀ ਐ ਮੇਰੀ ਜਾਨ'।  
ਆਹ, ਓ 'ਦੇਵੋ' !ਕਿੱਡੀ ਗੱਲ ਹੈਰਾਨੀ ਵਾਲੀ,  
ਐਨੀ ਕਮਜ਼ੋਰ ਤਬੀਅਤ ਵਾਲਾ,  
ਕਿਵੇਂ ਬਣ ਗਿਆ ਸਾਡਾ ਵਾਲੀ?  
ਏਡੀ ਸ਼ਾਹੀ ਦੁਨੀਆ ਅੰਦਰ ,  
ਤਾੜਪਹੁੰਤੇ ਦਾ ਤਾਜ ਪਹਿਨ ਕੇ  
ਬਣਿਆ ਫਿਰਦੈ ਤਾਨਾ ਸ਼ਾਹ!  
(ਸ਼੍ਰੋਤ ਅਤੇ ਢੋਲ-ਢਮੁੱਕੇ ਦੀ ਆਵਾਜ਼)

ਬਰੁਟਸ-:

ਪੱਕਾ ਲਗਦੈ ਮੈਨੂੰ,  
ਸੀਜ਼ਰ ਦੇ ਗਲ ਪਾ ਦਿੱਤਾ ਹੈ  
ਨਵੇਂ ਹੋਰ ਸਨਮਾਨਾਂ ਵਾਲਾ  
ਛੁੱਲਾਂ ਦਾ ਕੋਈ ਸੁੰਦਰ ਹਾਰ।  
ਬੱਲੇ ਬਈ ਬੱਲੇ!

ਕੈਸੀਆਸ-:

ਅਸ਼ਕੇ ਏਸ ਮਹਾਨ ਮਨੁੱਖ ਨੇ,  
ਇੱਕੋ ਪਲਾਂਘੇ, ਸੌਡੀ ਦੁਨੀਆਂ ਟੱਪ ਲਈ ਹੈ!  
ਵਿਰਾਟ ਬੁੱਤ ਇਹ ਰਵੀ ਰਾਜ ਦਾ  
ਟੰਗਾਂ ਦੇ ਥੰਮਾਂ ਵਿਚਕਾਰ,  
ਨੱਪੀਂ ਖੜੈ ਧਰਤੀ ਦਾ ਗੋਲਾ!  
ਆਸੀਂ ਵਿਚਾਰੇ ਹੀਣੇ ਬੰਦੇ,  
ਟੰਗਾਂ ਹੇਠੋਂ ਲੰਘ ਕੇ,  
ਕਲੰਕਤ ਸਾਡੀਆਂ ਕਬਰਾਂ ਖਾਤਰ  
ਲੱਭਦੇ ਫਿਰਦੇ ਖਾਲੀ ਥਾਵਾਂ!  
ਮਿਲੇ ਜੇ ਮੌਕਾ ਬੰਦੇ ਸਾਂਭਣ,  
ਖੁਦ ਅਪਣੀ ਤਕਦੀਰ ਲਿਖਣ:  
ਨਕਸ਼ਤਰਾਂ ਨੂੰ ਦੋਸ਼ ਦੇਣ ਦੀ  
ਲੋੜ ਨਹੀਂ ਹੈ ਕੋਈ।  
ਸੁਣੋ ਬਰੁਟਸ ਪਿਆਰੇ!

ਦਿਨ ਕੱਟਦੇ ਹਾਂ ਗੋਲੇ ਬਣਕੇ,  
ਆਸੀਂ ਅਧੀਨ ਵਿਚਾਰੇ ।  
ਤੂੰ ਬਰੂਟਸ, ਉਹ ਹੈ ਸੀਜ਼ਰ-  
ਤੂੰ ਵੀ ਬੰਦਾ ਉਹ ਵੀ ਬੰਦਾ:  
ਕੀ ਖੂਬੀ ਫਿਰ ਸੀਜ਼ਰ ਅੰਦਰ,  
ਕਿੱਡਾ ਵੱਡਾ ਹੈ ਉਹ ਬੰਦਾ?  
ਤੂੰਤੀ ਬੋਲੇ ਫਿਰ ਕਿਉਂ ਉਹਦੀ,  
ਕਿਸ ਗੱਲੋਂ ਉਹ ਚੰਗਾ?  
ਲਿਖੀਏ ਬਰਾਬਰ ਨਾਮ ਜੇ ਤੇਰਾ,  
ਓਨਾ ਈ ਏ ਚੰਗਾ;  
ਬੋਲਣ ਲੰਗਿਆਂ ਮੂੰਹ ਓਨਾਂ ਈ ਭਰਦੈ,  
ਤੋਲ ਤੁਕੰਤੇ ਸੱਠੇ  
ਓਨੀ ਛੇਤੀ ਰੂਹ ਵੀ ਸੱਦੇ,  
ਜੇ 'ਬੀਰ' ਬੁਲਾਵਣ ਕੱਠੇ ।  
(ਜੈ ਜੈਕਾਰ ਦਾ ਸ਼ੋਰ)  
ਕੁੱਲ ਦੇਵਾਂ ਦੀ ਦਿਆਂ ਢੁਹਾਈ!  
ਦੱਸੋ ਹੁਣ ਫਿਰ ਮੈਨੂੰ,  
ਕਿਸ 'ਚੱਕੀ ਦਾ ਖਾ ਕੇ ਆਟਾ',  
ਹੋਇਐ ਏਨਾਂ ਮਹਾਨ?  
ਲਾਅਣਤ ਏਸ 'ਯੁੱਗ' ਦੇ ਨਾਂ!  
ਕੁਲੀਨ ਲਹੂ ਦੀ ਧਾਰਾ ਸੁੱਕੀ  
ਭੱਦਰ ਪੌਧ ਰੋਮ ਦੀ ਮੁੱਕੀ;  
ਕਿੱਪਰ ਗਿਆ ਉਹ ਯੁੱਗ ਮਹਾਨ?  
'ਨੂੰਹ' ਦੇ ਤੂਫਾਨ ਤੋਂ ਲੈ ਕੇ, ਜਿਸ ਵਿੱਚ ਜੰਮੇ  
ਘਰ ਘਰ ਰੋਮ ਦੇ ਪੂਤ ਮਹਾਨ-  
ਹੁਣ ਤੀਕ ਕੋਈ ਕਹਿ ਨਹੀਂ ਸੱਕਿਆ,  
ਪਰ ਹੁਣ ਸਾਰੇ ਪੁੱਛ ਰਹੇ ਨੇ:  
ਏਹ ਹੈ ਰੋਮ, ਜੀਹਦੇ ਚੌੜੇ ਕੋਟਾਂ ਅੰਦਰ  
ਬੱਸ ਇੱਕੋ 'ਮਾਨਵ' ਰਹਿੰਦੈ?  
ਦੱਸੋ ਖਾਂ ਫਿਰ ਰੋਮ ਏਹੀ ਹੈ ਸੱਚੀ?  
ਥਾਂ ਤਾਂ ਜਿਸ ਵਿੱਚ ਬੁਹਤ ਪਈ ਹੈ,  
ਮਹਾਂ ਨਗਰ ਅਖਵਾਓਂਦੈ-

ਪਰ ਇਨਸਾਨ ਤਾਂ ਏਥੇ ਇੱਕੋ ਰਹਿੰਦੈ,

ਬਾਕੀ ਸਭ ਗੁਲਾਮ?

ਓ! ਮੈਂ ਵੀ ਸੁਣਿਐ, ਤੂੰ ਵੀ ਸੁਣਿਐ,

ਬਾਪੂ ਬਾਤਾਂ ਪਾਇਂਦੇ ਹੁੰਦੇ:

ਹੁੰਦਾ ਸੀ ਕਦੀ ਇੱਕ ਬਰੂਟਸ,

ਜੀਹਦੀ ਐਨੀ ਹਿੰਮਤ ਹੈ ਸੀ

ਮਹਾਂ ਸ਼ੈਤਾਨ ਅਬਨਾਸੀ ਨੂੰ ਵੀ,

ਫੜਦਾ ਜਾ ਕੇ ਸਿੰਗੋं,

ਸੌਖਿਆਂ ਹੀ ਬਣਦਾ ਮਹਾਰਾਜਾ;

ਰੋਮ ਰਿਆਸਤ ਤੇ ਕਰਦਾ ਰਾਜ।

ਸੱਚ ਮੁੱਚ ਸੈਨੂੰ ਮੇਹ ਕਰੇ ਤੂੰ,

ਸੱਕ ਨਹੀਂ ਹੈ ਭੋਰਾ;

ਜਿਸ ਗੱਲ ਦੀ ਤਰਗੀਬ ਦੇ ਰਿਹੈਂ,

ਉਸ ਦਾ ਭੀ ਅਨੁਮਾਨ ਹੈ ਪੂਰਾ:

ਇਹਦੇ ਅਤੇ ਜ਼ਮਾਨੇ ਬਾਰੇ ਕੀ ਹੈ ਮੇਰੀ ਸੋਚ,

ਫੇਰ ਕਦੀ ਮੈਂ ਖੁਦ ਦੱਸਾਂ ਗਾ,

ਅੱਜ ਲਈ ਹੈ ਕਾਢੀ;

ਸਨਿਮਰ ਕਹਾਂ ਉਕਸਾ ਨਾਂ ਹੋਰ,

ਦੇ ਦੇ ਹੁਣ ਤੂੰ ਮਾਫ਼ੀ।

ਜੋ ਕਿਹੈ, ਜੋ ਤੂੰ ਕਹਿਣੈ, ਵੱਡੇ ਮਾਸ਼ਲਿਆਂ ਬਾਰੇ

ਸੁਣ, ਸਮਝ ਕੇ ਉਤੱਤ ਦੇਣ ਲਈ

ਸਮਾਂ ਕੱਢਾਂਗਾ ਛੇਤੀ;

ਨਾਲ ਤਹੱਮਲ ਬੈਠ ਕੇ ਆਪਾਂ

ਕਰਾਂਗੇ ਫੇਰ ਵਿਚਾਰ।

ਓਦੋਂ ਤੀਕ ਤੂੰ ਕੈਸ ਪਿਆਰੇ

ਏਸ ਕਥਨ ਤੇ ਕਰ ਵਿਚਾਰ:

ਬਦਬਖਤੀ ਵਾਲਾ ਭਾਵੱਖ ਜੋ ਆਉਣੈ,

ਏਸ ਜ਼ਮਾਨੇ ਜੋ ਵਿਖਉਣੈ

ਕਾਸ਼! ਨਾਂ ਹੁੰਦਾ ਸਪੂਤ ਰੋਮ ਦਾ,

ਬਰੂਟਸ ਜੰਮਦਾ ਉਜੱਡ ਗੰਵਾਰ।

ਮੈਂ ਖੁਸ਼ ਹਾਂ ਖੀਣ ਸ਼ਬਦ ਇਹ ਮੇਰੇ,

ਅਸਰ ਕਰਗਏ ਗਹਿਰਾ

ਬਰੂਟਸ-:

ਕੈਸੀਆਸ-:

ਸੀਨੇ ਸੱਟ ਬਰੂਟਸ ਖਾਧੀ,  
ਸੇਕ ਤਪਾਇਆ ਚਿਹਰਾ।

ਬਰੂਟਸ-: ਮੁੱਕੀਆਂ ਖੇਡਾਂ, ਸੀਜ਼ਰ ਮੁੜਿਆ ਆਉਂਦੈ-

ਕੈਸੀਆਸ-: ਜਿਉਂ ਲੰਘਣ ਉਹ ਅਪਣੇ ਕੋਲੋਂ,

ਕਾਸਕਾ ਦੀ ਬਾਂਹ ਫੜੀਂ ਤੂੰ;

ਆਪਣੀ ਤੁਰਸ-ਜੁਬਾਨੀ ਰਾਹੀਂ,

ਦੱਸੇ ਗਾ ਉਹ ਸਭ ਕਹਾਣੀ ,

ਜੋ ਵੀ ਹੋਇਆ ਹੋਣੈ ਓਥੇ।

(ਮੁੜ ਪਰਵੇਸ਼ ਸੀਜ਼ਰ ਤੇ ਉਹਦੇ ਲਾਣੇ ਦਾ)

ਬਰੂਟਸ-: ਠੀਕ ਹੈ, ਮੈਂ ਕਰੂਗਾਂ ਏਵੇਂ ।-

ਪਰ ਵੇਖੋਂ ਨਾ ਕੈਸ!

ਭਖਦੈ ਮੱਥਾ ਸੀਜ਼ਰ ਦਾ ਗੁੱਸੇ ਦੇ ਨਾਲ!

ਲੱਗਾ ਤੁੱਗਾ ਸਭ ਛਿੱਥਾ ਲਗਦੈ

ਕੌੜੀਆਂ ਝਿੜਕਾਂ ਨਾਲ।

ਪੀਲੀ ਭੁਕ ਕਲਫੁਰਨੀਆ ਦਿੱਸੇ,

ਮੱਚ ਰਹੀਆਂ ਸਿਸਰੋ ਦੀਆਂ ਅੱਖਾਂ

ਮੁਸ਼ਕਬਿੱਲੇ ਦੀਆਂ ਅੱਖਾਂ ਵਾਂਗ੍ਰੁ:

ਸੰਸਦ ਭਵਨ 'ਚ ਜਿਵੇਂ ਤੱਕਿਆ ਆਪਾਂ

ਸੰਮੇਲਨ ਵਿੱਚ ਖਿੜਿਆ।

ਕੈਸੀਆਸ-: ਕਾਸਕਾ ਹੀ ਦੱਸੂ ਸਾਨੂੰ, ਗੱਲ ਕੀ ਹੋਈ ਸਾਰੀ।

ਸੀਜ਼ਰ-: ਐਨਟੋਨੀਆਸ!

ਐਨਟੋਨੀਆਸ-: ਜੀ, ਸੀਜ਼ਰ?

ਸੀਜ਼ਰ-: ਮੇਰੇ ਗਿਰਦ ਰੱਖ ਤੂੰ ਬੰਦੇ,

ਰਿਸਟ ਪੁਸਟ ਭਲਵਾਨ,

ਤਿੱਖੀ ਸੋਚਣੀ, ਚਤੁਰ ਦਿਮਾਗ,

ਸੋਣ ਨਾਂ ਜਿਹੜੇ ਰਾਤੀਂ :

ਐਹ ਪਰੇ ਜੋ ਕੈਸੀਆਸ ਦਿੱਸੇ

ਸੁੱਕੇ ਜੁੱਸੇ ਵਾਲਾ, ਅੱਖ 'ਚ ਓਹਦੇ ਭੁੱਖ ਵੱਸੀ ਹੈ

ਸੋਚੇ ਪਿਆ ਦਿਨ ਰਾਤੀਂ;

ਅਜਿਹੇ ਬੰਦੇ ਜੋ ਸੋਚਣ ਏਨਾ,

ਬੜੇ ਹੀ ਖਤਰਨਾਕ ਨੇ ਹੁੰਦੇ।

ਐਨਟੋਨੀ-: ਡਰ ਨਾਂ ਉਸ ਤੋਂ ਮੂਲੋਂ ਸੀਜ਼ਰ!

ਉਹ ਤਾਂ ਹੈ ਕੁਲੀਨ ਰੋਮਨ-  
 ਖਾਂਦਾ ਪੀਂਦਾ, ਰੱਜਿਆ ਪੁੱਜਿਆ  
 ਸਭ ਕੁਝ ਉਹਦੇ ਪੱਲੇ।  
 ਸੀਜ਼ਰ-:  
 ਕਾਸ, ਕਿ ਉਹ ਭਰਵਾਂ ਹੁੰਦਾ, ਮੋਟਾ ਤਾਜ਼ਾ!-  
 ਪਰ ਨਹੀਂ ਮੈਂ ਡਰਦਾ ਉਹਤੋਂ-  
 ਫਿਰ ਵੀ ਜੇ ਕਿਸੇ ਤੋਂ ਡਰਨਾ ਪੈ ਜੇ,  
 ਮੈਂ ਨਾਂ ਜਾਣਾਂ ਹੋਰ ਕਿਸੇ ਨੂੰ,  
 ਜਿਸ ਤੋਂ ਮੈਂ ਕੰਨੀਂ ਕਤਰਾਵਾਂ,  
 ਇਸ ਬੰਦੇ ਤੋਂ ਜਿਆਦਾ:  
 ਇਹ ਕੈਸੀਅਸ ਵੱਡਾ ਪੜ੍ਹਾਕੂ, ਵੱਡਾ ਖੋਜੀ,  
 ਤੀਖਣ ਨਜ਼ਰੀਂ ਜੋਖੇ, ਪਰਥੇ ਲੋਕਾਂ ਦੇ ਕੰਮ;  
 ਨਾਂ ਕੋਈ ਏ ਸੁਗਲ ਏਸ ਦਾ,  
 ਨਾਟਕ ਨਹੀਂ ਪਸੰਦ;  
 ਤੈਥੋਂ ਉਲਟ ਸੁਭਾਅ ਹੈ ਉਸਦਾ-  
 ਬੁੱਲ੍ਹਾਂ ਤੇ ਮੁਸਕਾਣ ਨ੍ਹੀਂ ਆਉਂਦੀ,  
 ਰਾਗ, ਸੰਗੀਤ ਨਹੀਂ ਸੁਣਦਾ-  
 ਜੇ ਮੁਸਕਾਂਦੈ, ਇੰਜ ਮੁਸਕਾਂਦੈ  
 ਖੁਦ ਨੂੰ ਕਰੇ ਮਖੌਲ ਜਿਵੇਂ-  
 ਜਾਂ ਉਸ ਰੂਹ ਨੂੰ ਪਾਏ ਮਲਾਮਤ, ਕਰੇ ਗਿਲਾਨੀ  
 ਨਿੱਕੀ ਨਿਗੂਣੀ ਗੱਲ ਵੀ ਜੀਹਨੂੰ  
 ਹੱਸਣ ਤੇ ਮਜ਼ਬੂਰ ਕਰੇ-  
 ਅਜਿਹੇ ਬੰਦੇ ਸਦਾ ਹੀ ਸੜਦੇ  
 ਵੇਖਣ ਜਦੋਂ ਓਹ ਵੱਡਿਆਂ ਵੱਲ -  
 ਸਾਂਤ ਚਿੱਠ ਨਹੀਂ ਰਹਿ ਸਕਦੇ ਉਹ  
 ਖਤਰਨਾਕ ਬੜੇ ਸੜੀਅਲ ਹੁੰਦੇ।  
 ਮੈਂ ਨਹੀਂ ਕਹਿੰਦਾ ਮੈਂ ਡਰਦਾ ਹਾਂ-  
 ਮੈਂ ਤਾਂ ਬੱਸ ਏਹੋ ਹੀ ਕਹਿਨਾਂ  
 ਕਿਉਂ ਤੇ ਕੀਹਤੋਂ ਇਸ ਦੁਨੀਆਂ ਅੰਦਰ  
 ਚਾਹੀਏ ਡਰਦੇ ਰਹਿਣਾ।-  
 ਡਰ ਕਿਹਾ? ਤੇ ਡਰਾਂ ਕਿਉਂ ਮੈਂ?  
 ਮੈਂ ਤਾਂ ਸਦਾ ਹੀ ਸੀਜ਼ਰ ਰਹਿਣਾ।  
 ਆ ਜਾ ਸੱਜੇ ਹੱਥ ਜਰਾ ਤੂੰ,

ਕੰਨ ਖੱਬਾ ਏ ਮੇਰਾ ਬੰਦ  
ਦੱਸ ਖਾਂ ਸੱਚੀਂ ਤੂੰ ਕੀ ਸੋਚੇਂ  
ਇਸ ਬੰਦੇ ਦੇ ਬਾਰੇ-  
(ਸੀਜ਼ਰ ਤੇ ਲਾਣਾ ਚਲੇ ਜਾਂਦੇ ਨੇ। ਕਾਸਕਾ  
ਪਿੱਛੇ ਰਹਿ ਜਾਂਦਾ ਹੈ)

ਕਾਸਕਾ- : ਕਿਉਂ ਖਿੱਚਿਆ ਈ ਮੇਰਾ ਪੱਲਾ?  
ਕੀ ਕਰਨੀ ਏ ਗੱਲ?

ਬਰੂਟਸ- : ਹਾਂ ਕਾਸਕਾ! ਦੱਸ ਖਾਂ ਸਾਨੂੰ  
ਕੀ ਅੱਜ ਉਥੇ ਹੋਇਆ,  
ਘਾਬਰਿਆ ਕਿਉਂ ਸੀਜ਼ਰ ਦਿੱਸੇ  
ਕੀ ਹੋਈ ਏ ਗੱਲ?

ਕਾਸਕਾ- : ਕਿਉਂ ਭਲਾ ਤੂੰ ਨਹੀਂ ਸੀ ਉਹਦੇ ਨਾਲ?

ਬਰੂਟਸ- : ਫੇਰ ਭਲਾ ਕਿਉਂ ਪੁੱਛਾਂ ਤੈਨੂੰ  
ਕੀ ਸੀ ਓਥੇ ਹੋਇਆ?

ਕਾਸਕਾ- : ਹੋਰ ਕੀ? ਤਾਜ ਦੀ ਉਹਨੂੰ ਪੇਸ਼ਕਸ਼ ਹੋਈ;  
ਪੁੱਠੇ ਹੱਥ ਇੰਜ ਠੁਕਰਾਈ ਉਹਨੇ,  
ਜੰਤਾ ਜੋਸ਼ ਚ ਪਾਗਲ ਹੋਈ  
ਮਾਰਨ ਲੱਗੀ ਨਾਅਰੇ।

ਬਰੂਟਸ- : ਦੂਜੀ ਵਾਰ ਕਿਉਂ ਮਾਰੇ ਜੈਕਾਰੇ?

ਕਾਸਕਾ- : ਹੋਰ ਕੀ? ਉਹ ਵੀ ਏਸੇ ਗੱਲੇ।

ਕੈਸੀਆਸ- : ਤਿੰਨ ਵਾਰ ਲੋਕਾਂ ਮਾਰੇ ਨਾਅਰੇ;  
ਤੀਜਾ ਕਾਹਦੀ ਖਾਤਰ?

ਕਾਸਕਾ- : ਹੋਰ ਕੀ? ਉਹ ਵੀ ਏਸੇ ਖਾਤਰ।

ਬਰੂਟਸ- : ਤਾਜ ਕੀ ਹੋਇਆ ਤਿੰਨ ਵਾਰੀਂ ਪੇਸ਼?

ਕਾਸਕਾ- : ਹਾਂ ਬਈ ਹਾਂ, ਤੌਬਾ ਮੇਰੀ!  
ਤਿੰਨ ਵਾਰੀਂ ਹੋਇਆ ਸੀ ਪੇਸ਼;  
ਤਿੰਨੇ ਵਾਰ ਠੁਕਰਾਇਆ ਉਸਨੇ,  
ਹੋਰ ਵਧੇਰੀ ਨਰਮੀ ਨਾਲ:

ਕੈਸੀਆਸ- : ਤਿੰਨੇ ਵਾਰੀ ਭੋਲੀ ਜੰਤਾ ਛੱਡ ਦਿੱਤੇ ਜੈਕਾਰੇ।  
ਕੀਹਨੇ ਪੇਸ਼ ਕੀਤਾ ਸੀ ਤਾਜ?

ਕਾਸਕਾ- : ਕਿਉਂ ਬਈ! ਐਨਟਨੀ ਨੇ ਕੀਤਾ ਸੀ ਪੇਸ਼।

ਬਰੂਟਸ- : ਕੁਲੀਨ ਕਾਸਕਾ! ਦੱਸ ਜ਼ਰਾ ਤੂੰ,  
ਕੀ ਅੰਦਾਜ਼ ਸੀ ਪੇਸ਼ ਕਰਨ ਦਾ?

ਕਾਸਕਾ-:

ਅੰਦਾਜ਼ ਅਜਿਹਾ ਦੱਸਣ ਨਾਲੋਂ  
ਚੰਗਾ ਏ ਫਾਰੇ ਲੱਗ ਜਾਣਾ!  
ਝੱਲਪੁਣਾ ਸੀ, ਨਿਰੀ ਹਮਾਕਤ,  
ਮੈਂ ਧਿਆਨ ਨਹੀਂ ਕੋਈ ਦਿੱਤਾ;  
ਵੇਖਿਆ ਸੀ ਬੱਸ ਮਾਰਕ ਐਨਟਨੀ  
ਪੇਸ਼ ਕਰ ਰਿਹਾ ਤਾਜ;  
ਬੱਸ ਮਾਮੂਲੀ ਤਾਜਤੀ ਜਿਹੀ,  
ਕਿਹੜਾ ਉਹ ਤਜਾਂ ਚੋਂ ਤਾਜ!  
ਭਾਵੇਂ ਉਹਨੇ ਮੌਜ਼ਿਆ ਇੱਕ ਵਾਰ,  
ਪਰ ਮੈਨੂੰ ਇਉਂ ਲੱਗਾ ਜਿੱਦਾਂ  
ਮਜ਼ਬੂਰਨ ਸੀ ਮੌਜ਼ਿਆ ਉਹਨੇ,  
ਦਿਲੋਂ ਸੀ ਰੱਖਣਾ ਚਾਹੁੰਦਾ।  
ਦੁਜੀ ਵਾਰ ਫਿਰ ਕੀਤਾ ਪੇਸ਼  
ਫੇਰ ਮੌਜ਼ਿਆ ਉਹਨੈ-  
ਏਸ ਵਾਰ ਵੀ ਲੱਗਾ ਮੈਨੂੰ,  
ਚਾਹੇ ਨਾਂ ਉਹ ਛੱਡਣਾ;  
ਤੀਜੀ ਵਾਰ ਫਿਰ ਕੀਤਾ ਪੇਸ਼,  
ਰੱਦ ਕੀਤਾ ਜਦ ਪਹਿਲਾਂ ਵਾਂਗ  
ਲੰਡੀ ਬੁੱਚੀ ਨੇ ਮਾਰੇ ਨਾਅਰੇ,  
ਛੱਡੀਆਂ ਚਾੰਘਰਾਂ, ਹੋਕਰੇ ਮਾਰੇ  
ਮੁੜ੍ਹਕੇ ਭਿੱਜੀਆਂ ਟੋਪੀਆਂ,  
ਵਿੱਚ ਹਵਾ ਉਛਾਲਣ ਲੱਗੇ  
ਬਿਆਈਆ ਪਾਟੇ ਹੱਥੀਂ ਸਾਰੇ,  
ਮਾਰ ਤਾੜੀਆਂ ਟੱਪਣ ਲੱਗੇ-  
ਏਨੀ ਸੜ੍ਹਿਆਂਦ! ਏਨੀ ਬੁਸਿਆਂਦ!  
ਮੂੰਹਾਂ ਦੀ ਹਵਾੜ੍ਹ ਫੈਲਾਈ,  
ਸੀਜ਼ਰ ਦਾ ਦਮ ਘੁੱਟਣ ਲੱਗਾ,  
ਚੱਕਰ ਆਏ, ਨੂੰਚੀ ਆਈ-  
ਮੂੰਧੇ ਮੂੰਹ ਉਹ ਡਿੱਗ ਪਿਆ ਸੀ,  
ਛੇਤੀ ਕਰ ਕੇ ਹੋਸ ਨਾ ਆਈ-  
ਡਰਦਾ ਮੂੰਹ ਨਾਂ ਖੋਲ੍ਹ ਸਕਾਂ ਮੈਂ,  
ਭਾਵੇਂ ਹਾਸਾ ਆਈਂ ਜਾਵੇ:

ਸਾਹ ਨਾਲ ਸਤ੍ਤਿਆਂਦ ਨਾ ਕਿੱਪਰੇ  
ਅੰਦਰ ਹੀ ਲੰਘ ਜਾਵੇ।

ਕੈਸੀਆਸ-:

ਧੀਰੇ ਜ਼ਰਾ, ਬਿਨੇ ਕਰਾਂ ਮੈਂ;

ਹੋਇਆ ਸੀ ਸੀਜ਼ਰ ਬੇਹੋਸ਼?

ਕਾਸਕਾ-:

ਡਿੱਗਾ ਸੀ ਉਹ ਵਿੱਚ ਸੈਦਾਨ,

ਮੂੰਹੋਂ ਸੁੱਟਦਾ ਝੱਗ,

ਜੀਭ ਆਕੜੀ, ਦੰਦਲ ਪੈ ਗੀ,

ਪੂਰਾ ਸੀ ਬੇਹੋਸ਼।

ਬਰੂਟਸ-:

ਬੇਸ਼ੱਕ ਇੰਜ ਹੀ ਹੋਇਆ ਹੋਣੈ,-

ਮਿਰਗੀ ਦਾ ਬੀਮਾਰ ਪੁਰਾਣਾ।

ਕੈਸੀਆਸ-:

ਬਿਲਕੁਲ ਨਹੀਂ! ਸੀਜ਼ਰ ਬੀਮਾਰ ਨਹੀਂ ਹੈ;

ਡਿੱਗੜ ਰੋਗ ਤਾਂ ਸਾਨੂੰ ਲੱਗੈ - ਸਾਨੂੰ!

ਤੈਨੂੰ, ਮੈਨੂੰ, ਕਾਸਕਾ ਵਰਗੇ ਭਲੇ ਪੁਰਸ਼ ਨੂੰ;

ਅਸਲ ਚ ਅਸੀਂ ਹਾਂ ਸਭ ਬੀਮਾਰ!

ਕਾਸਕਾ-:

ਪਤਾ ਨਹੀਂ ਤੁਸੀਂ ਕੀ ਕਹਿੰਦੇ ਹੋ,

ਕੀ ਹੈ ਤੁਹਾਡਾ ਮਤਲਬ;

ਡਿੱਗ ਪਿਆ ਸੀ ਸੱਚੀਂ ਸੀਜ਼ਰ,

ਏਹੋ ਮੇਰਾ ਮਤਲਬ।

ਰੰਗ-ਮੰਚ ਦੇ ਦਰਸ਼ਕ ਜਿੱਦਾਂ,

ਸੀਟੀ ਮਾਰ, ਵਜਾਕੇ ਤਾੜੀ

ਅਭਿਨੈ ਦੀ ਪਰਸੰਸਾ ਕਰਦੇ,

ਜਾਂ ਕਰਦੇ ਤ੍ਰਿਸਕਾਰ,

ਲੰਡੀ ਬੁੱਚੀ ਨੇ ਜੇ ਨਹੀਂ ਕੀਤਾ

ਸੀਜ਼ਰ ਨਾਲ ਇੰਜ ਵਿਉਹਾਰ

ਤਾਂ ਫਿਰ ਮੈਂ ਹਾਂ ਪੱਕਾ ਝੂਠਾ !

ਮਤ ਕੋਈ ਆਖੋ ਮੈਨੂੰ ਸੱਚਾ।

ਹੋਸ਼ ਆਈ ਤੇ ਕੀ ਕਹਿੰਦਾ ਸੀ?

ਇਹ ਵੀ ਸਾਨੂੰ ਦੱਸ-

ਬਰੂਟਸ-:

ਪਹਿਲੀ ਵਾਰ ਜਦ ਨੁਕਰਾਇਆ ਤਾਜ

ਵੇਖਿਆ ਉਸ ਨੇ ਖੁਸ਼ ਬੜੀ ਸੀ

ਲੱਲੀ ਛੱਲੀ, ਹਾਰੀ ਸਾਰੀ;

ਜੋਸ਼ 'ਚ ਆਕੇ ਮੈਨੂੰ ਅਖਿਆਂ:

'ਬ੍ਰੂਲ ਗਲਾਂਮਾ ਮੇਰਾ';  
 ਕਰਕੇ ਪੇਸ਼ ਲੋਕਾਂ ਨੂੰ ਗਰਦਨ,  
 ਕਹਿੰਦਾ ਭਾਵੇਂ ਵੱਡ ਦੇਵੇ ਮੈਨੂੰ  
 'ਤੁਹਾਡਾ ਹਾਂ ਮੈਂ ਸਦਾ ਤੁਹਾਡਾ,  
 ਰੱਖੋ ਭਾਵੇਂ ਛੱਡ ਦੇਵੇ ਮੈਨੂੰ'।  
 ਕੁੱਝ ਵੀ ਹੁੰਦਾ ਭਾਵੇਂ ਕਿੱਤਾ ਮੇਰਾ,  
 ਭੀੜ 'ਚ ਹੁੰਦਾ ਜੇਕਰ ਮੈਂ  
 ਵਚਨ ਪਾਲਦਾ, ਗਲ ਵੱਡ ਦੇਂਦਾ,  
 ਇੰਜ ਨਾ ਕਰਦਾ ਜੇਕਰ ਮੈਂ  
 ਨਾਲ ਲਫੰਗਿਆਂ ਨਰਕੀਂ ਜਾਂਦਾ  
 ਮੰਨਕੇ ਅਪਣੀ ਹਾਰ।  
 ਤੇ ਫੇਰ ਉਹ ਡਿੱਗਿਆ, ਬੇਸੁੱਧ ਹੋਇਆ-  
 ਉੱਠਿਆ ਫੇਰ ਤੇ ਮੰਗੀ ਮਾਫ਼ੀ,  
 ਆਇਆ ਜਦ ਸੀ ਹੋਸ਼-  
 'ਮਾਨਯੋਗ ਜੰਤਾ' ਨੂੰ ਕਹਿੰਦਾ:  
 'ਸੀ ਮੇਰੀ ਕਮਜ਼ੂਰੀ,  
 ਜੇ ਕੁੱਝ ਕੀਤਾ ਗਲਤ, ਬੋਲਿਆ,  
 ਕਰਦਿਓ ਮੈਨੂੰ ਮਾਫ਼'।  
 ਮੇਰੇ ਲਾਗੇ ਖੜੀਆਂ ਹੈ ਸਨ  
 ਕੁੱਝ ਆਵਾਰਾ ਰੰਨਾਂ,  
 ਮੌਮ ਵਾਂਗ ਢਲ ਗਈਆਂ ਅੰਦਰੋਂ,  
 ਹੋਈਆਂ ਪਾਣੀ ਪਾਣੀ:  
 ਧੂਰ ਅੰਦਰੋਂ ਕਰ ਦਿੱਤਾ ਮਾਫ਼,  
 ਕਹਿਣ ਬੜਾ ਹੈ ਧਰਮੀ:  
 ਪਰ ਇਹਨਾਂ ਵਲ ਧਿਆਨ ਦਿਓ ਨਾ,  
 ਇਹ ਤਾਂ ਏਹੋ ਜਿਹੀਆਂ;  
 ਇਹਨਾਂ ਦੀਆਂ ਮਾਂਵਾਂ ਦੇ ਛਿੱਡ ਵੀ,  
 ਜੇ ਸੀਜ਼ਰ ਦੇਂਦਾ ਪਾੜ,  
 ਫਿਰ ਵੀ ਇਹਨਾਂ ਕਰਨੀ ਹੈ ਸੀ  
 ਇਹੋ ਨਿਰੀ ਬਸਰਮੀ।  
 ਪਰ ਫਿਰ ਉਹ ਏਸ ਤੋਂ ਪਿੱਛੋਂ,  
 ਆਇਆ ਕਿਉਂ ਏਨਾ ਬੇਹਾਲ ?

**ਬਚੂਟਸ-:**

कासका-ः हां जी हां।  
 कैसीआम -ः बोलिआ कुँछ सिसैरों?  
 कासका-ः आहे, पर बोली सी उहदी पस्तो।  
 कैसीआम-ः की मतलब सी उहदा?  
 कासका-ः नां जी नां! जे मैं सारा कुँश दँस दिंडा,  
                   किवें विधाउँ मुळ के मुळ?  
                   पर उह लोक जो समझ गाए सी,  
                   मिर मारके हँसदे वेषे-  
                   मेरे पॅले कुँश पिआ नां,  
                   मैनुं सध कुँश पस्तो लँगा!  
                   पर इक होर खबर मैं दौसां:  
                   दलावीआम ते मारुलस दोवें,  
                   बृँड सीजर दे नंगो करदे,  
                   दड्हे गाए तां दिंडे मार।  
                   चंगा बटी! हुण अलिव्दा;  
                   बँडल तां उषे बुहउ खिलरिआ  
                   पर सध कुँश मैनुं याद नहीं ।  
 कैसीआम -ः राड्री भोज अंज मेरे वॅल; हैं कासका?  
 कासका-ः नहीं, अंज तां होर किते है व्वाअदा।  
 कैसीआम-ः कँल ढेर साम नुं खाईटे कँठे?  
 कासका-ः हां, जींदा रिहा ज्ञरुर आवांगा,  
                   बचन जे तेरा पँका रिहा ते  
                   भोजन खाण दे काबल होइआ,  
                   तेरे नाल ही खावांगा।  
 कैसीआम-ः चंगा फिर मैं करुं उडीक।  
 कासका-ः अँडा! अलिव्दाआ दोवां तांदीं-  
                   (जींदा है)  
 बरुटस-ः भावें विच्छ सकुले वी इह  
                   हुंदा बङ्गा सी तिंखा,  
                   पर हुण होगिअै किंना अँखड, किंना कोरा!  
 कैसीआम-ः हुण वी करिंदा उना ई तिंखा,  
                   जुँरअउ वाला कंम जे होवे कोटी महान;

ਢਿੱਤ ਦਿਸਣਾ ਬੱਸ ਢੋਂਗ ਹੈ ਇਹਦਾ,  
ਹਾਜ਼ਰਜਵਾਬੀ ਨੂੰ ਇਹ ਚਾਢੇ,  
ਗੁਸਤਾਖੀ ਦੀ ਪਾਣ:  
ਚਸਕੇ ਲੈਕੇ ਸੁਣਨ ਸਰੋਤੇ,  
ਕੰਨਾਂ ਦੀ ਭੁੱਖ ਵੱਧ ਜਾਵੇ  
ਸ਼ਬਦ ਨਾਂ ਧਰਤੀ ਡਿੱਗਣ ਦੇਵਣ  
ਸਾਰੇ ਖਾ ਪੀ ਜਾਣ।

ਬਰੂਟਸ-:

ਏਵੇਂ ਹੀ ਹੈ ਗੱਲ ਏਸ ਦੀ;  
ਚੰਗਾ, ਹੁਣ ਮੈਂ ਚਲਦਾਂ;  
ਜੇ ਮਰਜ਼ੀ ਤੇਰੀ ਗੱਲ ਕਰਨ ਦੀ  
ਫੇਰ ਮਿਲਾਂਗੇ ਕੱਲ੍ਹੁ,  
ਜਾਂ ਮੈਂ ਤੇਰੇ ਘਰ ਆ ਜੁੰ ਗਾ,  
ਜਾਂ ਤੂੰ ਆ ਜੀਂ ਮੇਰੇ ਵੱਲ,  
ਉਡੀਕ ਕਰਾਂਗਾ ਤੇਰੀ।

ਕੈਸੀਆਸ-:

ਮੈਂ ਆਉਂਗਾ ਪੱਕਾ;  
ਉਦੋਂ ਤੀਕ ਤੂੰ ਕਰੀਂ ਵਿਚਾਰ  
ਇਸ ਦੁਨੀਆ ਦੇ ਬਾਰੇ।  
(ਬਰੂਟਸ ਟੁਰ ਜਾਂਦਾ ਹੈ)  
ਹਾਂ ਬਈ ਬਰੂਟਸ, ਹੈਂ ਤਾਂ ਤੂੰ ਕੁਲੀਨ;  
ਪਰ ਪਤਾ ਏ ਮੈਨੂੰ,  
ਚਾਲਕੇ ਤੇਰਾ ਭੱਦਰ ਮਾਦਾ,  
ਬਦਲੀ ਜਾ ਸਕਦੀ ਏ ਤੇਰੀ ਪਰਵਿਰਤੀ;  
ਤਾਂ ਹੀ ਸੁਹਬਤ ਚੰਗੀ ਰਹਿੰਦੀ  
ਆਪਣੇ ਜਹੇ ਸਰੀਫਾਂ ਦੀ;  
ਕਿਉਂ ਜੋ ਮਨ ਕੋਈ ਨਾ ਏਨਾ ਪੱਕਾ,  
ਜੋ ਕੁਰਾਹੇ ਪਾ ਨਾਂ ਸਕੀਏ-  
ਸੀਜ਼ਰ ਖਾਵੇ ਖਾਰ ਮੇਰੇ ਨਾਲ,  
ਪਰ ਬਰੂਟਸ ਨੂੰ ਪਿਆਰ ਕਰੇ:  
ਜੇ ਹੁੰਦਾ ਮੈਂ ਉਹਦੀ ਥਾਂ  
ਉਹ ਨਾ ਸਕਦਾ ਮੈਨੂੰ ਪਤਿਆ।  
ਅੱਜ ਦੀ ਰਾਤ ਲਿਖਾਈ ਬਦਲ ਕੇ  
ਚਿੱਠੀਆਂ ਕਈ ਦਿਉਂ ਸੁਟਵਾ

ਖਿੜਕੀ ਰਾਹੀਂ ਘਰ ਉਹਦੇ ਮੈਂ;  
 ਸ਼ਹਿਰੀ ਕਈ ਸੁੱਟ ਗਏ ਜਿਉਂ ਆਪੂਰ੍ਵ ਓਥੇ ਆ।  
 ਵਿਸ਼ਾ ਹੋਵੇਗਾ ਏਹੋ ਸਭ ਦਾ,  
 'ਰੋਮ ਜਪੇਂਦਾ ਉਹਦਾ ਨਾਂਅ',  
 ਸੀਜ਼ਰ ਦੀ ਆਕਾਂਖਿਆ ਵੱਲ ਵੀ  
 ਇਸ਼ਾਰਾ ਜਚਦਾ ਕਰ ਦੇਣੈ:  
 ਸੀਜ਼ਰ ਬੈਠੇ ਪੱਕਾ ਹੋਕੇ  
 ਅਸੀਂ ਤਖਤ ਹਿਲਾ ਦੇਣੈ ;  
 ਬਦਬਖਤੀ ਦੀ ਮਾਰ ਸਹੇ ਇਉਂ  
 ਲੰਮੇ ਪੈਂਡੇ ਪਾ ਦੇਣੈ।  
 (ਟੁਰ ਜਾਂਦਾ ਹੈ)

ਸੀਨ-੩:- ਰੋਮ ਦੀ ਇੱਕ ਗਲੀ-  
 ਬੱਦਲ ਦੀ ਗਰਜ, ਬਿਜਲੀ ਦੀ ਚਮਕ।  
 ਦੂਜੇ ਪਾਸਿਓਂ ਕਾਸਕਾ ਅਤੇ ਸਿਸੈਰੋ ਦਾ ਪਰਵੇਸ਼-  
 ਕਾਸਕਾ ਦੇ ਹੱਥ 'ਚ ਨੰਗੀ ਤਲਵਾਰ ਹੈ-

ਸਿਸੈਰੋ:-

ਸ਼ੁਭ ਸ਼ਾਮ ਕਾਸਕਾ!  
 ਛੱਡ ਆਇਐਂ ਘਰ ਸੀਜ਼ਰ ਨੂੰ ?  
 ਸਾਹ ਕਿਉਂ ਪਰ ਚੜ੍ਹਾਇ ਏਨਾਂ,  
 ਏਦਾਂ ਕਿਉਂ ਤੂੰ ਅੱਖਾਂ ਪਾਵੇਂ?

ਕਾਸਕਾ:-

ਅੰਦਰ ਤੇਰੇ ਕੁੱਝ ਨਹੀਂ ਹੁੰਦਾ?  
 ਪੱਤੇ ਵਾਂਗ ਜਦ ਧਰਤੀ ਡੋਲੇ?  
 ਓ, ਸਿਸੈਰੋ! ਵੇਖੋ ਨੇ ਮੈਂ ਤੇਜ਼ ਤੂਫਾਨ,  
 ਝਾਂਬੇ, ਝੱਖੜ ਬੇ ਲਗਾਮ  
 ਗੰਢਲ ਤਣੇ ਬਲੂਤਾਂ ਦੇ ਜੋ  
 ਪਾੜਣ ਕੁੱਲ ਤਮਾਮ;  
 ਭਰੇ, ਪੀਤੇ ਵੇਖੋ ਨੇ ਸਾਗਰ,  
 ਮਹਾਂ ਕਰੋਪੀ, ਝੱਗੇ ਝੱਗ,  
 ਕਾਲੇ ਬੱਦਲ ਦੇਣ ਡਰਾਵੇ,  
 ਹੁਣੇ ਪੈਣ ਗੇ ਵੱਗ,  
 ਬਿੱਫਰੇ ਸਾਗਰ ਧਾੜਾਂ ਮਾਰਨ,

ਵੇਖੇ ਨੇ ਕਈ ਵਾਰ,  
 ਪਰ ਕਦੇ ਨਹੀਂ ਡੱਠਾ ਅੱਜ ਤੱਕ,  
 ਕਰਦਾ ਮਾਰੋ ਮਾਰ,  
 ਅੱਗ ਉਗਲਦਾ, ਲਾਟਾਂ ਛੱਡਦਾ,  
 ਇਸ ਰਾਤ ਜਿਹਾ ਤੁਫਾਨ।  
 ਜਾਂ ਫਿਰ, ਦੇਵਲੋਕ 'ਚ ਹੋਈ ਬਗਾਵਤ,  
 ਜਾਂ ਮਾਤਲੋਕ ਹੋਇਆ ਗੁਸਤਾਖ  
 ਲੋਹੇ ਲਏ ਦੇਵ ਚੜ੍ਹੁ ਆਏ  
 ਕਰਨ ਤਬਾਹੀ ਜੱਗ ਦੀ।  
 ਕਿਉਂ ਬਈ! ਇਸ ਤੋਂ ਵੱਧ ਵੀ  
 ਵੇਖਿਆ ਕੋਈ ਅਚੰਭਾ?

ਸਿਸੈਰੋ-:

ਕਾਸਕਾ-:

ਇੱਕ ਮਾਮੂਲੀ ਦਾਸ ਤੱਕਿਆ,  
 ਸਕਲੋਂ ਹੀ ਜੋ ਗੋਲਾ ਲੱਗੇ-  
 ਬਲਦਾ ਹੱਥ ਸੀ ਉੱਚਾ ਕੀਤਾ,  
 ਜਗਦੀ ਮਹਾਂ ਮਸ਼ਾਲ ਉਹ ਲੱਗੇ  
 ਫਿਰ ਵੀ ਹੱਥ ਨੂੰ ਫਰਕ ਪਵੇ ਨਾਂ,  
 ਨਾਂ ਭੁਲਸੇ ਨਾਂ ਲੁਹਿਆ ਜਾਵੇ-  
 ਤਾਂਹੀਓਂ ਮੈਂ ਤਲਵਾਰ ਰੱਖੀ ਨਾਂ  
 ਹਾਲੀਂ ਤੀਕ ਮਿਆਨੇ-  
 ਬੱਬਰ ਸ਼ੇਰ ਇੱਕ ਟੱਕਰਿਆ ਮੈਨੂੰ  
 ਬਿਰਹੱਸਪਤੀ ਮੰਦਰ ਕੋਲੇ,  
 ਘੂਰ ਘੂਰ ਉਹ ਵੇਂਹਦਾ ਮੈਨੂੰ,  
 ਕੋਲੋਂ ਲੰਘ ਗਿਆ ਸੀ,  
 ਖਿੜਿਆ ਹੋਇਆ, ਚਿੜਿਆ ਚਿੜਿਆ,  
 ਦੰਦ ਕਫਦਾ ਤੇ ਗੁੱਗਾਂਦਾ,  
 ਪਰ ਉਸ ਮੈਨੂੰ ਤੰਗ ਨਹੀਂ ਕੀਤਾ।  
 ਫੇਰ ਵੇਖੀਆਂ ਕੱਠੀਆਂ ਹੋਈਆਂ  
 ਇੱਕ ਰੂੜੀ ਦੇ ਲਾਗੇ-  
 ਸੌਂ ਤੀਵੀਆਂ ਭੂਕ ਪੀਲੀਆਂ  
 ਅੱਤ ਦਹਿਸ਼ਤ ਦੇ ਨਾਲ-  
 ਸੌਹਾਂ ਖਾ ਖਾ ਦੱਸ ਰਹੀਆਂ ਸੀ,  
 ਵੇਖੇ ਮਨੁੱਖ ਨਿਆਰੇ

ਗਲੀਆਂ ਦੇ ਵਿੱਚ ਭਾਂਬੜ ਬਣਕੇ  
ਸੜਦੇ ਬਲਦੇ ਸਾਰੇ;  
ਹੋਰ ਸੁਣੋ, ਕਲੁ ਬੋਲ ਰਿਹਾ ਸੀ  
ਸਿਖਰ ਦੁਪਹਿਰੇ ਉੱਲ੍ਹ-  
ਰਾਤ ਦਾ ਪੰਛੀ ਹੂਕ ਰਿਹਾ ਸੀ  
ਬੈਠਾ ਵਿੱਚ ਬਜ਼ਾਰੇ!  
ਸੰਜੋਗ ਵੱਸ ਜਦ ਕੱਠੇ ਹੋਵਣ  
ਅਜਿਹੇ ਕੌਤਕ ਸਾਰੇ:  
ਇਹ ਅਲਾਮਤੀ ਗੱਲਾਂ ਹਨ ਜੋ  
ਸਿੱਧੇ ਕਰਨ ਇਸ਼ਾਰੇ  
ਉਸ ਭਿਆਨਕ ਮੌਸਮ ਵੱਲੋਂ  
ਜਿਤਵੱਲ ਦੁਨੀਆ ਪਈ ਪਧਾਰੇ।

ਸਿਸੈਰੋ-:

ਸੱਚੀਂ, ਬੜਾ ਅਜੀਬ ਸਮਾਂ ਇਹ ਸਾਡਾ!  
ਲੋਕੀ ਕੱਢਣ ਅਪਣਾ ਅਪਣਾ ਮਤਲਬ,  
ਹੁੰਦਾ ਹੈ ਜੋ ਆਮ ਤੌਰ 'ਤੇ  
ਸੈਅਂ ਦੇ ਮਕਸਦ ਤੋਂ ਉਲਟਾ।  
ਕੀ ਸੀਜ਼ਰ ਕਲੁ ਸੰਸਦ ਭਵਨ ਆਵੇਗਾ ਫੇਰ?  
ਹਾਂ, ਆਵੇਗਾ।

ਕਾਸਕਾ-:

ਹੁਕਮ ਕੀਤਾ ਸੀ ਐਨਟੋਨੀਅਸ ਨੂੰ,  
ਤੈਨੂੰ ਵੀ ਦੱਸ ਦੇਵੇ।

ਸਿਸੈਰੋ-:

ਚੰਗਾ ਫੇਰ ਕਾਸਕਾ! ਸੁਭ ਰਾਤ੍ਰੀ;  
ਇਸ ਤੂਢਾਨੀ ਅੰਬਰ ਹੇਠਾਂ,  
ਚੰਗਾ ਨਹੀਂ ਹੈ ਹੋਰ ਘੁੰਮਣਾ।

ਕਾਸਕਾ-:

ਅਲਵਿਦਾਅ ਸਿਸੈਰੋ!  
(ਸਿਸੈਰੇ ਜਾਂਦਾ ਹੈ; ਕੈਸੀਅਸ ਦਾ ਪਰਵੇਸ਼ ਹੁੰਦਾ ਹੈ)

ਕੈਸੀਅਸ-:

ਕੌਣ ਐ ਬਈ?

ਕਾਸਕਾ-:

ਮੈਂ ਹਾਂ ਰੋਮ ਹੀ ਦਾ ਵਸਨੀਕ।

ਕੈਸੀਅਸ-:

ਬੋਲੋਂ ਤਾਂ ਤੂੰ ਕਾਸਕਾ ਲਗਦੈਂ।

ਕਾਸਕਾ-:

ਕੰਨ ਤਾਂ ਤੇਰੇ ਠੀਕ ਨੇ ਕੈਸ!

ਪਰ ਰਾਤ ਇਹ ਕਿੰਨੀ ਹੈ ਅਜੀਬ!

ਕੈਸੀਅਸ-:

ਈਮਾਨਦਾਰ ਮਨੁੱਖਾਂ ਲਈ ਪਰ

ਬੜੀ ਆਨੰਦਮਈ ਇਹ ਰਾਤ।

ਕਾਸਕਾ-:

ਅੱਜ ਤੀਕ ਨਾ ਡੱਠੀ ਹੋਸੀ ਹੋਰ ਕਿਸੇ ਨੇ  
ਅੰਬਰੋਂ ਵਰ੍ਹਦੀ ਦਹਿਸਤ ਏਦਾਂ?

ਕੈਸੀਆਸ-:

ਹਾਂ, ਉਹਨਾਂ ਨੇ ਵੇਖੀ ਹੋ ਸੀ-  
ਜਿਹੜੇ ਜਾਨਣ ਇਹ ਦੁਨੀਆਂ ਪਾਪੀ।  
ਮੈਂ ਵੀ ਤਾਂ ਆਪਣੇ ਵੱਲ  
ਸਾਰੀਆਂ ਗਲੀਆਂ ਗਾਹ ਆਇਆ ਹਾਂ-  
ਸਿਰ ਤੇ ਝੱਲੀ ਨ੍ਹੇਰੀ ਰਾਤ, ਖਤਰਿਆਂ ਵਾਲੀ,  
ਖੋਲ੍ਹਕੇ ਬੀਤੇ, ਡਾਹਕੇ ਛਾਡੀ ਨੰਹੀਂ,  
ਵੇਖ ਕਾਸਕਾ! ਵੱਜਰਪਾਤਾਂ ਅੱਗੇ;  
ਤੇ ਨੀਲੀ, ਕਟੀਲੀ ਤੇਜ਼ ਦਾਮਣੀ  
ਜੋ ਅਰਸ਼ ਦੀ ਪਾੜੇ ਛਾਡੀ,  
ਤੁਰਦਾ ਰਿਹਾਂ ਨਿਸ਼ਾਨੇ ਉਹਦੇ ਤੇ  
ਪਾ ਮੌਤ ਦੀ ਅੱਖ'ਚ ਅੱਖ।

ਕਾਸਕਾ-:

ਪਰ ਕਿਉਂ ਤੂੰ ਅੰਬਰ ਇੰਜ ਵੰਗਾਰੇ?  
ਕੀ ਸੀ ਤੈਨੂੰ ਲੋੜ?  
ਦੇਵ ਮਹਾਨ ਸ਼ਕਤੀਸ਼ਾਲੀ,  
ਮਨੁੱਖਾਂ ਤਾਂਈਂ ਚੱਕ੍ਰਿਤ ਕਰਦੇ  
ਦਹਿਸਤ ਦੇ ਜਦ ਭੇਜਣ ਦੂਤ;  
ਕੰਬੀਂ ਜਾਣ ਮਨੁੱਖ ਵਿਚਾਰੇ  
ਦਹਿਸਤ ਵਹਿਸਤ, ਡਰ ਹੀ ਪੱਲੇ,  
ਮਰ ਜਾਂਦੇ ਨੇ ਡਰ ਦੇ ਮਾਰੇ।

ਕੈਸੀਆਸ-:

ਤੇਰੀ ਬੁੱਧੀ ਕੁੰਦ ਕਾਸਕਾ,  
ਜੀਵਨ ਚਿਣਗ ਨਹੀਂ ਤੇਰੇ ਅੰਦਰ  
ਜੋ ਲੋੜੀਂਦੀ ਹਰ ਰੋਮਨ ਨੂੰ,  
ਉਹ ਸ਼ੈਅ ਨਹੀਂ ਤੇਰੇ ਅੰਦਰ;  
ਜੇ ਕਿਧਰੇ ਹੈ ਰੱਤੀ, ਮਾਸਾ,  
ਤੂੰ ਵਰਤੇਂ ਨਾਂ ਉਹਨੂੰ।  
ਪੀਲਾ ਭੂਕ ਤੂੰ ਤੱਕੀਂ ਜਾਵੇਂ  
ਪਾ ਕੇ ਭੈਆ ਦਾ ਅੱਖੀਂ ਪਰਦਾ;  
ਏਹ ਅਨੋਖੀ ਬੇਚੈਨੀ ਜੋ ਅੰਬਰੀਂ ਫੈਲੀ,  
ਤੈਨੂੰ ਸ਼ਾਇਦ ਕਰਦੀ ਪਰੇਸ਼ਾਨ।  
ਪਰ ਜੇ ਕੋਸ਼ਿਸ਼ ਕਰੋਂ ਲੱਭਣ ਦੀ,

ਕੀ ਏ ਅਸਲ 'ਚ ਗੱਲ--  
 ਕਿਉਂ ਇਹ ਭਾਂਬੜ ਮੱਚ ਰਹੇ ਨੇ,  
 ਭੂਤ, ਚੁੜੇਲਾਂ ਹਵਾ 'ਚ ਘੁੰਮਣ  
 ਚਰਿੰਦ ਪਰਿੰਦ ਕਿਉਂ ਹਰ ਨਸਲ ਦੇ,  
 ਹਰ ਕਿਸਮ ਦੇ, ਫਿਰਦੇ ਨੇ ਘਬਰਾਏ:  
 ਸਿਆਣੇ ਬੁਜ਼ੁਰਗ ਕਿਉਂ ਕਰਨ ਹਮਾਕਤ,  
 ਬੱਚੇ ਲਾਵਣ ਕਿਉਂ ਤਖਮੀਨੇ,  
 ਛੱਡਕੇ ਹੁਕਮ ਖੁਦਾਏ ਵਾਲਾ,  
 ਸਭ ਕੁਝ ਹੋਇਐ ਕਿਉਂ ਵਿਪਰੀਤ?--  
 ਆਪਣੇ ਆਪਣੇ ਸੁਭਾਅ ਤਿਆਗੇ,  
 ਕਾਰਜ ਰੁਚੀਆਂ ਤਜੀਆਂ:  
 ਤਿਆਗ ਦਿੱਤੀ ਕਿਉਂ ਇਹਨਾਂ ਸਭ ਨੇ  
 ਜਮਾਂਦਰੂ ਅਪਣੀ ਰੀਤ?  
 ਕਿਉਂ ਰਾਖਸ਼ੀ ਰੂਪ ਧਾਰਿਆ,  
 ਬਣੇ ਭਿੰਕਰ ਕਿਉਂ ਸੁਭਾਅ--  
 ਆਪੂਰ੍ਵ ਫਿਰ ਤੂੰ ਸਮਝ ਲਵੇਂਗਾ,  
 ਉਪਰ ਵਾਲੇ ਦੀ ਰਜਾ:  
 ਭਿੰਕਰ ਰੂਪ ਦਿੱਤੇ ਸਭ ਤਾਈਂ,  
 ਵਾੜ ਦਿੱਤੇ ਜਿੰਨ ਅੰਦਰ:  
 ਵੇਖੇ ਦੁਨੀ ਤੇ ਕੰਬੀਂ ਜਾਵੇ,  
 ਤਿਲ ਤਿਲ ਮਰੇ ਡਰਾਵੇ ਨਾਲ,  
 ਸਿਰ ਤੇ ਜਿਵੇਂ ਕਾਅਮਤ ਆਈ।  
 ਸੁਣ ਕਾਸਕਾ! ਦੱਸਾਂ ਤੈਨੂੰ  
 ਉਹਦਾ ਹੁਣ ਮੈਂ ਨਾਂਅ,  
 ਭਿੰਕਰ ਏਸ ਰਾਤ੍ਰੀ ਵਰਗਾ--  
 ਜੋ ਗਰਜੇ, ਲਿਸਕੇ, ਖੋਲੇ ਕਬਰਾਂ  
 ਬਿਰਹਸਪਤੀ ਮੰਦਰ ਵਾਲੇ  
 ਸ਼ੇਰ ਵਾਂਗ ਜੋ ਧਾੜੇ--  
 ਨਿੱਜ ਕਰਮੀਂ ਉਹ ਤੈਬੋਂ ਸੈਬੋਂ  
 ਨਹੀਂ ਹੈ ਤਕੜਾ ਬੰਦਾ  
 ਫਿਰ ਵੀ ਏਨਾਂ ਵਡਆਕਾਰੀ,  
 ਭਿੰਕਰ ਏਨਾਂ ਬਣਿਆ ਫਿਰਦੈ,

ਜਿੰਨੇ ਭਿੰਕਰ ਹੈਨ ਕੁਦਰਤੀ,  
ਅਚਰਜ ਇਹ ਵਿਸਫੋਟ!  
ਕਾਸਕਾ-:  
ਕੈਸੀਆਸ-:

ਤੇਰਾ ਮਤਲਬ ਸੀਜ਼ਰ ਤੋਂ ਹੈ-ਹੈ ਨਾਂ ਕੈਸ?  
ਛੱਡੋ ਤੁਸੀਂ ਕਿਸ ਤੋਂ ਹੈ ਮੇਰਾ ਮਤਲਬ:  
ਰੋਮਨਾਂ ਦੇ ਅੰਗ, ਪੈਰ ਤੇ ਪੱਠੋ  
ਭਾਵੇਂ ਪੁਰਖਿਆਂ ਵਾਂਗ ਮਜ਼ਬੂਤ

ਪਰ ਉਹ ਸਵੈ-ਵਿਸ਼ਵਾਸ ਹੈ ਕਿਥੇ?  
ਮਨ ਤਾਂ ਸਭ ਦੇ ਮਰ ਚੁੱਕੇ ਨੇ  
ਮਾਵਾਂ ਵਾਂਗ ਪਹਿਨ ਪੰਜਾਲੀ,  
ਨਿਰੇ ਜਨਾਨੇ ਬਣ ਚੁੱਕੇ ਨੇ।  
ਸੱਚੀਂ, ਸਾਰੇ ਗੱਲ ਉਠੀ ਹੈ,  
ਸਭੇ ਸਾਂਸਦਾਂ ਮਤਾ ਪਕਾਇਐ,

ਸੀਜ਼ਰ ਨੂੰ ਕੱਲ ਰਾਜ ਭੇਟਣਾ,  
ਬਣਾ ਦੇਣੈ ਸਮਰਾਟ;  
ਕਰੂ ਹਕੂਮਤ ਜਲ ਥਲ ਉਤੇ,  
ਇਟਲੀ ਪਰ ਰਹ੍ਯ ਆਜ਼ਾਦ।  
ਮੈਨੂੰ ਪਤੈ ਫਿਰ ਖੰਜਰ ਮੇਰਾ

ਕਿੱਥੇ ਆਉ ਕੰਮ;  
ਗੁਲਾਮੀ ਦੀਆਂ ਜੰਜ਼ੀਰਾਂ ਕੱਢੂ,  
ਖੁਦ ਨੂੰ ਕੈਸੀਆਸ ਆਜ਼ਾਦ ਕਰਾਉ;  
ਅਜਿਹੇ ਕੰਮਾਂ 'ਚ ਸੱਭੇ ਦੇਵਗਣ  
ਨਿਤਾਣਿਆਂ ਤਾਈਂ ਬਖਸ਼ਣ ਤਾਣ;  
ਜਬਰ ਦੀ ਜੜ੍ਹ ਪੁੱਟਣ ਖਾਤਰ  
ਚਿੜੀਆਂ ਤੋਂ ਵੀ ਬਾਜ਼ ਤੁੜਾਣ:  
ਸੁਤੰਤਰ ਰੂਹ ਨੂੰ ਡੱਕ ਨਾ ਸੱਕਣ  
ਪਿੱਤਲ ਦੀਆਂ ਨਿੱਗਰ ਦੀਵਾਰਾਂ,  
ਬੁਰਜ ਪੱਥਰੀਲੇ, ਲੋਹ-ਜੰਜ਼ੀਰਾਂ,  
ਘੁੱਪ ਨੁਰੀਆਂ ਗਾਰਾਂ।  
ਪਰ ਹਿਆਤੀ ਟੁੱਟ ਜੇ ਜਾਵੇ

ਇਸ ਗੁਲਾਮੀ ਅੱਗੇ,  
ਹੱਥੀਂ ਮੁਕਤ ਕਰਨ ਦਾ ਖੁਦ ਨੂੰ  
ਸਾਹਸ ਵੀ ਉਹ ਰੱਖੋ।

ਇਹ ਮੈਂ ਜਾਣਾਂ, ਦੁਨੀਆਂ ਜਾਣੇ,  
ਤੌਕ ਗੁਲਾਮੀ ਵਾਲਾ  
ਜਦ ਵੀ ਚਾਹਾਂ ਲਾਹ ਸੁੱਟਾਂ ਮੈਂ,  
ਇਹ ਮਰਜ਼ੀ ਹੈ ਮੇਰੀ।

(ਗੜਗੜਾਹਟ ਹੋਈਂ ਜਾਂਦੀ ਹੈ)

ਕਾਸਕਾ-:  
ਇੰਜ ਤਾਂ ਮੈਂ ਵੀ ਕਰ ਸਕਦਾ ਹਾਂ:  
ਹਰ ਗੁਲਾਮ 'ਚ ਹੈ ਇਹ ਸ਼ਕਤੀ,  
ਕੱਟ ਸੁਟੇ ਜੰਜ਼ੀਰਾਂ।

ਕੈਸੀਆਸ-:  
ਪਤੈ ਸੀਜ਼ਰ ਬਣਿਐ ਕਿਉਂ ਫਿਰ ਜਾਬਰ?  
ਮੈਂ ਜਾਣਦਾਂ ਉਹ ਬੇਚਾਰਾ!  
ਕਦੇ ਬਧਿਆੜ ਨਾਂ ਬਣਦਾ  
ਹਰ ਰੋਮਨ ਜੇ ਉਹਦੇ ਅੱਗੇ ਭੇਡ ਕਦੇ ਨਾਂ ਬਣਦਾ-  
ਬਣ ਗਿਆ ਬੱਬਰ ਸੇਰ ਉਹ ਤਾਂਹੀ,  
ਰੋਮਨ ਬਣੇ ਜੇ ਮੂਨਾਂ।

ਕਿੰਨਾ ਰੱਦੀ ਰੋਮ ਹੋ ਗਿਐ,  
ਕਿੰਨੇ ਨੀਚ ਹੋ ਗਏ ਰੋਮਨ,  
ਸੱਭੇ ਹੋ ਗਏ ਕੂੜਾ ਕਰਕਟ,  
ਭੂਰ ਚੂਰ ਤੇ ਠੱਠਰ, ਸੂਹੜੀ-  
ਆਪਾ ਬਾਲ ਰੁਸ਼ਨਾਈਂ ਜਾਂਦੇ  
ਸੀਜ਼ਰ ਜੇਹੀ ਹੀਣੀ ਸੈ ਨੂੰ।

ਪਰ ਆਹ! ਇਹ ਮੇਰਾ ਰੰਜ, ਇਹ ਦੁੱਖ ਮੇਰਾ  
ਕਿੱਪਰ ਲੈਕੇ ਤੁਰ ਪਿਐ ਮੈਨੂੰ?

ਬੋਲੇ ਨੂੰ ਸੰਗੀਤ ਸੁਣਾਕੇ  
ਸੁੱਤੀ ਭੂਹ ਜਗਾਵਣ ਲੱਗਾਂ;  
ਹਾਰ ਸਮਝ ਜਿਸ ਤੌਕ ਪਹਿਨਿਆ,  
ਗਲ ਚੋਂ ਉਹਦੇ ਲਾਹਵਣ ਲੱਗਾਂ।  
ਜੇਕਰ ਮੇਰੇ ਸੁਆਲ ਦਾ ਉੱਤਰ  
ਏਹੋ ਹੀ ਹੈ ਹੋਣਾ,  
ਹਥਿਆਰਬੰਦ ਮੈਂ ਸਦਾ ਤਿਆਰ,  
ਖਤਰੇ ਮੈਨੂੰ ਪੋਹ ਨਾਂ ਸੱਕਣ।

ਚੇਤੇ ਰੱਖ ਜ਼ਰਾ ਇਹ ਕੈਸ!

ਗੱਲ ਕਰਦੈਂ ਤੂੰ ਕਾਸਕਾ ਨਾਲ:

ਕਾਸਕਾ-:

ਚੁਗਲੀ ਕਰੇ ਨਾਂ ਪਾਏ ਕਹਾਣੀ,  
ਐਸਾ ਹੈ ਇਨਸਾਨ;  
ਸੁੱਟ ਖਾਂ ਹੱਥ ਫਿਰ ਧੜਾ ਬਣਾਈਏ,  
ਰੰਜਸ ਕੱਢੀਏ, ਧੂਹ ਕਿਰਪਾਨ;  
ਸਭ ਤੋਂ ਮੁਹਰੇ ਮੈਂ ਲੱਗ੍ਹੀ ਗਾ,  
ਵੇਖ ਲਈਂ ਤੂੰ ਆਪੇ।

ਕੈਸੀਆਸ:-

ਚੱਲ ਫਿਰ ਹੋ ਗਈ ਪੱਕੀ ਗੱਲ।  
ਸੁਣ ਹੁਣ ਮੇਰੀ ਤੂੰ ਕਾਸਕਾ!  
ਅੱਤ ਭੁਲੀਨ ਕੁਝ ਰੋਮਨ ਤਕੜੇ  
ਕਰੀਏ ਸਹਿਮਤ ਅਪਣੇ ਨਾਲ;  
ਮਹਾਂ ਕਾਜ ਇਹ ਇਜ਼ਤ ਵਾਲਾ  
ਸਿਰੇ ਚਾੜ੍ਹਨੈ ਮਿਲ ਕੇ,  
ਖਤਰੇ ਭਾਵੇਂ ਕਿੱਡੇ ਹੋਸਨ,  
ਇਸ ਕਾਰਜ ਦੇ ਨਾਲ;  
ਮੈਨੂੰ ਪਤੈ ਉਡੀਕਣ ਮੈਨੂੰ  
ਉਹ ਧੌਂਪੀ ਦੀ ਪੋਰਚ ਬੱਲੈ,  
ਰਾਤ ਭਿਆਨਕ, ਸੁੰਨੀਆਂ ਸੜਕਾਂ,  
ਲੋਕ ਨਹੀਂ ਫਿਰਦੇ ਕੱਲ ਦੁਕੱਲੇ,  
ਮਹਾਂ ਕਾਜ ਇਹ ਖੂਨੀ ਸਾਕਾ,  
ਅੱਗੋਂ ਅੱਗ, ਭਿਆਨਕ ਅੱਤ,  
ਅੱਜ ਇਹਦੇ ਵਿੱਚ ਕਰਨ ਸਹਾਇਤਾ  
ਪ੍ਰਕਿਰਤੀ ਦੇ ਸਾਰੇ ਤੱਤ।

ਕਾਸਕਾ:-

ਕੁਕ ਜ਼ਰਾ ਤੂੰ ਨੇੜੇ ਹੋਕੇ;  
ਕਾਹਲੀ ਵਿੱਚ ਕੋਈ ਆਉਂਦਾ ਦਿੱਸੇ-  
ਸਿੰਨਾ ਲਗਦੈ। ਮੈਂ ਪਛਾਣਦਾਂ ਇਹਦੀ ਤੋਰ,  
ਇਹ ਅਪਣਾ ਹੀ ਮਿੱਤਰ ਹੈਗਾ।

-ਪਰਵੇਸ਼ ਸਿੰਨਾ-

ਸਿੰਨਾ ਬਈ, ਕਿਉਂ ਏਨੀ ਹੈ ਕਾਹਲੀ?  
ਲੱਭਦਾ ਫਿਰਦਾਂ ਤੈਨੂੰ ਹੀ ਮੈਂ।  
ਇਹ ਕਿਹੜੈ? ਮੈਟੀਲਸ ਸਿੰਬਰ?

ਸਿੰਨਾ:-

- ਕੈਸੀਆਸ- : ਨਹੀਂ, ਇਹ ਤਾਂ ਕਾਸਕਾ ਹੈਗਾ,  
ਸਾਡਾ ਹੀ ਸਹਿਯੋਗੀ।  
ਸਿੰਨਾ- : ਸਿੰਨਾ! ਕੀ ਮੇਰੀ ਉਡੀਕ ਉਨ੍ਹਾਂ ਨੂੰ?  
ਇਹਨੂੰ ਮਿਲਕੇ ਖੁਸ਼ ਬੜਾ ਹਾਂ;  
ਪਰ ਕਿੰਨੀ ਏ ਰਾਤ ਭਿਆਨਕ!  
ਦੋਂ ਤਿੰਨਾਂ ਨੇ ਸਾਡੇ ਵਿੱਚੋਂ  
ਬੜੇ ਅਜੀਬ ਨਜ਼ਾਰੇ ਵੇਖੇ  
ਕੈਸੀਆਸ- : ਕਰਦੇ ਹਨ ਉਡੀਕ ਮੇਰੀ ਉਹ?  
ਦੱਸ ਖਾਂ ਪਹਿਲਾਂ ਮੈਨੂੰ।  
ਸਿੰਨਾ- : ਹਾਂ, ਤੇਰੀ ਉਡੀਕ ਨੇ ਕਰਦੇ।  
ਕਾਸ! ਕੈਸ ਕੁਝ ਕਰ ਵਿਖਾਵੇਂ,  
ਕੁਲੀਨ ਬਰੂਟਸ ਨੂੰ ਖਿੱਚ ਲਿਆਵੇਂ  
ਅਪਣੇ ਧੜੇ ਦੇ ਅੰਦਰ!  
ਕੈਸੀਆਸ- : ਭਲੇ ਸਿੰਨਾ! ਤੂੰ ਚਿੰਤਾ ਕਰ ਨਾ ;  
ਆਹ ਲੈ ਕਾਗਜ਼:  
ਇੱਕ ਰੱਖੀਂ ਤੂੰ ਆਸਣ ਉੱਤੇ  
ਦੰਡ-ਅਧਿਕਾਰੀ ਵਾਲੇ,  
ਤਾਂ ਜੋ ਮਿਲੇ ਬਰੂਟਸ ਨੂੰ ਹੀ-  
ਅੰਦਰ ਸੁੱਟੀਂ ਖਿੜਕੀ ਰਾਹ ਢੂਜਾ;  
ਲੇਵੀ ਲਾ ਚਿਪਕਾਈਂ ਤੀਜਾ  
ਬਰੂਟਸ ਵੱਡੇਰੇ ਦੇ ਬੁੱਤ ਥੱਲੇ।  
ਕੰਮ ਮੁਕਾਕੇ ਸਾਰਾ ਆਈਂ,  
ਮੁੜ ਪੌੰਪੀ ਦੀ ਪੋਰਚ ਥੱਲੇ,  
ਉਡੀਕਾਂ ਗੇ ਅਸੀਂ ਸਭ ਓਥੇ ਹੀ।  
ਡੇਸੀਆਸ ਬਰੂਟਸ ਅਤੇ ਟਰੈਬੋਨੀਆਸ  
ਕੀ ਪੁੱਜੇ ਨੇ ਉਥੇ?
- ਸਿੰਨਾ- : ਹਾਂ! ਸਾਰੇ ਹੀ ਸਨ ਓਥੇ  
ਮਤੇਲੀਆਸ ਸਿੰਬਰ ਬਾਝੋਂ;  
ਉਹ ਗਿਆ ਸੀ ਘਰ ਤੁਹਾਡੇ ,  
ਸੱਦਣ ਤੁਹਾਨੂੰ।  
ਚੰਗਾ, ਫੇਰ ਮੈਂ ਚਲਦਾਂ,  
ਪਰਚੇ ਸੁੱਟ, ਚਿਪਕਾ ਕੇ ਆਉਨਾਂ

ਜਿਵੇਂ ਹੈ ਹੁਕਮ ਤੁਹਾਡਾ।  
ਕੈਸੀਆਸ-:  
ਕੰਮ ਮੁਕਾਕੇ ਸਿੱਧਾ ਆਵੀਂ,  
ਪੌਂਪੀ ਦੇ ਖਾੜੇ ਪੁੱਜ ਜਾਵੀਂ।  
-ਸਿੰਨਾ ਜਾਂਦਾ ਹੈ-  
ਆ ਕਾਸਕਾ! ਚੱਲੀਏ ਆਪਾਂ  
ਮਿਲਣ ਬਰੂਟਸ ਤਾਂਈਂ,  
ਪੌਰ ਫਟਣ ਤੋਂ ਪਹਿਲਾਂ ਪਹਿਲਾਂ  
ਪੁੱਜੀਏ ਉਹਦੇ ਘਰ।  
ਤਿੰਨ ਹਿੱਸੇ ਉਹ ਪਹਿਲੋਂ ਈ ਸਾਡਾ,  
ਇਸ ਮਿਲਣੀ ਤੋਂ ਮਗਰੋਂ,  
ਹੋ ਜੂ ਪੂਰੇ ਦਾ ਪੂਰਾ ਸਾਡਾ।  
ਕਾਸਕਾ-:  
ਉਹ ਤਾਂ ਲੋਕ-ਮਨਾਂ ਚ ਵੱਸਿਐ,  
ਜੰਤਾ ਦਾ ਬਣਿਐ ਦਿਲਦਾਰ,  
ਪਾਰਸ ਨਿਰੀ ਸ਼ਖਸੀਅਤ ਉਹਦੀ,  
ਆਕਰਸ਼ਕ ਚਿਹਰਾ ਬੜਾ ਉਦਾਰ,  
ਸਾਡੇ ਵਿੱਚ ਜੋ ਅਵਗੁਣ ਦਿੱਸਣ,  
ਉਹਦੇ ਮੱਥੇ ਗੁਣ ਬਣ ਜਾਂਦੇ,  
ਸਾਡੇ ਹੱਥ ਜੋ ਲੋਹ ਦਿੱਸੇ,  
ਉਹਦੇ ਵਿੱਚ ਸੋਨਾ ਬਣ ਜਾਵੇ  
ਏਨੀ ਮਹਿਮਾ ਉਹਦੀ ।

ਕੈਸੀਆਸ-:  
ਠੀਕ ਕਿਹੈ ਤੂੰ ਠੀਕ ਸੋਚਿਐ,  
ਲੋੜ ਬਤੀ ਹੈ ਸਾਨੂੰ  
ਉਹਦੀ ਅਤੇ ਉਹਦੀ ਮਹਿਮਾ ਦੀ।  
ਆ ਹੁਣ ਚੱਲੀਏ,  
ਅੱਧੀ ਰਾਤ ਬੀਤਣ ਨੂੰ ਆਈ,  
ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ,  
ਜਾ ਜਗਾਈਏ ਉਹਨੂੰ,  
ਪੱਕਾ ਕਰ ਕੇ ਨਾਲ ਮਿਲਾਈਏ ।  
-ਦੋਵੇਂ ਜਾਂਦੇ ਹਨ-

## ਐਕਟ-੨

ਸੀਨ-੧

-ਬਰੂਟਸ ਦਾ ਬਗੀਚਾ-ਪ੍ਰਵੇਸ਼ ਬਰੂਟਸ-

ਬਰੂਟਸ-:

ਓ, ਲੂਸੀਆਸ! ਹੋ-  
 ਤਾਰਿਆਂ ਦੇ ਪਰਗਮਨ ਤੋਂ ਮੈਨੂੰ  
 ਲੱਗੇ ਨਾਂ ਅੰਦਾਜ਼ਾ,  
 ਕਦੋਂ ਕੁ ਜਾਕੇ ਪੌਹ ਛੁੱਟੂਗੀ,  
 ਮੱਲਾ! ਲਾ ਅੰਦਾਜ਼ਾ।  
 ਕਾਸ! ਮੈਨੂੰ ਵੀ ਆਦਤ ਹੁੰਦੀ ਮਾੜੀ-  
 ਘੂਕ ਸੌਣ ਦੀ ਤੇਰੇ ਵਾਂਗੁੰ;-;  
 ਉਠ ਲੂਸੀਆਸ! ਕਦ ਉਠੋਂ ਗਾ?  
 ਜਾਗ ਲੂਸੀਆਸ! ਮੈਂ ਬੁਲਾਵਾਂ ਜਾਗ ਜ਼ਰਾ।

-ਪ੍ਰਵੇਸ਼ ਲੂਸੀਆਸ-

ਲੂਸੀਆਸ-:

ਤੁਸੀਂ ਬੁਲਾਇਐ, ਮਾਲਿਕ?

ਬਰੂਟਸ-:

ਮੇਰੇ ਦਫਤਰ ਵਿੱਚ ਲੂਸੀਆਸ!  
 ਲੈ ਜਾ ਇੱਕ ਸਮਾਅ,  
 ਰੋਸਨ ਕਰਕੇ ਆਜਾਂ ਏਥੇ,  
 ਸੱਦ ਲੈ ਜਾਈਂ ਮੈਨੂੰ।

ਲੂਸੀਆਸ-:

ਸੱਤਬਚਨ, ਸਰਕਾਰ!  
 ਕਰਦਾਂ ਹੁਣੇ ਤਾਮੀਲ ਹੁਕਮ ਦੀ।

ਬਰੂਟਸ (ਆਪਣੇ ਆਪ ਨਾਲ)-: ਉਹਨੂੰ ਤਾਂ ਹੁਣ ਮਰਨਾ ਧੈਣੈ;

ਭਾਵੋਂ ਨਿੱਜੀ ਰੰਜ ਨਾਂ ਕੋਈ,  
 ਏਦਾਂ ਸੁੱਟ ਦਿਆਂ ਜੋ ਲਾਹਕੇ;  
 ਇਹ ਸਭ ਕੁਝ ਤਾਂ ਬੱਸ ਕਰਨਾ ਧੈਣੈ  
 ਲੋਕ ਭਲੇ ਦੀ ਖਾਤਰ।  
 ਕਿਵੇਂ ਬਦਲੇਗੀ ਤਾਜ ਪਹਿਨਕੇ  
 ਫਿਤਰਤ ਉਹਦੀ ?  
 ਇਹ ਸਵਾਲ ਹੈ ਵੱਡਾ:  
 ਦਿਨ ਉਗੇ ਤਾਂ ਸੱਪ ਜਲੇਬੀ

ਬਾਂਬੀ ਤੋਂ ਬਾਹਰ ਆ ਜਾਂਦੇ;  
ਬਚ ਬਚ ਕੇ ਫਿਰ ਟੁਰਨਾ ਪੈਂਦਾ;  
ਤਾਜ ਪਹਿਨਾਈਏ ਉਹਨੂੰ? -ਤਾਂ ਜੋ--  
ਤੇ ਤਾਜ 'ਚ ਰੱਖੀਏ ਮਾਰੂ ਸੱਪ,  
ਚੱਕੀਂ ਫਿਰੇ ਜੋ ਨਾਲ ਖਸੀ ਦੇ  
ਸਿਰ ਤੇ ਮੌਤ ਪੰਡਾਰੀ।  
ਵੱਡਪੁਣੇ ਦਾ ਭੈੜ ਹੈ ਏਹੋ,  
ਸੱਤਾ ਵਿੱਚ ਦਯਾ ਨਾਂ ਛੱਡੇ  
ਨਾਂ ਛੱਡੇ ਪਛਤਾਵਾਂ;  
ਜੇਕਰ ਕਰੀਏ ਸੀਜ਼ਰ ਦੀ ਗੱਲ,  
ਮੈਨੂੰ ਯਾਦ ਨਹੀਂ ਹੈ ਕਿਧਰੇ  
ਦਿਲ ਜੇ ਉਸਦਾ ਹੋਇਆ ਹੋਵੇ  
ਕਦੇ ਦਿਮਾਗ ਤੇ ਭਾਰ੍ਹ।  
ਪਰ ਲੋਕ-ਤਜਰਬਾ ਇਹੋ ਦੱਸੇ  
ਨਿਵਾਣ ਹੀ ਤਾਂ ਬਣ ਜਾਂਦੀ ਹੈ  
ਨਵਜੰਮੀ ਆਕਾਂਖਿਆ ਦੀ ਸੀਤ੍ਰੀ,  
ਜਿੱਥੇ ਖੜਾ ਚੜ੍ਹਾਕੂ ਤੱਕੇ,  
ਵੱਲ ਅਸਮਾਨੇ ਕਰ ਕੇ ਮੂੰਹ।  
ਪਰ ਪੁੱਜੇ ਜਦ ਟੀਸੀ ਉਤੇ,  
ਪਿੱਠ ਸੀਤ੍ਰੀ ਵੱਲ ਕਰਦਾ-  
ਨਿਮਾਣੇ ਆਖੇ ਡੰਡਿਆਂ ਤਾਈਂ  
ਜਿਨ ਟੀਸੀ ਤੇ ਪੈਰ ਧਰਾਇਆ;  
ਅਰਸ਼ਾਂ ਵੱਲ ਬੱਸ ਤੱਕੀਂ ਜਾਵੇ,  
ਨਜ਼ਰ ਨਾਂ ਨੀਵੀਂ ਕਰਦਾ।  
ਏਵੇਂ ਸ਼ਾਇਦ ਕਰੂਗਾ ਸੀਜ਼ਰ--  
ਤਾਂ ਜੋ ਕਰ ਸੱਕੇ ਨਾਂ ਏਦਾਂ,  
ਹੁਣੇ ਹੀ ਲਈਏ ਨੱਧ ਓਸ ਨੂੰ।  
ਗੱਲੀਂ ਬਾਤਾਂ ਮੰਨਾਂ ਨਹੀਂ ਉਸ,  
ਬਹਿਸ ਦਾ ਕੋਈ ਅਸਰ ਨਹੀਂ ਹੋਣਾ  
ਇਹ ਝਗੜਾ ਹੁਣ ਇਉਂ ਨਿਪਟਾਈਏ:  
ਜੋ ਹੈਗਾ ਉਹ, ਰਹਿਣ ਨਾਂ ਦੇਈਏ।  
ਜਿਉਂ ਜਿਉਂ ਕੱਦ ਵਧੂਗਾ ਉਹਦਾ,

ਵਧ ਜਾਣੀ ਉਹਦੀ ਅੱਤਤਾਈ:  
ਅੰਡੇ ਵਿਚਲੇ ਸੱਪ ਵਾਂਗ੍ਰੀ ਹੀ,  
ਕਰੂ ਸ਼ਰਾਰਤ ਜੰਮਣਸਾਰ  
ਨਸਲ ਆਪਣੀ ਵਾਂਗ੍ਰੀ;  
ਜਿਉਂ ਜਿਉਂ ਵਧੂ, ਜ਼ਹਿਰ ਵਧੂਗਾ-  
ਬਣ ਜੂ ਅੱਤ ਜ਼ਹਿਰੀਲਾ-  
ਅੰਡਖੋਲ ਚ ਮਾਰੀਏ ਉਹਨੂੰ,  
ਬਾਹਰ ਆਉਣ ਨਹੀਂ ਦੇਣਾ।

-ਲੁਸੀਆਸ ਦਾ ਮੁੜ ਪ੍ਰਵੇਸ਼-

ਲੁਸੀਆਸ-:  
ਸ਼ਾਮਾਅ ਰੋਸ਼ਨ ਹੈ ਦਫਤਰ ਵਿੱਚ, ਸਰਕਾਰ!  
ਚਕਮਾਕ ਜਦੋਂ ਮੈਂ ਲੱਭ ਰਿਹਾ ਸੀ,

ਮੋਹਰਬੰਦ ਇਹ ਪੱਤਰ ਮੈਨੂੰ  
ਮਿਲਿਆ ਖਿੜਕੀ ਲਾਗੇ;

ਪਰ ਮੈਨੂੰ ਵਿਸ਼ਵਾਸ ਹੈ ਪੱਕਾ

ਸੌਣ ਜਾਣ ਤੋਂ ਪਹਿਲਾਂ ਹੈ ਨੀਂ ਸੀਗਾ ਓਥੇ-

ਬਰੂਟਸ-:  
ਜਾਹ ਫਿਰ ਜਾਕੇ ਸੌਂ ਰੋਬਾਰਾ,  
ਦਿਨ ਨਹੀਂ ਚਤ੍ਰੁਆ ਹਾਲੇ;  
ਪਰ ਮੁੰਡ੍ਹ! ਤੂੰ ਦੱਸ ਜਾ ਮੈਨੂੰ,  
ਹੋਸੀ ਕਲੂ ਮਾਰਚ ਦਾ ਅੱਧ੍ਯ?

ਲੁਸੀਆਸ-:  
ਪਤਾ ਨਹੀਂ ਮੈਨੂੰ ਸਰਕਾਰ!

ਵੇਖ ਜੰਤਰੀ, ਦੱਸ ਖਾਂ ਮੈਨੂੰ।

ਲੁਸੀਆਸ-:  
ਜੀ, ਸਰਕਾਰ!

ਬਰੂਟਸ-:  
ਟੁੱਟਣ ਤਾਰੇ, ਨੇਰ ਚੀਰਦੇ,  
ਸੂਕਣ ਵਿੱਚ ਅਕਾਸ਼ੀं,

ਚਾਨਣ ਏਨਾਂ ਕਰੀਂ ਜਾਂਦੇ ਨੇ-

ਪੜ੍ਹਨ ਲਈ ਜੋ ਕਾਢੀ ਏਥੇ।

-ਪੱਤਰ ਖੋਲਕੇ ਪੜ੍ਹਦੈ-

“ਜਾਗ ਬਰੂਟਸ, ਤਿਆਗ ਨੀਂਦ ਤੂੰ,

ਵੇਖ ਆਪਣਾ ਆਪਾ

ਰੋਮ ਵਗੈਰਾ-:---

ਆਵਾਜ਼ ਉਠਾ, ਮਾਰ ਗਰਮ ਲੋਹੇ ਤੇ ਸੱਟ,

ਕਰ ਏਨ੍ਹਾਂ ਦੀ ਹੱਕਰਸਾਈ:

ਉੱਠ, ਜਾਗ ਜ਼ਰਾ ਤੂੰ ਕਿਉਂ ਸੁੱਤਾ ਏਂ?”  
 ਅਜਿਹੇ ਤੁੱਖਣੇ ਤੇ ਉਕਸਾਹਟ  
 ਅਕਸਰ ਮਿਲਦੇ ਰਹੇ ਨੇ ਮੈਨੂੰ,  
 ਪਰ ਮੈਂ ਕਦੇ ਗੋਰ ਨਾਂ ਕੀਤਾ,  
 ਨਾਂ ਕੀਤਾ ਹੈ ਗਨਣ ਕਦੇ।  
 “ਕੀ ਰੋਮ ਵਗੈਰਾ”-ਨੂੰ ਪੂਰਾ ਕਰਾਂ ਮੈਂ ਏਦਾਂ:  
 “ਕੀ ਰੋਮ ਰਹੂ ਸਦਾ ਹੀ  
 ਤਾਨਾਸਾਹੀ ਦੇ ਡੰਡੇ ਥੱਲੇ?”  
 ਕਿਹੜਾ ਰੋਮ?  
 ਉਹੀ ਰੋਮ ਜੀਹਦੀਆਂ ਗਲੀਆਂ ਵਿੱਚੋਂ  
 ਮੇਰੇ ਪੁਰਖਿਆਂ ਮਾਰ ਭਜਾਇਆ  
 ਤਾਰਕੁਇਨ ਨੂੰ  
 ਲੋਕ ਆਖਦੇ ਜੀਹਨੂੰ ਸਮਰਾਟ?  
 “ਆਵਾਜ਼ ਉਠਾ, ਮਾਰ ਗਰਮ ਲੋਹੇ ਤੇ ਸੱਟ,  
 ਕਰ ਏਨਾਂ ਦੀ ਹੱਕਰਸਾਈ”-  
 ਕੀ ਕੋਈ ਮੈਨੂੰ ਅਰਜ਼ ਕਰ ਰਿਹੈ ?  
 ਛੱਡ ਜੈਕਾਰਾ ਉਠ ਖਲੋਵਾਂ,  
 ਵਾਰ ਕਰਾਂ ਮੈਂ?  
 ਓ, ਰੋਮ-ਮੇਰੇ ਵਤਨ, ਪਿਆਰੇ ਵਤਨ!  
 ਵਚਨ ਇਹ ਤੈਨੂੰ ਅੱਜ ਦੇਂਦਾ ਹਾਂ  
 ਜੇ ਕੀਤੀ ਤਾਂ ਕਰੂੰ ਤਸੱਲੀ,  
 ਪੂਰੀ ਕਰੂੰ ਮੈਂ ਹੱਕਰਸਾਈ -  
 ਫਰਯਾਦ ਤੇਰੀ ਕੀਤੀ ਸਵੀਕਾਰ।  
 -ਲੂਸੀਆਸ ਦਾ ਮੁੜ ਪ੍ਰਵੇਸ਼-  
 ਚੌਦਾਂ ਦਿਨ ਬੀਤੇ ਮਾਰਚ ਦੇ,  
 ਪੰਦਰਾਂ ਹੋਈ ਅੱਜ ਸਰਕਾਰ!  
 -ਦਸਤਕ ਦੀ ਆਵਾਜ਼-  
 ਅੱਛਾ। ਗੇਟ ਤੇ ਜਾਕੇ ਵੇਖ ਜ਼ਰਾ;  
 ਕੌਣ ਏ ਦਸਤਕ ਦੇਂਦਾ?  
 ਕੈਸ ਉਕਸਾਇਆ ਜਦੋਂ ਦਾ ਮੈਨੂੰ,  
 ਫੇਰ ਨਹੀਂ ਸੌਂ ਸੱਕਿਆ ਮੈਂ:  
 ਕਰਮ ਅਤੇ ਫੁਰਨੇ ਵਿਚਕਾਰ

ਲੂਸੀਆਸ-:  
 ਬਰੂਟਸ-:  
 (ਖੁਦ ਨੂੰ)-:

ਹੁੰਦੈ ਅਤੀ ਭਿਆਨਕ ਅੰਤਰ  
ਅੱਤ ਭਿਆਨਕ ਸੁਪਨੇ ਵਾਂਗ;  
ਜਾਂ ਫਿਰ ਹੁੰਦੈ ਭੈ ਦਾ ਛਾਇਆਵਾਸ:  
ਤੀਖਣ ਬੁੱਧੀ, ਸਹਿਜ ਯੋਗਿਤਾ,  
ਨਾਸ਼ਵਾਨ ਹੱਥਿਆਰ  
ਸਿਰ ਜੋੜਕੇ ਸਾਜਿਸ਼ ਕਰਦੇ:  
ਬੰਦਾ ਜਿਵੇਂ ਰਿਆਸਤ ਹੋਵੇ,  
ਬਗਾਵਤ ਕਿਸੇ ਦੀ ਹੋਈ ਸਿਕਾਰ।

-ਲੁਸੀਆਸ ਦੀ ਵਾਪਸੀ-

ਲੁਸੀਆਸ-:

ਅਇਓ ਤੁਹਾਡਾ ਭਰਾ ਕੈਸੀਆਸ  
ਕਰੇ ਦਰਾਂ 'ਚ ਇੰਤਜਾਰ।

ਬਰੂਟਸ-:

ਨਾਂ, ਸਰਕਾਰ! ਉਸਦੇ ਨਾਲ ਹੋਰ ਵੀ ਹੈਗੇ।  
ਜਾਣਦੈਂ ਤੂੰ ਉਹਨਾਂ ਨੂੰ ਢੀ?

ਲੁਸੀਆਸ-:

ਨਹੀਂ ਸਰਕਾਰ!  
ਟੋਪੀਆਂ ਨਾਲ ਕੰਨ ਢਕੇ ਨੇ  
ਅੱਧੇ ਚਿਹਰੇ ਚੋਗਿਆਂ ਵਿੱਚ ਲੁਕੇ ਨੇ;  
ਕੋਈ ਅਜਿਹਾ ਚਿੰਨ੍ਹ ਨਾਂ ਦਿੱਤੇ  
ਜੀਹਤੋਂ ਕਰਾਂ ਪਛਾਣ।

ਬਰੂਟਸ-:

ਲੈ ਆ ਅੰਦਰ ਉਹਨਾਂ ਤਾਈਂ।  
-ਲੁਸੀਆਸ ਜਾਂਦਾ ਹੈ-

ਲੱਭ ਨਾਂ ਕੋਈ ਨ੍ਹੇਰੀ ਕੰਦਰ,  
 ਕੀ ਲੋੜ ਹੈ ਤੈਨੂੰ?  
 ਮੁਸਕਾਣਾਂ ਅਤੇ ਮੁਹੱਬਤਾਂ  
 ਲਿਖ ਲੈ ਮੂੰਹ ਦੇ ਉਤੇ,  
 ਲੁਕ ਜੂ ਸਾਰੀ ਬਦਸੁਰਤੀ, ਬਦਨਮਾਈ।  
 ਫਿਰਦੀ ਰਹੀ ਜੇ ਨੰਗੇ ਮੂੰਹ ਹੀ  
 ਚਿਹਰਾ ਅਸਲੀ ਲੈਕੇ  
 ਨਰਕ ਦਾ ਨ੍ਹੇਰਾ ਫਿੱਕਾ ਪੈਜੂ,  
 ਹੋ ਜੂ ਤੇਰੀ ਪਛਾਣ ।  
 -ਪਰਵੇਸ਼ ਕੈਸੀਆਸ, ਕਾਸਕਾ,  
 ਡੈਸੀਆਸ ਬਰੂਟਸ, ਸਿੰਨਾ,  
 ਮੈਟੀਲਸ ਸਿੰਬਰ ਤੇ ਟਰੈਬੋਨੀਆਸ-  
 ਮੈਨੂੰ ਲਗਦੈ ਵਿਘਨ ਪਾਇਐ ਆਰਾਮ 'ਚ ਤੇਰੇ;  
 ਸਭ ਪਰਭਾਤ ਬਰੂਟਸ ਭਾਈ!  
 ਮਾਫ ਕਰੋਂ ਤਕਲੀਫ ।

ਕੈਸੀਆਸ:-

ਬਰੂਟਸ:-

ਕੈਸੀਆਸ:-

ਬਰੂਟਸ:-

ਕੈਸੀਆਸ:-

ਬਰੂਟਸ:-

ਹੁਣ ਤਾਂ ਮੈਂ ਉੱਠਿਆ ਬੈਠਾਂ,  
 ਜਾਗਿਆਂ ਸਾਰੀ ਰਾਤ;  
 ਦੱਸ ਹੁਣ ਮੈਨੂੰ ਨਾਂ ਏਨ੍ਹਾਂ ਦੇ,  
 ਕੌਣ ਨੇ ਤੇਰੇ ਨਾਲ।  
 ਹਾਂ; ਇਹਨਾਂ ਵਿੱਚੋਂ ਹਰ ਕੋਈ-  
 ਤੇ ਇੱਥੇ ਐਸਾ ਹੈ ਨਹੀਂ ਕੋਈ-  
 ਜੋ ਤੇਰਾ ਆਦਰ ਨਹੀਂ ਕਰਦਾ-  
 ਸੱਭੇ ਕਰਨ ਪੂਰਨ ਸਤਿਕਾਰ;  
 ਤੇ ਹਰ ਕੋਈ ਚਾਹੁੰਦੈ ਏਹੋ,  
 ਆਪਣਾ ਆਪ ਪਛਾਣੋਂ ਤੂੰ।  
 ਇਹਦਾ ਨਾਂ ਏ ਟਰੈਬੋਨੀਆਸ-

ਜੀ ਆਇਆਂ ਨੂੰ-  
 ਇਹ ਹੈ ਡੈਸੀਆਸ ਬਰੂਟਸ-  
 ਜੀ ਆਇਆਂ ਨੂੰ-  
 ਇਹ ਹੈ ਕਾਸਕਾ; ਇਹ ਹੈ ਸਿੰਨਾ,  
 ਮੈਟੀਲਸ ਸਿੰਬਰ ਇਹ ਖਡਾ ਹੈ।  
 ਸਭ ਨੂੰ ਜੀ ਆਇਆਂ ਨੂੰ ਕਹਿਨਾਂ-  
 ਕੀ ਚਿੰਤਾਵਾਂ ਨੇ, ਕੀ ਨੇ ਗੱਲਾਂ,

ਜੀਹਨਾਂ ਤੁਹਾਡੀ ਰਾਤ ਹੰਢਾਈ-  
 ਕਿਉਂ ਜਗਰਾਤਾ ਕੀਤੇ?  
**ਕੈਸੀਆਸ-:**  
 ਨਿੱਕੀ ਜਿਹੀ ਇੱਕ ਅਰਜ਼ ਕਰਾਂ ਮੈਂ,  
 ਜ਼ਰਾ ਸੁਣੋਂ ਗੇ ਮੇਰੀ?  
**-ਬਰੂਟਸ-** ਤੇ ਕੈਸ ਕਾਨਾਫੁਸੀ ਕਰਦੇ ਹਨ-  
**ਡੇਸੀਆਸ-:** ਆਹ ਰਿਹਾ ਪੂਰਬ;  
 ਪੌਹ ਭਲਾ ਏਥੋਂ ਨਹੀਂ ਫੁੱਟਦੀ?  
**ਕਾਸਕਾ-:** ਨਹੀਂ।  
**ਸਿੰਨਾ-:** ਮਾਫ ਕਰਨਾਂ, ਇਹੋ ਹੈ ਉਹ ਥਾਂ।  
 ਸਲੇਟੀ ਰੇਖਾਵਾਂ ਦਿਸ ਰਹੀਆਂ  
 ਦੂਰ ਪਰੇ ਦਿਸਹੱਦੇ ਉਤੇ,  
 ਜਾਲੀਦਾਰ ਕਰਨ ਨੱਕਾਸੀ  
 ਬਦਲਾਂ ਦੀ ਧੌਲੀ ਚਾਦੱਰ ਉਤੇ-  
 ਅਗਰਦੂਤ ਬਣ ਦੇਣ ਸੁਨੇਹਾ  
 ਰਵੀ ਰਾਜ ਦੀ ਖੁਸ਼ ਆਮਦ ਦਾ।  
**ਕਾਸਕਾ-:** ਮੰਨੋ ਜੇ ਤੁਸੀਂ ਮੇਰੀ,  
 ਭੁਲੇਖਾ ਲਗਦੈ ਦੋਵਾਂ ਨੂੰ ਹੀ:  
 ਖੰਜਰ ਮੇਰੇ ਦੀ ਨੋਕ ਹੈ ਜਿਤਵੱਲ  
 ਉਥੋਂ ਸੁਰਜ ਚੜ੍ਹਦੈ-  
 ਨਵੇਂ ਸਾਲ ਦੀ ਚੜ੍ਹਦੀ ਰੁੱਤੋਂ  
 ਜੇ ਅੰਦਾਜ਼ਾ ਲਾਈਏ,  
 ਵਾਹਵਾ ਦੱਖਣ ਵੱਲ ਹੀ ਉਗਦੈ-  
 ਦੋ ਮਹੀਨੇ ਪਿੱਛੋਂ ਪਰ ਇਹ  
 ਉੱਗਿਆ ਕਰੂ ਉੱਤਰ ਦੀ ਕੁਖੋਂ  
 ਪਹਿਨ ਪੱਚਰ ਕੇ  
 ਨਿੱਘੀਆਂ ਨਰਮ ਸਵੇਰਾਂ;  
 ਪਰ ਹੁਣ ਚੜ੍ਹਦੇ ਸੂਰਜ ਦਾ ਪੂਰਬ,  
 ਔਹ ਸਿੱਧਾ ਹੈ ਬਿਰਹਸਪਤੀ ਮੰਦਰ ਉਤੇ,  
 ਬਿਲਕੁਲ ਸਿੱਧਾ ਅਤੇ ਸਾਹਮਨੇ।  
**ਬਰੂਟਸ-:** ਆਓ! ਸਾਰੇ ਹੱਥ ਮਿਲਾਓ  
 ਵਾਰੀ ਵਾਰੀ ਮੇਰੇ ਨਾਲ-  
**ਕੈਸੀਆਸ-:** ਤੇ ਖਾ ਕੇ ਸਾਰੇ ਕਸਮਾਂ  
 ਮਤਾ ਆਪਣਾ ਪੱਕਾ ਕਰੀਏ-

ਬਹੁਟਸ-:

ਨਹੀਂ। ਕੋਈ ਕਸਮ ਨਹੀਂ ਖਾਣੀ:  
ਜੇ ਮੂੰਹ ਮੱਥੇ ਦੁਖੀ ਲੋਕਾਂ ਦੇ,  
ਸਾਡੀਆਂ ਰੂਹਾਂ ਦੇ ਸੰਤਪ,  
ਤੇ ਮਾਰ ਜਮਾਨੇ ਵਾਲੀ-  
ਕਾਫੀ ਨਹੀਂ ਪਰੇਰਕ ਇਸ ਲਈ;  
ਜਾਂ ਕਮਜ਼ੋਰ ਨੇ ਕਾਰਨ,  
ਛੁੱਟੀ ਕਰੋ, ਹੋਵੋ ਬਰਖਾਸਤ,  
ਜਾਕੇ ਵਿਹਲੇ ਮੰਜੇ ਤੋਝੋ।  
ਜਬਰ, ਜੁਲਮ ਹਿੰਸਾ ਹੰਕਾਰ  
ਭੜਕਣ ਦਿਉ ਜਿੰਨਾ ਵੀ ਭੜਕੇ-  
ਜਿੰਨਾ ਚਿਰ ਨਾਂ ਪਰਚੀ ਨਿਕਲੇ,  
ਤੁਹਾਡੇ ਨਾਂਅ ਦੀ, ਤੇ ਮਰ ਨਾ ਜਾਵੋਂ  
ਇੱਕ ਇੱਕ ਕਰ ਕੇ-  
ਮੁੱਕ ਨਾ ਜਾਵੋਂ ਵਾਰੀ ਵਾਰੀ।  
ਪਰ ਮੇਰਾ ਵਿਸ਼ਵਾਸ ਹੈ ਪੱਕਾ,  
ਇਹ ਪਰੇਰਕ ਅਗਨ ਨਿਰੀ,  
ਨਿਰਾ ਜੋਸ਼ ਨੇ,  
ਚਿੜੀਓਂ ਬਾਜ਼ ਬਣਾ ਸਕਦੇ ਨੇ,  
ਮੌਇਆਂ ਨੂੰ ਜਿਵਾ ਸਕਦੇ ਨੇ;  
ਤਾਂ ਫਿਰ ਆਓ, ਦੇਸ਼ ਵਾਸੀਓ!  
ਲੋੜ ਕਿਸੇ ਉਕਸਾਹਟ ਦੀ ਕੀ,  
ਕਿਉਂ ਕੋਈ ਸਾਨੂੰ ਮਾਰੇ ਆਰ,  
ਜਾਂ ਫਿਰ ਉੱਗਲ ਲਾਵੇ-?  
ਸਾਡੇ ਆਪਣੇ 'ਕਾਜ' ਦੀਆਂ ਹੀ ਚੋਭਾਂ  
ਕਾਫੀ ਨਹੀਂ ਕੀ ਸਾਨੂੰ,  
ਕਿ ਆਪਣੇ ਹੱਥੀਂ ਆਪਣਾ  
ਆਪੇ ਹੀ ਕਾਜ ਸੁਅਰੀਏ?  
ਹੋਰ ਅਜੇਹਾ ਪ੍ਰਤੀਬੰਧਨ ਕਿਹੜਾ?  
ਜਿਸ ਗੁਪਤ ਤੌਰ ਤੇ ਰੋਮਨ ਬੰਨ੍ਹੇ ;  
ਵਚਨ ਪੱਕਾ ਹੈ ਸਭ ਨੇ ਕੀਤਾ,  
ਕੱਚਾ ਨਹੀਂ ਕਮਜ਼ੋਰ ਨਹੀਂ ਹੈ:  
ਕਸਮ ਕੋਈ ਨਾਂ ਇਸ ਤੋਂ ਵੱਡੀ-

ਧਰਮ ਈਮਾਨ ਦੀ ਸੌਂਹ ਖਾਪੀ ਹੈ:  
ਕਰਾਂਗੇ ਜਾਂ ਫਿਰ ਮਰ ਜਾਵਾਂਗੇ,  
ਕਦਮ ਹੁਣ ਪਿੱਛੇ ਹਟ ਨਹੀਂ ਸਕਦੇ।  
ਕਾਇਰ, ਕਮੀਨੇ ਤੇ ਕਮਜ਼ੋਰ,  
ਪਰਹੇਜ਼ਗਾਰ, ਪ੍ਰੋਹਤ, ਮੁਰਦਾਰ  
ਮਸ਼ਕੂਕ ਬੰਦੇ ਤੇ ਬਦਮਾਸ-  
'ਚੋਰਾਂ, ਯਾਰਾਂ, ਆਸ਼ਕਾਂ'  
ਕਸਮਾਂ ਨਾਲ ਵਿਹਰ;  
ਪਰ ਅਸੀਂ ਕਿਉਂ ਦਾਗੀ ਕਰੀਏ  
ਸਹਿਜ ਗੁਣ ਆਪਣੇ ਉਦੱਮ ਵਾਲਾ।  
ਸਾਡਾ ਜੋਸ਼ ਕੀ ਏਨਾਂ ਮੱਠਾ  
ਕਿ ਚਿਤਵੀਏ-  
ਅਮਲਾਂ ਅਤੇ ਉਦੇਸ਼ਾਂ ਦੀ  
ਪੱਕਿਆਈ ਖਾਤਰ  
ਕਸਮਾਂ ਹੈਨ ਜ਼ਰੂਰੀ?  
ਕਤਰਾ ਕਤਰਾ ਲਾਲ ਲਹੂ ਦਾ  
ਬੜਾ ਸੁਆੱਛ ਤੇ ਬੜਾ ਕੁਲੀਨ,  
ਜਦ ਥੀਂ ਰੋਮਨ ਰਗਾਂ 'ਚ ਵਗਦਾ,  
ਜੇ ਕੋਈ ਰੋਮਨ ਕਦੇ ਵੀ ਤੋੜੇ  
ਕੌਲ ਕਰਾਰ ਦਾ ਨਿੱਕਾ ਹਿੱਸਾ  
ਆਦਿ ਹਰਾਮੀ, ਜੁਗਾਦ ਹਰਾਮੀ,  
ਸਦਾ ਹਰਾਮੀ, ਰਹੂ ਹਰਾਮੀ।

ਕੈਸੀਅਸ-:

ਪਰ ਸਿਸੈਰੈ ਬਾਰੇ ਕੀ ਸੋਚਿਐ?

ਦੱਸਣੈ ਕੁੱਝ ਉਹਨੂੰ ਵੀ?

ਮੇਰਾ ਖਿਆਲ ਏ ਪੱਕੇ ਧੈਰੀਂ

ਉਹ ਖੜੂਗਾ ਸਾਡੇ ਨਾਲ।

ਆਪਾਂ ਉਹਨੂੰ ਬਾਹਰ ਨਾ ਰੱਖੀਏ।

ਕਾਸਕਾ-:

ਹਾਂ, ਉਹਨੂੰ ਬਾਹਰ ਨਾ ਰੱਖੀਏ।

ਸਿੰਨਾ-:

ਚੰਗੈ ਉਹਨੂੰ ਨਾਲ ਮਿਲਾਈਏ:

ਮੈਟੀਲਸ-:

ਚਾਂਦੀ ਚਿੱਟੇ ਵਾਲ ਓਸਦੇ

ਨੇਕਨਾਮੀ ਖੱਟਣਗੇ ਸਾਨੂੰ

ਜੰਤਾ ਦੀ ਆਵਾਜ਼ ਖਰੀਦਣ;

ਲੋਕ ਕਹਿਣਗੇ-

ਸਿਆਣਪ ਅਤੇ ਵਿਵੇਕ ਨੇ ਉਹਦੇ  
ਰਾਹ ਵਖਾਈ ਸਾਡੇ ਹੱਥਾਂ ਨੂੰ;  
ਧੰਨ ਕਹਿਣਗੇ ਸਾਨੂੰ ਤੇ ਉਹਨੂੰ:  
ਜਵਾਂਸਾਲੀ ਦੀ ਖੁਦਰੋਆ ਵਹਿਸ਼ਤ,  
ਨਜ਼ਰ ਨੂੰ ਪੈਣੀ,  
ਛੁਪ ਜੂ ਉਹਦੀ ਸਿਆਣਪ ਬੱਲੋ।

ਬਰੂਟਸ-:

ਨਾਂਅ ਲਈਏ ਨਾ ਉਹਦਾ,  
ਦੰਦ ਟੁੱਕੀਏ ਨਾਂ ਉਹਦੇ ਨਾਲ;  
ਹੋਰ ਕੋਈ ਆਗਾਜ਼ ਕਰੇ ਤਾਂ  
ਪਿੱਛੇ ਨਹੀਂ ਉਹ ਲਗਦਾ,  
ਰਹਬਰ ਹੋਰ ਜੇ ਹੋਵੇ ਕੋਈ  
ਚੱਲ ਨਹੀਂ ਸਕਦਾ ਉਹਦੇ ਨਾਲ।

ਕੈਸੀਆਸ-:

ਫਿਰ ਤਾਂ ਛੱਡੋ ਉਹਦੀ ਗੱਲ-  
ਦਰਅਸਲ ਉਹ  
ਚੱਲ ਨਹੀਂ ਸਕਦਾ ਸਾਡੇ ਨਾਲ-  
ਹੋਰ ਕਿਸੇ ਨੂੰ ਕੁੱਝ ਨਹੀਂ ਕਹਿਣਾ?  
ਕੱਲੇ ਸੀਜ਼ਰ ਨੂੰ ਹੀ ਪਾਉਣੈ ਹੱਥ?

ਡੇਸੀਆਸ-:

ਡੇਸੀਆਸ! ਠੀਕ ਪੁੱਛਿਐ ਤੂੰ ਸਵਾਲ।  
ਮੈਂ ਸੌਰਦਾਂ ਮਾਰਕ ਐਨਟਨੀ,  
ਸੀਜ਼ਰ ਨੂੰ ਹੈ ਬਹੁਤ ਪਿਆਰਾ  
ਉਸ ਮਗਰੋਂ ਨਾ ਰਹੇ ਜਿਉਂਦਾ:  
ਜੁਗਤੀ ਬੜਾ, ਜੁਗਾੜੂ ਸਿਆਣਾ,  
ਟੱਕਰੂ ਬੁਰਾ ਉਹ ਸਾਨੂੰ;  
ਇਹ ਵੀ ਪਤੈ ਤੁਹਾਨੂੰ,  
ਸਾਧਨ ਬੜੇ ਨੇ ਉਹਦੇ,  
ਹੋਰ ਵਧਾਕੇ, ਚੜ੍ਹਤ ਬਣਾਕੇ,  
ਸਾਨੂੰ ਬੜਾ ਸਤਾ ਸਕਦੈ;

ਉਸ ਖਤਰੇ ਨੂੰ ਨੱਪਣ ਖਤਰ,  
ਮਾਰੀਏ ਉਹਨੂੰ ਸੀਜ਼ਰ ਦੇ ਨਾਲ।

ਓ, ਕਾਇਸ ਕੈਸੀਆਸ!  
ਘੋਰ ਭਿਆਨਕ, ਲੂ ਭਿਜਿਆ

ਬਰੂਟਸ-:

ਦੁਨੀ ਨੂੰ ਲੱਗ੍ਹ ਸਾਡਾ ਇਹ ਕਾਰਾ:  
ਵੱਡ ਕੇ ਸਿਰ ਜਿਉਂ ਅੰਗ ਅੰਗ ਤੱਛੀਏ,  
ਮੁਰਦੇ ਨਾਲ ਜਿਉਂ ਕੱਢੀਏ ਸਾੜਾ,  
ਰੋਹ ਲਾਟਾਂ ਤੇ ਪਾ ਪਾ ਤੇਲ;  
ਸੀਜ਼ਰ ਦਾ ਹੈ ਅੰਗ ਐਨਟਨੀ।  
ਬਲਦਾਨੀ ਹਾਂ ਆਪਾਂ ਕਾਇਸ!  
ਲੋਕਾਂ ਨੂੰ ਬੁੱਚੜ ਨਾ ਲੱਗੀਏ:  
ਸੀਜ਼ਰ ਦੀ ਫਿਤਰਤ ਹੈ ਮਾੜੀ,  
ਉਸਦੇ ਅਸੀਂ ਵਿਰੋਧੀ;  
ਪਰ ਖਲਕ ਦੀ ਫਿਤਰਤ  
ਹੁੰਦੀ ਨਹੀਂ ਰੱਤ ਪੀਣੀ।  
ਕਾਸ! ਫਿਤਰਤ ਉਹਦੀ ਬਦਲੀ ਜਾਂਦੀ,  
ਕਿਉਂ ਕਰਦੇ ਫਿਰ ਟੋਟੇ ਉਹਦੇ-;  
ਪਰ ਅਫਸੋਸ! ਇੰਜ ਹੋ ਨਹੀਂ ਸਕਦਾ,  
ਕਤਲ ਤੇ ਉਹਦਾ ਕਰਨਾ ਈ ਪੈਣੈ।  
ਆਓ ਮੇਰੇ ਚੰਗੇ ਮਿੱਤਰੋ!  
ਦਲੇਰਾਂ ਵਾਂਗ ਸੀਜ਼ਰ ਨੂੰ ਹੱਤੋ,  
ਨਾ ਗੁੱਸਾ ਨਾ ਘਿਰਣਾ ਕਾਈ,  
ਨਰ-ਬਲੀ ਦਾ ਉਦੱਸ ਪਾਕ ਚਾੜ੍ਹੇ ਨੇਪਰੇ,  
ਪੂਰਣ ਸ਼ਰਧਾ ਨਾਲ,  
ਪਰੋਸੇ ਥਾਲੀ, ਦੇਵਤਿਆਂ ਨੂੰ ਭੋਗ ਲਗਾਓ:  
ਮੁਰਦਾ ਲਾਸ਼ ਨੂੰ ਇਉਂ ਨਹੀਂ ਟੁੱਕਣਾ  
ਜਿਉਂ ਕੁੱਤਿਆਂ ਨੂੰ ਪਾਣੀ ਹੋਵੇ:  
ਪਰਵੀਣ ਮਾਲਕਾਂ ਵਾਂਗ  
ਇਹ ਸਾਡੇ ਹਿਰਦੇ  
ਜਾਇਜ਼ ਹੱਦ ਤੱਕ ਰੋਹ ਉਕਸਾਂਦੇ,  
ਘੂਰ ਕੇ ਕਰਦੇ ਸ਼ਾਂਤ ਉਹਨੂੰ,  
ਜਦ ਵੀ ਕੰਮ ਸਿਰੇ ਚੜ੍ਹ ਜਾਵੇ।  
ਇੰਜ ਕੀਤਿਆਂ ਕਾਰਜ ਸਾਡਾ,  
ਲੱਗ੍ਹ ਬੜਾ ਮਹਤੱਵ ਵਾਲਾ  
ਈਰਸਾ-ਵੱਸ ਨਾ ਕੀਤਾ ਲੱਗ੍ਹ:  
ਮੁਕਤੀ ਦਾਤੇ ਕਹੂ ਲੁਕਾਈ,

ਬੁੱਚੜ ਕੋਈ ਨਾਂ ਸੱਦੂ ਸਾਨੂੰ।  
ਮਾਰਕ ਐਨਟਨੀ ਦੀ ਫਿਕਰ ਕਰੋ ਨਾ,  
ਮੁਰਦਾ ਸੀਜ਼ਰ ਦੀ ਭੁਜ ਵਰਗਾ,  
ਕੁੱਝ ਵੀ ਕਰ ਨਹੀਂ ਸਕਦਾ ਉਹ।  
ਫਿਰ ਵੀ ਮੈਨੂੰ ਡਰ ਹੈ ਲਗਦਾ;  
ਮੋਹ ਸੀਜ਼ਰ ਦਾ ਦਿਲ ਉਹਦੇ ਤੇ  
ਖੁਣਿਆ ਹੋਇਐ।

ਬਰੂਟਸ-:  
ਅਫਸੋਸ ਕੈਸ! ਤੂੰ ਸੋਚੋਂ ਏਦਾਂ-  
ਸੀਜ਼ਰ ਨੂੰ ਜੇ ਕਰੇ ਪਿਆਰ,  
ਵੱਧ ਤੋਂ ਵੱਧ ਕੀ ਕਰ ਲੂ?  
ਗਾਮ ਵਿੱਚ ਛੁੱਬੁ, ਰੋਉ ਪਿੱਟੂ,  
ਚਿੰਤਾ ਨਾਲ ਹੀ ਮਰ ਜੂ:  
ਪਰ ਏਨੇ ਜੋਗਾ ਵੀ ਹੈ ਉਹ ਕਿੱਥੇ?  
ਮੌਜ ਮੇਲੇ ਤੇ ਸੁਗਲ ਅੱਥਰੇ,  
'ਨੱਚਣਾ ਕੁੱਦਣਾ, ਮਨ ਕਾ ਚਾਓ'  
ਖਾਓ, ਪੀਓ ਰੰਗ ਹੰਢਾਓ-  
ਇਹੀ ਉਹਦਾ ਜੀਵਨ।

ਟਰੈਬੋਨ-:  
ਉਹਦਾ ਸਾਨੂੰ ਡਰ ਨਾਂ ਕੋਈ,  
ਕਿਉਂ ਮਾਰੀਏ ਉਹਨੂੰ?  
ਜੀਂਦਾ ਰਹੂ, ਕੱਲ੍ਹ ਕੱਲ੍ਹਾਂ ਨੂੰ  
ਹੱਸ ਹੱਸ ਬਿਆਨ ਕਰੂਗਾ ਕਿੱਸੇ।

ਬਰੂਟਸ-:  
ਸ਼ਾਂਤ ਹੋ ਜੋ, ਸੁਣੋ ਆਵਾਜ਼ ਘੜੀ ਦੀ।  
ਖੰਟੇ ਵੱਜੇ ਨੇ ਤਿੰਨ।  
ਵਕਤ ਹੋ ਗਿਆ ਜੁਦਾ ਹੋਣਦਾ।  
ਟਰੈਬੋਨ-:  
ਹਾਲੀਂ ਪਰ ਪਤਾ ਨਹੀਂ ਪੱਕਾ,  
ਸੀਜ਼ਰ ਅੱਜ ਨਿਕਲ੍ਹ ਕਿ ਨਾਂ:  
ਕੁੱਝ ਸਮੇਂ ਤੋਂ ਵਹਿਮੀ ਹੋ ਗਿਆ ਬੁਹਤਾ-  
ਚੰਗੇ ਮਤੇ ਸ਼ਗਨਾਂ ਬਦਸ਼ਗਨਾਂ  
ਅਤੇ ਸੁਪਨਿਆਂ ਬਾਰੇ,  
ਬਿਲਕੁਲ ਉਲਟ ਉਨ੍ਹਾਂ ਵਿਚਾਰਾਂ ਦੇ  
ਜੋ ਕਦੇ ਸੀ ਹੁੰਦੇ ਉਹਦੇ,  
ਭਰਮ ਭੁਲੇਖੇ, ਪਰਛਾਂਵੇ

ਤੇ ਸੁਪਨ-ਚਿੱਤਰਾਂ ਬਾਰੇ ।  
 ਭਿਆਂਕਰ ਮੱਥਾ ਏਸ ਰਾਤ ਦਾ,  
 ਜੇ ਤੱਕਿਆ ਨਾਂ ਸੁਣਿਆ ਪਹਿਲਾਂ,  
 ਮਹਾਂ ਕਾਲੀਆਂ ਉਹ ਘਟਨਾਵਾਂ  
 ਤੱਕ ਜਿਨ੍ਹਾਂ ਨੂੰ ਹੱਕੀ ਬੱਕੀ ਰਹੀ ਲੁਕਾਈ,  
 ਤੇ ਜੋਤਸ਼ੀਆਂ ਦੇ ਸਲਾਹ ਮਸ਼ਵਰੇ  
 ਅਤੇ ਵਹਿਮ ਮਹੂਰਤ ਵਾਲਾ,  
 ਰੋਕ ਨਾ ਦੇਵਣ ਸੀਜ਼ਰ ਤਾਈਂ  
 'ਗੁਰੂ' ਮੰਦਰ ਨੂੰ ਜਾਣੋਂ ਅੱਜ।  
 ਇਹਦੀ ਕੋਈ ਫਿਕਰ ਕਰੋ ਨਾਂ-  
 ਜੇ ਉਸ ਕੀਤਾ ਇਹ ਫੈਸਲਾ,  
 ਬਦਲ ਦਿਆਂਗਾ ਮੈਂ:  
 ਕੰਨਰਸੀਆ, ਕੰਨਾਂ ਦਾ ਕੱਚਾ  
 ਉਹ ਬੜਾ ਹੈ;  
 ਸੌਕ ਬੜਾ ਹੈ ਸੁਨਣ ਦਾ ਉਹਨੂੰ,  
 ਅਚਰਜ ਕਥਾ ਕੋਈ ਜੇ ਹੋਵੇ-  
 ਇੱਕ-ਸਿੰਗਿਆਂ ਨੂੰ ਰੁੱਖ ਛਲ ਲੈਂਦੇ,  
 ਰਿੱਛਾਂ ਨੂੰ ਦਰਪਨ ਭਰਮਾਵੇ,  
 ਹਾਥੀ ਡਿੱਗਣ ਟੋਇਆਂ ਅੰਦਰ,  
 ਬੱਬਰ ਸੋਰ ਫੰਦੇ ਫਸ ਜਾਵੇ,  
 ਚਾਪਲੂਸੀ ਤੇ ਬੰਦੇ ਮਰਦੇ,  
 ਖੁਸ਼ਮਦ ਧੂਰ ਥੀਂ ਉੱਤਰ ਜਾਵੇ।  
 ਪਰ ਜਦ ਮੈਂ 'ਮੱਖਣ' ਲਾਵਾਂ, ਆਖਾਂ ਉਹਨੂੰ  
 'ਸੀਜ਼ਰ ਤੂੰ ਤਾਂ ਖਰਾ ਬੜਾ ਏ,  
 ਚਾਪਲੂਸਾਂ ਨੂੰ ਮੂੰਹ ਨੀ ਲਾਉਂਦਾ'  
 ਫੁੱਲ ਕੇ ਬਣ ਜਾਂਦਾ ਏ ਕੁੱਪਾ  
 ਤੇ ਫਿਰ ਕਹਿਦੇ:  
 'ਚਾਪਲੂਸਾਂ ਨੂੰ ਮੈਂ ਘਿਰਣਾ ਕਰਦਾਂ'।-  
 ਇਸ ਲਈ ਮੈਨੂੰ ਕੰਮ ਕਰਨ ਦਿਓ ਅਪਣਾ  
 ਸੱਚੀਂ ਪਰਭਾਵਤ ਕਰ ਸੱਕਨਾ ਮੈਂ  
 ਰੁਚੀ ਓਸ ਦੀ;  
 'ਗੁਰੂ' ਦੇ ਮੰਦਰ ਲੈਕੇ ਆਵਾਂ  
 ਪੱਕੀ ਰਹੀ ਇਹ ਜਿੰਮੇਵਾਰੀ।

ਡੇਸੀਆਸ-:

ਕੈਸੀਆਸ-:

ਨਹੀਂ ਅਸੀਂ ਸਾਰੇ ਹੀ ਚੱਲਾਂਗੇ ਓਥੇ,  
ਲੈ ਆਵਾਂਗੇ ਉਹਨੂੰ।

ਬਰੂਟਸ-:

ਅੱਠ ਬਜੇ ਪੂਰੇ, ਇਸ ਤੋਂ ਲੇਟ ਨਹੀਂ।

ਸਿੰਨਾ-:

ਠੀਕ ਐ ਫੇਰ, ਇਸ ਤੋਂ ਲੇਟ ਨੀ ਹੋਣਾ।

ਮੈਟੀਲਸ-:

ਕਾਇਸ ਲਿਗੇਰੀਆਸ ਨੂੰ ਵੀ

ਖਾਰ ਬੜੀ ਸੀਜ਼ਰ ਦੋ ਨਾਲ;

ਪੌੱਧੀ ਦੀ ਸਲਾਘਾ ਕਾਰਨ

ਤਾਡਿਆ ਸੀ ਉਸ ਉਹਨੂੰ;

ਕਿਉਂ ਕਿਸੇ ਨਹੀਂ ਸੋਚਿਆ ਉਹਦੇ ਬਾਰੇ,

ਬੜੀ ਹੈਰਾਨੀ ਮੈਨੂੰ।

ਬਰੂਟਸ-:

ਸਹੀ ਸੋਚਿਆ ਮੈਟੀਲਸ ਵੀਰਾ!

ਜਾ ਜ਼ਰਾ ਹੁਣ ਉਹਦੇ ਵੱਲ;

ਕਾਰਨ ਮੈਂ ਦੱਸ ਚੁੱਕਾਂ ਉਹਨੂੰ,

ਭੇਜ ਤੂੰ ਉਹਨੂੰ ਮੇਰੇ ਵੱਲ,

ਮੈਂ ਸਮਝਾਊਂ ਉਹਨੂੰ।

ਕੈਸੀਆਸ-:

ਚੜ੍ਹੁ ਰਿਹੈ ਹੁਣ ਦਿਨ ਬਰੂਟਸ!

ਅਸੀਂ ਤੇਥੋਂ ਖਿਮਾ ਮੰਗੀਏ;

ਚਲੋ ਦੋਸਤੋ! ਆਪਣੇ ਆਪਣੇ ਰਾਹ ਫੜੋ,

ਪਰ ਨਾਂ ਭੁੱਲਿਓ ਪ੍ਰਣ ਆਪਣੇ,

ਰੋਮਨ ਸੱਚੇ ਬਣ ਵਖਾਇਓ।

ਬਰੂਟਸ-:

ਚੰਗਾ ਫੇਰ ਬਈ ਭੱਦਰ ਮਿੱਤਰੋ!

ਮੂੰਹ ਮੱਥੇ ਤੇ ਖੇੜਾ ਰੱਖੋ,

ਲੱਗੋ ਤਾਜ਼ਾ-ਦਮ;

ਦਿੱਖ ਤੁਹਾਡੀ ਨਾ ਪਾਏ ਕਹਾਣੀ

ਗੁਪਤ ਮਨੋਰਥ ਬਾਰੇ,

ਚਿਹਰੇ ਨਾ ਸੰਜੀਦਾ ਲੱਗਣ,

ਕੋਈ ਫਿਕਰ ਦਿੱਸੇ ਨਾ ਗ੍ਰਾਮ,

ਮੰਚਕਰਮੀਆਂ ਵਾਂਗ ਕਰੋ ਅਭਿਨੈ,

ਵਿਹਾਰ 'ਚ ਰੱਖੋ ਸਥਿਰਤਾ ਪੂਰੀ।

ਇਸੇ ਨਾਲ ਖਿਮਾ ਮੰਗਦਾ ਹਾਂ,

ਆਖਾਂ ਸੁਭ ਪਰਭਾਤ!

-ਬਰੂਟਸ ਬਿਨਾਂ ਸਾਰੇ ਚਲੇ ਜਾਂਦੇ ਹਨ-

ਲੂਸੀਆਸ, ਬੱਲਿਆ!  
ਸੌਂ ਗਿਆਂ ਗੁੜੀ ਨੀਂਦੇ?  
ਕੋਈ ਨੀ ਮੱਲਾ! ਕਰ ਤੂੰ ਮੌਜਾਂ-  
ਮਾਖਿਓਂ ਮਿੱਠੀ ਗਨੂਦਗੀ ਤਾਰੀ,  
ਅੰਮਿਓਂ ਰਸ ਜਿਓਂ ਬਰਸ ਰਿਹਾ ਹੈ  
ਮਾਣ ਏਸ ਨੂੰ ਕਰ ਮਜ਼ੇ ਤੂੰ  
ਨਾ ਕੋਈ ਫਿਕਰ ਨਾ ਫਾਕੇ ਤੈਨੂੰ  
ਨਾ ਧੰਦਿਆਂ ਦੇ ਖਿਆਲ ਸਤਾਵਣ  
ਨਾ ਕਲਪਣਾ ਦੇ ਪਰਛਾਂਵੈਂ,  
ਨਾ ਆਂਕਡਿਆਂ ਦੇ ਸੁਪਨੇ ਆਵਣ-  
ਦੁਨੀਆਦਾਰੀ ਦੀ ਫਿਕਰ ਤੋਂ ਬੱਚੇ,  
ਮਨ ਤੇਰਾ ਹੈ ਨਿਰਮਲ  
ਸੌਂ ਜਾ ਪਿਆਰੇ ਸੌਂ ਜਾ, ਲੁੱਟ ਮਜ਼ੇ ਤੂੰ।

-ਪਰਵੇਸ਼ ਪੋਰਸੀਆ-

ਪੋਰਸੀਆ-:

ਬਰੂਟਸ-

ਜੀ, ਬਰੂਟਸ, ਸੁਆਮੀ ਮੇਰੇ!

ਪੋਰਸੀਆ! ਕੀ ਗੱਲ ਹੈ,  
ਕਿਉਂ ਉੱਠੀ ਏਂ ਏਨੇ ਤੜਕੇ?  
ਕਮਜ਼ੋਰ ਸਿਹਤ ਲਈ ਠੀਕ ਨਹੀਂ ਹੈ  
ਕੱਚੀ ਠੰਢ 'ਚ ਬਾਹਰ ਫਿਰਨਾ,  
ਏਨੇ ਮੂੰਹ ਨੁਰੋ।

ਪੋਰਸੀਆ-:

ਤੁਹਾਨੂੰ ਵੀ ਤਾਂ ਠੀਕ ਨਹੀਂ

ਏਦਾਂ ਕਰਨਾ,  
ਆਸਾਉਆਂ ਵਾਂਗ  
ਖਿਸਕ ਆਏ ਹੋ ਚੋਰੀ ਚੋਰੀ  
ਸੇਜ ਮੇਰੀ ਨੂੰ ਸੁੰਨੀ ਛੱਡਕੇ!  
ਕੁੱਲੁ ਰਾਤੀਂ ਵੀ ਭੋਜਨ ਵੇਲੇ,  
ਉੱਠੇ ਅਚਾਨਕ ਛੱਡ ਕੇ ਖਾਣਾ  
ਐਧਰ ਉਧਰ ਗੇੜੇ ਕੱਢਦੇ,  
ਸੋਚਿੰ ਪੈਕੇ ਆਹਾਂ ਭਰਦੇ,  
ਬਾਜੂ ਹਿੱਕ ਤੇ ਬੰਨ੍ਹਿਂ ਫਿਰਦੇ ;  
ਕਾਰਨ ਪੁੱਛਿਆ ਤਾਂ ਕੱਢੀਆਂ ਅੱਖਾਂ - ,  
ਘੂਰਨ ਲੱਗੇ;

ਜਿੱਦ, ਜੋਰ ਨਾਲ ਪੁੱਛਿਆ ਜਦ ਮੈਂ  
ਹੋਰ ਵੀ ਹੋਕੇ ਬੇਕਰਾਰ  
ਸਿਰ ਬੱਸ ਅਪਣਾ ਖੁਰਕਣ ਲੱਗੇ-  
ਧੱਪ ਧੱਪ ਮਾਰੇ ਧਰਤੀ ਤੇ ਪੈਰ।  
ਜਿੱਦ ਬੜੀ ਮੈਂ ਕੀਤੀ ਤਾਂ ਵੀ  
ਤੁਸਾਂ ਨਾ ਦਿੱਤਾ ਕੋਈ ਜਵਾਬ,  
ਗੁੱਸੇ ਨਾਲ ਬੱਸ ਸਿਰ ਝਟਕਿਆ,  
ਤਖਲੀਏ ਦਾ ਦਿੱਤਾ ਆਦੇਸ਼।  
ਚਲੀ ਗਈ ਮੈਂ ਛੱਡ ਕੇ ਕੱਲੇ  
ਤਾਂ ਜੋ ਹੋਰ ਚੜ੍ਹੇ ਨਾ ਗੁੱਸਾ  
ਭੜਕੀ ਹੋਈ ਬੇਕਰਾਰੀ  
ਭਾਂਬੜ ਨਾ ਬਣ ਜਾਵੇ।  
ਇਹ ਫੁਰਨਾ ਵੀ ਫੁਰਿਆ ਸੀ  
ਕਿ ਰੌਂ ਹੋਸੀ ਕੋਈ ਮਨੋਦੋਸ ਦਾ,  
ਕਦੀ ਕਦਾਈਂ ਜੋ ਹਰ ਮਨੁੱਖ ਨੂੰ  
ਹੋ ਜਾਂਦਾ ਹੈ—  
ਨਾਂ ਸੌਵੇਂ ਨਾਂ ਖਾਵੇ ਚੱਜ ਨਾਲ,  
ਗੱਲ ਕਰੇ ਨਾ ਕੋਈ :  
ਪਰ ਏਣਾਂ ਜੇ ਵਿਗੜੀ ਹੁੰਦੀ  
ਤਬੀਅਤ ਤੁਹਾਡੀ  
ਮੈਨੂੰ ਕਿਵੇਂ ਪਤਾ ਨਾ ਚਲਦਾ,  
ਅਰਧਾਂਗਣੀ ਹਾਂ ਫਿਰ ਵੀ ਤੁਹਾਡੀ ।  
ਸੁਆਮੀ ਮੇਰੇ! ਆਪੇ ਦੱਸੋ  
ਦੁਵਿਧਾ ਕਿਸ ਸਤਾਇਐ ਤੁਹਾਨੂੰ?

ਬਰੂਟਸ-:

ਸਿਹਤ ਮੇਰੀ ਠੀਕ ਨਹੀਂ ਹੈ,

ਏਨੀ ਹੈ ਬੱਸ ਗੱਲ।

ਤੁਸੀਂ ਬੜੇ ਸਿਆਣੇ, ਬਰੂਟਸ!

ਤੁਹਾਨੂੰ ਪਤੈ ਵੱਲ ਕਿੱਦਾਂ ਹੋਣੈ।

ਇਹੀ ਤਾਂ ਮੈਂ ਕਹਿਨਾਂ!

ਜਾ ਭਲੀਏ ਹੁਣ ਸੌਂ ਜਾ ਸੇਜੋ।

ਬਰੂਟਸ! ਤੁਸੀਂ ਬੀਮਾਰ ਹੋ ਸੱਚੀਂ?

ਜੇ ਜਿਸਮਾਨੀ ਇਹ ਬੀਮਾਰੀ,

ਪੋਰਸੀਆ-:

ਪੋਰਸੀਆ-:

ਚੰਗਾ ਨਹੀਂ ਇਉਂ ਫਿਰਨਾ  
ਖੋਲਕੇ ਤਣੀਆਂ ਜਾਮੇ ਵਾਲੀਆਂ  
ਸਿੱਲੀ ਸੀਤ ਪ੍ਰਭਾਤੇ।  
ਜੇ ਬਰੂਟਸ ਸੱਚੀ ਬੀਮਾਰ,  
ਸੁੱਖਾਂ-ਲੱਧੀ ਸੇਜ ਨਾ ਛੱਡੇ  
ਕਾਲੀ ਬੋਲੀ ਨਹਿਸ ਰਾਤ ਦੇ  
ਛੂਤ ਰੋਗ ਨਾਲ ਲਵੇ ਨਾ ਪੰਗਾ;  
ਨਜ਼ਲੇ ਵਾਲੀ ਅਸੁੱਧ ਹਵਾ 'ਚ  
ਸਾਹ ਲਵੇ ਕਿਉਂ,  
ਕਿਉਂ ਵਧਾਵੇ ਅਪਣੀ ਬੀਮਾਰੀ?  
ਨਹੀਂ ਬਰੂਟਸ ਪਿਆਰੇ!  
ਇੰਜ ਨਹੀਂ ਹੈ;  
ਬੀਮਾਰ ਦੋਸ਼ ਕੋਈ ਮਨ ਤੇਰੇ ਵਿੱਚ,  
ਤੰਗ ਕਰ ਰਿਹੈ ਤੈਨੂੰ;  
ਬੇਗਮ ਤੇਰੀ ਹੋਣ ਦੇ ਨਾਤੇ  
ਜਾਨਣ ਦਾ ਹੱਕ ਹੈਗਾ ਮੈਨੂੰ:  
ਸਜਦਾ ਕਰਾਂ ਮੈਂ ਤੇਰੇ ਅੱਗੇ,  
ਉਸ ਹੁਸਨ ਦੇ ਸਦਕੇ,  
ਜੀਹਦਾ ਕਦੇ ਦੀਵਨਾ ਸੀ ਤੂੰ,  
ਛਣ ਭਰ ਦੂਰ ਕਰੋਂ ਨਾ ਮੈਨੂੰ:  
ਪਿਆਰ ਦੀਆਂ ਸਭ ਕਸਮਾਂ ਦੇਵਾਂ  
ਸਣੇ ਮਹਾਂ ਕਸਮ ਦੇ-  
ਅਰਧਾਂਗਣੀ ਹੋਣ ਦਾ ਤੇਰੀ  
ਜਿਸ ਸਰਫ ਬਖ਼ਸ਼ਿਆ ਮੈਨੂੰ;  
ਦਿਲ ਦੇ ਵਰਕੇ ਫੌਲ ਦੇ ਸਾਰੇ  
ਰਾਜ਼ ਦੱਸ ਦੇ ਮੈਨੂੰ,  
ਦੱਸ ਖਾਂ ਕਿਉਂ ਮਨ ਭਾਰੀ ਤੇਰਾ?  
ਕੌਣ ਸੀ ਛੇ ਸੱਤ ਬੰਦੇ?  
ਨੂਰੇ ਤੋਂ ਸ਼ਰਮਿੰਦਾ ਕਿਉਂ ਸਨ?  
ਕਿਉਂ ਸੀ ਮੂੰਹ ਲੁਕਾਏ?  
ਸਜਦੇ ਵਿੱਚ ਤੂੰ ਡਿੱਗ ਨਾ ਏਦਾਂ,  
ਉੱਠ ਖੜ ਭਾਗਾਂ ਭਰੀਏ!

ਬਰੂਟਸ-:

ਪੋਰਸ਼ੀਆ-:

ਡਿੱਗਾਂ ਮੈਂ ਕਿਉਂ ਗੋਡਿਆਂ ਪਰਨੇ  
ਜੇ ਬਰੂਟਸ ਸਾਊ ਬਣ ਜਾਵੇ?  
ਸ਼ਾਦੀ ਦਾ ਕੀ ਮਤਲਬ ਇਹੋ,  
ਦਿਲ ਤੁਹਾਡੇ ਦੀ ਜਾਨਣ ਦਾ  
ਹੱਕ ਨਾ ਕੋਈ ਮੈਨੂੰ?  
ਤੁਹਾਡੇ ਵਿਅਕਤਿੱਤਵ ਦਾ ਹਿੱਸਾ  
ਕੀ ਏਨਾਂ ਹੀ ਮੈਂ ਹਾਂ?  
ਕੱਠੇ ਖਾਈਏ, ਗੱਪ ਸੱਪ ਕਰੀਏ,  
ਸੇਜ ਮਾਣੀਏ ਤੇ ਸੌਂ ਜਾਈਏ?  
ਭੋਗ ਵਿਲਾਸ ਦੀ ਹੱਦ ਤੱਕ ਹੀ  
ਜੇਕਰ ਹੈ ਟਿਕਾਣਾ ਮੇਰਾ,  
ਪੋਰਸ਼ੀਆ ਫਿਰ ਕੋਠੇ ਵਾਲੀ,  
ਬੈਗਮ ਫਿਰ ਕਿਉਂ ਆਖੋਂ ਮੈਨੂੰ?

ਬਰੂਟਸ-:

ਤੂੰ ਹੀ ਅਸਲੀ ਬੀਵੀ ਮੇਰੀ,  
ਮਾਨਯੋਗ ਤੇ ਬੜੀ ਪਿਆਰੀ  
ਏਨੀ ਨੇੜੇ ਏਨੀ ਪਿਆਰੀ  
ਜਿਉਂ ਲਹੂ ਦੇ ਸੂਰੇ ਕਤਰੇ  
ਗ੍ਰਾਮ ਦੇ ਮਾਰੇ ਦਿਲ ਨੂੰ ਮੇਰੇ  
ਜੋ ਧੜਕਾਈਂ ਰੱਖਦੇ।

ਪੋਰਸ਼ੀਆ-:

ਜੇ ਇਹ ਸੱਚ ਹੈ ਤਾਂ ਦੱਸੋ ਮੈਨੂੰ  
ਕੀ ਲਕੋਇਐ ਰਾਜ਼?  
ਮੈਂ ਮੰਨਦੀ ਹਾਂ ਮੈਂ ਹਾਂ ਔਰਤ,  
ਪਰ ਉਹ ਔਰਤ  
ਜੋ ਸਾਮੰਤ ਬਰੂਟਸ ਪਰਣਾਈ;  
ਉਹ ਔਰਤ ਜੀਹਨੂੰ ਜੱਗ ਜਾਣੇ,  
ਕੇਟੇ ਦੀ ਧੀ ਅਖਵਾਵੇ-  
ਐਡੇ ਘਰ ਦੀ ਧੀ ਪਿਆਣੀ,  
ਐਡੇ ਘਰ ਦੀ ਵਹੁਟੀ  
ਕਿਉਂ ਹੋਵੇਗੀ ਥੋੜ੍ਹਿਲੀ ਉਹ  
ਬਾਕੀ ਰੰਨਾਂ ਵਰਗੀ?  
ਰੱਖੂੰ ਸਾਂਭਕੇ ਰਾਜ਼ ਜੋ ਦੱਸਾਂ,  
ਏਨਾ ਜਿਗਰਾ ਹੈਗਾ;

ਵਫਾ ਮੇਰੀ ਦਾ ਸਥੂਤ ਪਕੇਰਾ  
ਪੱਟ ਮੇਰੇ ਵਿੱਚ ਹੈਗਾ  
ਜਖਮ ਝੱਲਿਆ ਸਵੈ-ਇੱਛਾ ਨਾ',  
ਭੇਦ ਪਤੀ ਦੇ ਕਿਵੇਂ ਨਾ ਸਾਂਭੂੰ?  
ਆਹ, ਓ ਸਰਬਸਮਰੱਥ ਖਦਾਓ!  
ਅੱਤ ਸ਼ਰੀਫ, ਕੁਲੀਨ ਬੀਵੀ ਦੇ,  
ਮੈਨੂੰ ਯੋਗ ਬਣਾਓ!

ਬਰੂਟਸ-:

-ਦਸਤਕ ਦੀ ਆਵਾਜ਼-

ਸੁਣੋ, ਸੁਣੋ! ਕੋਈ ਦਸਤਕ ਦੇਂਦੈ:  
ਪੋਰਸ਼ੀਆ ਜ਼ਰਾ ਅੰਦਰ ਜਾਓ;  
ਹੌਲੀ ਹੌਲੀ ਹਿੱਕ ਤੇਰੀ ਵਿੱਚ,  
ਮੇਰੇ ਦਿਲ ਦੇ ਰਾਜ ਵੀ ਹੋਸਨ-  
ਸੱਭੇ ਰੁਝੇਵੇਂ ਮੇਰੇ, ਮੈਂ ਤੈਨੂੰ ਸਮਝਾ ਢੂੰ,  
ਉਦਾਸ ਮੱਥੇ ਦੇ ਅੱਖਰ ਸੱਭੇ  
ਪੱਲੇ ਤੇਰੇ ਪਾ ਢੂੰ।

ਛੇਤੀ ਕਰ ਹੁਣ ਜਾ ਢੂੰ ਏਥੋਂ।

-ਪੋਰਸ਼ੀਆ ਜਾਂਦੀ ਹੈ-

ਲੁਸੀਆਸ! ਕੌਣ ਹੈ ਬਾਹਰ?

-ਪਰਵੇਸ਼ ਲੁਸੀਆਸ ਅਤੇ ਲਿਗੋਰੀਆਸ ਦਾ-

ਲੁਸੀਆਸ-:

ਇਹ ਇੱਕ ਬੀਮਾਰ ਬੰਦਾ ਹੈ ਆਇਆ,  
ਕਹਿੰਦੇ ਗੱਲ ਤੁਹਾਡੇ ਨਾਲ ਕਰਨੀ।

ਬਰੂਟਸ-:

(ਖੁਦ ਨਾਲ) ਕਾਇਸ ਲਿਗੋਰੀਆਸ,  
ਜੀਹਦੀ ਗੱਲ ਮੈਟੀਲਸ ਕੀਤੀ  
(ਗੁਲਾਮ ਢੂੰ) ਲਾਂਭੇ ਹੋ ਕਾਕਾ!-  
(ਆਣ ਵਾਲੇ ਨੂੰ) ਕਾਇਸ ਲਿਗੋਰੀਆਸ, -ਕਿੱਦਾਂ ਬਈ!

ਲਿਗੋਰੀਆਸ-:

ਕਿਰਪਾ ਕਰੋ, ਮੰਨੋ ਸੁਭ ਪਰਭਾਤ,  
ਇਸ ਕਮਜ਼ੋਰ ਜੁਬਾਨੋਂ।

ਬਰੂਟਸ-:

ਓ, ਕਿਹੜਾ ਵਕਤ ਇਹ ਚੁਣਿਐ ਵੀਰ ਕਾਇਸ!  
ਬਾਹਰ ਫਿਰਨ ਦਾ ਬੰਨ੍ਹ ਸਿਰ ਤੇ ਦਸਤਾਰ!  
ਕਾਸ, ਢੂੰ ਬੀਮਾਰ ਨਾ ਹੁੰਦਾ!  
ਬਰੂਟਸ ਕੋਲ ਜੇ ਕੰਮ ਹੈ ਕੋਈ ਸਨਮਾਨਜਨਕ,  
ਮੈਂ ਬੀਮਾਰ ਨਹੀਂ ਹਾਂ।

ਬਹੂਟਸ-:

ਅਜੇਹਾ ਕੰਮ ਹੈ ਹੱਥ 'ਚ ਮੇਰੇ  
ਜੇ ਲਿਗੇਰੀਆਸ ਕੰਨ 'ਚ ਤੇਰੇ  
ਸੁਣਣ ਦੀ ਸਮਰੱਥਾ ਹੋਵੇ।  
ਲਿਗੇਰੀਆਸ-:  
ਦੇਵਤਿਆਂ ਦੀ ਸੌਂਹ ਹੈ ਮੈਨੂੰ,  
ਰੋਮ ਜਿਨ੍ਹਾਂ ਨੂੰ ਮੱਥਾ ਟੇਕੇ  
ਮੈਂ ਬੀਮਾਰੀ ਲਾਹ ਸੁੱਟੀ ਹੈ;  
ਰੂਹ ਰੋਮ ਦੀ, ਸਪੂਤ ਬਹਾਦਰ,  
ਮਾਂ ਕੁਲੀਨ ਤੁਖਸ ਦੇ!  
ਕਿਸੇ ਮਾਂਦਰੀ ਵਾਂਗ ਜਗਾਈ  
ਮੁਰਦਾ ਰੂਹ ਤੂੰ ਮੇਰੀ;  
ਹੁਕਮ ਕਰ ਤੂੰ ਪੈ ਜਾ ਕੁੱਦਕੇ,  
ਅਸੰਭਵ ਨੂੰ ਵੀ ਸੰਭਵ ਕਰਦਾਂ  
'ਨਿਸ਼ਚੇ ਕਰ ਅਪਣੀ ਜੀਤ ਕਰਾਂ' ਮੈਂ;  
ਹੁਕਮ ਕਰ ਕੀ ਹੈ ਕਰਨਾ?  
ਬਹੂਟਸ-:

ਇੱਕ ਕੰਮ ਅਜੇਹਾ  
ਜੋ ਸਿਹਤ ਬਖਸ਼ੁ  
ਸਭ ਬੀਮਾਰਾਂ ਤਾਂਈਂ।

ਲਿਗੇਰੀਆਸ-:

ਪਰ ਕੁਝ ਤਕਡੇ ਹੈਨ ਅਜਿਹੇ ,  
ਕਰੂ ਜਿਹੜੇ ਬੀਮਾਰ?

ਬਹੂਟਸ-:

ਇਹੋ ਸਾਨੂੰ ਕਰਨਾ ਪੈਣੈ;  
ਪਰ ਕ੍ਰੀਨੂੰ ਕਰਨੈ, ਕਾਇਸ ਪਿਆਰੇ!  
ਰਾਹ 'ਚ ਦੱਸੂੰ ਤੈਨੂੰ।

ਲਿਗੇਰੀਆਸ-:

ਕਦਮ ਵਧਾ ਤੂੰ, ਮੈਂ ਪਿੱਛੇ ਹਾਂ  
ਨਵੇਂ ਵਲਵਲੇ, ਜੋਸ ਨਵੇਂ ਨਾਲ  
ਭਾਵੇਂ ਪਤਾ ਨਹੀਂ ਕੀ ਮੈਂ ਕਰਨਾ,  
ਕਾਫੀ ਹੈ ਬੱਸ ਮੈਨੂੰ ਇਹ ਕਿ-

ਬਹੂਟਸ-:

ਬਹੂਟਸ ਮੇਰਾ ਰਾਹਬਰ ਬਣਿਐ।  
ਆ ਜਾ ਫੇਰ ਤੂੰ ਮੇਰੇ ਪਿੱਛੇ।  
-ਜਾਂਦੇ ਹਨ-

- ਸੀਜ਼ਰ-2-ਰੋਮਾ ਸੀਜ਼ਰ ਦੇ ਮਹਿਲ ਦਾ ਇੱਕ ਕਮਰਾ-  
ਬੱਦਲ ਦੀ ਗਰਜ, ਬਿਜਲੀ ਦੀ ਚਮਕ-  
ਸੀਜ਼ਰ ਰਾਤ੍ਰੀ ਚੋਗੇ 'ਚ ਨਜ਼ਰ ਆਉਂਦੈ-

ਸੀਜ਼ਰ-:(ਖਦ ਨੂੰ)

ਨਾਂ ਧਰਤੀ ਨਾਂ ਆਕਾਸ਼,  
ਸ਼ਾਂਤ ਰਹੇ ਨਾਂ ਅੱਜ ਦੀ ਰਾਤ  
ਤਿੰਨ ਬਾਰ ਕਲਫੋਰਨੀਆ ਬਰੜਾਈ:  
'ਸਹਾਇਤਾ' ਹੋ, ਸਹਾਇਤਾ!  
ਮਾਰਨ ਲੱਗੇ ਉਹ ਸੀਜ਼ਰ ਤਾਈਂ!'  
(ਉਚੀ ਆਵਾਜ਼ 'ਚ) ਕੌਣ ਹੈ ਬਈ ਅੰਦਰ?  
-ਇੱਕ ਗੁਲਾਮ ਦਾ ਪ੍ਰਵੇਸ਼-

ਗੁਲਾਮ-:

ਹਜ਼ੂਰ?  
ਜਾ, ਪੁਜਾਰੀਆਂ ਤਾਈਂ ਹੁਕਮ ਸੁਣਾ-,  
'ਕੁਰਬਾਨੀ ਤੱਧਾਰ ਕਰੋ';  
ਤੇ ਲਿਆ ਰਾਏ ਉਹਨਾਂ ਦੀ  
ਕੀ ਕਹਿੰਦੇ ਨੇ ਸਫਲਤਾ ਬਾਰੇ।

ਗੁਲਾਮ-:

ਜੀ ਹਜ਼ੂਰ! ਹੁਣੇ ਜਾਂਦਾ ਹਾਂ।  
-ਪ੍ਰਵੇਸ਼ ਕਲਫੋਰਨੀਆ ਦਾ-  
ਸੀਜ਼ਰ! ਕੀ ਮਤਲਬ ਏ ਤੁਹਾਡਾ?  
ਅੱਜ ਵੀ ਜਾਣੈ ਬਾਹਰ?  
ਅੱਜ ਨਹੀਂ ਤੁਸਾਂ ਘਰਂ ਨਿਕਲਣਾ।

ਸੀਜ਼ਰ-:

ਸੀਜ਼ਰ ਜਾਉ ਅੱਜ ਜ਼ਰੂਰ:  
ਡਰਾਵਣ ਤੇ ਧਮਕਾਵਣ ਵਾਲੇ  
ਮੇਰੇ ਅੱਗੇ ਨਹੀਓ ਖੜਦੇ;  
ਸੀਜ਼ਰ ਅੱਗੇ ਖੜ ਨਹੀਂ ਸਕਦੇ,  
ਪਿੱਠ ਪਿੱਛੇ ਜੋ ਬਕਦੇ।  
ਸੀਜ਼ਰ ਸਾਹਮਣੇ ਆਉਂਦਿਆਂ ਹੀ,  
ਪੇਸ਼ਾਬ ਖਤਾ ਹੋ ਜਾਵੇ।

ਕਲਫੋਰਨੀਆ-:

ਸੀਜ਼ਰ! ਮੈਂ ਕਦੇ ਪਰਵਾਹ ਨਹੀਂ ਕੀਤੀ  
ਸ਼ਗਨਾਂ, ਅੱਪ-ਸ਼ਗਨਾਂ ਦੀ,  
ਪਰ ਇਹ ਅੱਜ ਡਰਾਵਣ ਮੈਨੂੰ;  
ਇੱਕ ਸਾਡੇ ਵੀ ਘਰ ਵਿੱਚ ਹੈਗਾ,

ਅਸੀਂ ਆਪ ਜੋ ਵੇਖਿਆ ਸੁਣਿਆ  
ਉਸ ਤੋਂ ਵੀ ਉਹ ਵੱਧ ਸੁਣਾਵੇ  
ਅਤੀ ਭਿਆਨਕ ਗੱਲਾਂ-  
ਸੁਣ ਸੁਣ ਹਿਰਦਾ ਕੰਬੇ, ਗਤ ਥੱਚਾਵੇ-  
ਅੱਤ ਫਰੈਣੇ ਉਹ ਨਜ਼ਾਰੇ ਸੰਤਰੀਆਂ ਜੋ ਵੇਖੇ-  
ਬੱਬਰ ਸੇਰਨੀ ਇੱਕ ਵੇਖੀ ਸੀ  
ਵਿੱਚ ਗਲੀ ਦੇ ਸੂੰਦੀ;  
ਮੂੰਹ ਅੱਡ ਕਬਰਾਂ ਲੈਣ ਉਬਾਸੀ-  
ਮੁਰਦੇ ਨਿਕਲ ਨੌਸੇ-  
ਬੱਦਲਾਂ ਉੱਪਰ ਲੜਣ ਸੂਰਮੇ  
ਅੱਗ ਦੇ ਜਾਮੇ ਪਾਕੇ,  
ਆਪਣੇ ਆਪਣੇ ਦਸਤੇ ਲੈਕੇ,  
ਮਰਾਤਬ ਸਿਰ ਕਰਨ ਅਗਵਾਈ,  
ਸੱਚੀਂ ਮੁੱਚੀਂ ਜਿਉਂ ਜੰਗ ਹੁੰਦੀ ,  
ਓਵੇਂ ਕਰਨ ਲੜਾਈ;  
ਤੇ ਫਿਰ ਰੱਤ ਦੀ ਬਰਖਾ ਹੋਈ  
ਬਿਰਹਸਪਤੀ ਮੰਦਰ ਉੱਤੇ;  
ਯੁੱਧ-ਸੋਰ ਦਾ ਖੜਕ ਉੱਡੇ ਵਿੱਚ ਫਜ਼ਾ ਦੇ-  
ਹਿਨਕਣ ਘੋੜੇ, ਮਰਦੇ ਜਖਮੀ ਆਹਾਂ ਭਰਦੇ  
ਲੇਰਾਂ ਮਾਰਨ, ਚੀਖੀਂ ਜਾਵਣ,  
ਗਲੀਏਂ ਪੁੰਮਦੇ ਪਰੇਤ ਪਰਛਾਂਵੇ;  
ਓ ਸੀਜ਼ਰ! ਇਹ ਸਾਰੀਆਂ ਗੱਲਾਂ,  
ਪਰਕਿਰਤੀ ਦੇ ਉਲਟ ਨੇ ਬੜੀਆਂ,  
ਤਾਂ ਹੀ ਮੈਨੂੰ ਸੱਚੀਂ ਡਰ ਲਗਦਾ।

ਮਹਾਂਦੇਵ ਜੋ ਕਰਨ ਫੈਸਲਾ  
ਉਹ ਨਾ ਡੱਕਿਆ ਜਾਵੇ,  
ਅਸੀਂ ਨਿਮਾਣੇ ਕਿਵੇਂ ਰੋਕੀਏ  
ਜੋ 'ਅੰਤ' ਉਨ੍ਹਾਂ ਨੂੰ ਭਾਵੇ?  
ਭਵਿੱਖ ਬਾਣੀਆਂ ਹੋਈਆਂ ਸੁਣੀਆਂ,  
ਸਾਰੇ ਜੱਗ ਦੇ ਬਚੇ  
ਸੀਜ਼ਰ ਕੱਲੇ ਤੇ ਭਲਾ ਕਿਉਂ ਹੋਵੇ  
ਮਾੜਾ ਕੋਈ ਅਸਰ?  
ਤਾਂ ਤੇ ਸੀਜ਼ਰ ਨਿਕਲੁ ਬਾਹਰ

ਸੀਜ਼ਰ-:

ਕੋਈ ਨਾ ਉਹਨੂੰ ਡਰਾਵੇ।

ਕਲਫੋਰਨੀਆ:-  
ਗਲੀਆਂ ਵਿੱਚ ਜੇ ਮਰਨ ਭਿਖਾਰੀ,  
ਧੂਮ ਕੇਡੂ ਨਾਂ ਟੁੱਟਦੇ ਦਿੱਸਣ;  
ਐਪਰ ਜੇ ਕੋਈ ਰਾਜਾ ਮਰਦਾ,  
ਅੱਗ ਬਹਿਸਤੀਂ ਲੱਗੇ।

ਸੀਜ਼ਰ-:  
ਮਰਨ ਬਹਾਦਰ ਇੱਕੋ ਵਾਰੀਂ,  
ਕਾਇਰ ਸੌ ਸੌ ਵਾਰੀਂ ਮਰਦੇ  
ਮੌਤ ਆਉਣ ਤੋਂ ਪਹਿਲਾਂ।  
ਸਭ ਤੋਂ ਵੱਡਾ ਇੱਕ ਅਚੰਭਾ  
ਇਸ ਦੁਨੀਆ ਦੇ ਉਤੇ:  
ਮੌਤ ਹੈ ਸੱਚੀ ਜੀਵਨ ਝੂਠਾ,  
ਜੋ ਜੰਮਿਆ ਸੋ ਮਰ ਸੀ  
ਫਿਰ ਕਿਉਂ ਡਰੇ ਮਨੁਖ ਏਸ ਤੋਂ  
ਬੜੀ ਹੈਰਾਨੀ ਹੈ ਇਸ ਗੱਲ ਦੀ:  
ਮੌਤ ਹੀ ਜੇਕਰ ਅੰਤ ਨਿਰਧਾਰਤ,  
ਰੁੱਕ ਨਹੀਂ ਸਕਦਾ ਪੱਕਾ ਹੋਸੀ।

-ਗੁਲਾਮ ਦਾ ਮੁੜ ਪ੍ਰਵੇਸ਼-  
ਕੀ ਆਖਿਆ ਭਵਿਖ-ਵਾਚਕਾਂ?

ਗੁਲਾਮ-:  
ਕਹਿੰਦੇ ਅੱਜ ਨਹੀਂ ਜਾਣਾ ਬਾਹਰ,  
ਅੱਪਸ਼ਗਨ ਬੜਾ ਹੈ ਹੋਇਆ-  
ਕੁਰਬਾਨੀ ਦੇ ਜਾਨਵਰ ਦੀਆਂ  
ਜਦੋਂ ਆਂਦਰਾਂ ਕੱਢੀਆਂ  
ਦਿਲ ਉਸ ਦਾ ਨਾ ਲੱਭਾ ਅੰਦਰ!

ਸੀਜ਼ਰ-:  
ਕਾਇਰਤਾ ਨੂੰ ਪਾਉਣ ਮਲਾਮਤ,  
ਦਿਓਤੇ ਇਹ ਕੁਝ ਕਰ ਕੇ;  
ਸੀਜ਼ਰ ਕੋਈ ਕਾਇਰ ਨਹੀਂ ਹੈ,  
ਬੈਠੂ ਘਰ ਜੋ ਡਰਕੇ;  
ਹਿਰਦੇ-ਹੀਣ ਬਲੀ ਦਾ ਬੱਕਰਾ  
ਕੋਈ ਨਾ ਉਸ ਨੂੰ ਆਖੇ।  
ਖਤਰਿਓਂ ਵੱਡਾ ਖਤਰਾ ਸੀਜ਼ਰ,  
ਇਹ 'ਖਤਰ' ਵੀ ਜਾਣੇ  
ਅਸੀਂ ਦੋਵੇਂ ਹਾਂ ਬੱਬਰ ਸੇਰ,

ਇੱਕੋ ਝੋਲੀ, ਇੱਕੋ ਦਿਨ ਜੰਮੇ  
 ਵੱਡਾ ਹਾਂ ਮੈਂ, ਖੂੰਖਾਰ ਵਧੇਰਾ  
 ਝਾਲ ਨ ਕੋਈ ਮੇਰੀ ਝੱਲੇ:  
 ਅੱਜ ਤਾਂ ਸੀਜ਼ਰ ਜਾਊ ਜ਼ਰੂਰ।  
 ਸਦ ਅਫਸੋਸ! ਸੁਆਮੀ ਮੇਰੇ,  
 ਸਵੈ-ਭਰੋਸਾ ਏਨਾ ਭਾਰੀ  
 ਸਿਆਣਪ ਤੁਹਾਡੀ ਦੱਬ ਗਈ ਸਾਰੀ-  
 ਤੁਸੀਂ ਨਹੀਂ ਡਰਦੇ ਮੈਂ ਡਰਦੀ ਹਾਂ,  
 ਦੱਸੋ ਭਾਵੇਂ ਏਹੀ-  
 ਪਰ ਅੱਜ ਨਹੀਂ ਜਾਣਾ ਬਾਹਰ।  
 ਗੋਡਿਆਂ ਪਰਨੇ ਅਰਜ ਕਰਾਂ ਮੈਂ,  
 ਮੰਨੋ ਬੇਨਤੀ ਮੇਰੀ:  
 ਸੰਸਦ ਭਵਨ ਸੁਨੇਹਾ ਭੇਜੋ,  
 'ਤੁਸੀਂ ਬੀਮਾਰ ਬੜੇ ਹੋ',  
 ਮਾਰਕ ਐਨਟਨੀ ਭੇਜੋ ਉਥੇ,  
 ਦਿਉ ਸੁਨੇਹਾ ਜਾਕੇ।

ਸੀਜ਼ਰ-:  
 ਮਾਰਕ ਐਨਟਨੀ ਕਹਿ ਦੂ ਜਾਕੇ,  
 ਮੈਂ ਬੀਮਾਰ ਬੜਾ ਹਾਂ  
 ਮੈਂ ਨਹੀਂ ਜਾਂਦਾਂ, ਘਰ ਰਹਿ ਜਾਨਾਂ,  
 ਜਿਵੇਂ ਖੁਸ਼ੀ ਹੈ ਤੇਰੀ।

- ਡੇਸੀਅਸ-  
 ਆਹ ਆ ਗਿਆ ਡੇਸੀਅਸ ਬਰੂਟਸ,  
 ਇਹ ਕਹਿ ਦੂਗਾ ਜਾਕੇ-

ਡੇਸੀਅਸ-:  
 ਜੈ ਸੀਜ਼ਰ ਦੀ, ਫਤਿਹ ਬੁਲਾਵਾਂ,  
 ਸੁਭ ਪਰਭਾਤ ਤੁਹਾਨੂੰ!  
 ਆਓ ਚੱਲੀਏ ਸੰਸਦ ਭਵਨ ਨੂੰ,  
 ਆਇਆਂ ਲੈਣ ਤੁਹਾਨੂੰ।

ਸੀਜ਼ਰ-:  
 ਬੜਾ ਵੇਲੇ ਸਿਰ ਆਇਐਂ ਡੇਸੀਅਸ!  
 ਲੈਜਾ ਮੇਰਾ ਸੁਨੇਹਾ;  
 ਸਾਂਸਦਾਂ ਨੂੰ ਕਹਿ ਦੀਂ ਜਾਕੇ,  
 ਮੈਂ ਨਹੀਂ ਅੱਜ ਆਉਣਾ;  
 'ਆ ਨਹੀਂ ਸਕਦਾ 'ਤੂਠ ਹੋਵੇਗਾ,

'ਜੁੱਗਅਤ ਨਹੀਂ ਹੈ' ਉਸ ਤੋਂ ਝੂਠ  
ਬੱਸ ਕਹਿ ਦੀਂ ਤੂੰ ਮੈਂ ਨਹੀਂ ਆਉਣਾ ।

ਕਲਫੋਰਨੀਆ-:

ਸੀਜ਼ਰ-:

ਕਹਿ ਦੇਵੀਂ ਬੀਮਾਰ ਹੈ ਸੀਜ਼ਰ-

ਕਿਉਂ ਭੇਜਾਂ ਮੈਂ ਝੂਠ ਸੁਨੇਹਾ?

ਕਾਹਦੇ ਲਈ ਮੈਂ ਮੱਲਾਂ ਮਾਰੀਆਂ,  
ਏਨੀਆਂ ਦੂਰ ਪਸਾਰੀਆਂ ਬਾਹਵਾਂ,  
ਜਿੱਤੇ ਦੇਸ ਪਰਾਏ?

ਸੁਨੇਹੇ ਝੂਠੇ ਕਿਉਂ ਭਿਜਵਾਵਾਂ

ਧੌਲਦਾੜੀਆਂ ਅੱਗੇ ਭਲਾ ਮੈਂ,

ਬਹਾਨੇ ਕਿਉਂ ਬਣਵਾਵਾਂ?

ਜਾਹ ਜਾਕੇ ਤੂੰ ਕਹਿ ਦੇ ਡੇਸੀਆਸ,

ਮੈਂ ਨਹੀਓਂ ਅੱਜ ਆਉਣਾ।

ਡੇਸੀਆਸ-:

ਮਹਾਂ ਬਲੀ ਸੀਜ਼ਰ!

ਦੱਸੋ, ਕੀ ਮੈਂ ਕਾਰਨ ਦੱਸਾਂ?

ਤਾਂ ਜੋ ਖਿੱਲੀ ਉਡੇ ਨਾ ਮੇਰੀ,

ਕੁਝ ਤਾਂ ਜਾਕੇ ਦੱਸਾਂ?

ਸੀਜ਼ਰ-:

ਮੇਰੀ ਰਜ਼ਾ ਹੈ ਕਾਰਨ ਇਹਦਾ-

ਮੈਂ ਨਹੀਂ ਆਉਣਾ, ਬੱਸ ਨਹੀਂ ਆਉਣਾ:

ਸੰਸਦ ਲਈ ਬੱਸ ਕਾਢੀ ਏਨਾ;

ਤੂੰ ਹੈਂ ਬੜਾ ਪਰੇਮੀ ਮੇਰਾ,

ਤੇਰੀ ਨਿੱਜ ਤਸੱਲੀ ਖਾਤਰ

ਮੈਂ ਤੈਨੂੰ ਦੱਸ ਦੇਨਾਂ :

ਮੇਰੀ ਘਰ ਵਾਲੀ ਕਲਫੋਰਨੀਆ ਨੇ

ਡੱਕ ਲਿਆ ਹੈ ਮੈਨੂੰ;

ਸੁਪਨੇ ਵਿੱਚ ਉਸ ਤੱਕਿਆ ਰਾਤੀਂ

ਮੇਰੀ ਮੂਰਤੀ ਵਿੱਚੋਂ,

ਸੁੱਧ ਲਹੂ ਦੇ ਵਗਣ ਛੁਆਰੇ

ਸੈਂਕੜੇ ਮੂੰਹਾਂ ਵਾਲੇ,

ਛੈਲੇ ਰੋਮੀ ਹੱਟੇ ਕੱਟੇ ਧੋਵਣ ਹੱਥ,

ਮੁਸਕਾਈਂ ਜਾਵਣ।

ਹੋਣੀ ਭੋਂਦੀ ਪਈ ਸਿਰਾਂ ਤੇ,

ਸ਼ਗਨ ਇਹ ਮਾਤ੍ਰੇ ਦੇਣ ਤਾੜਨਾ,

ਏਸੇ ਲਈ ਹੋ ਗੋਡਿਆਂ ਪਰਨੇ  
 ਰੋਕ ਲਿਆ ਉਸ ਮੈਨੂੰ-  
 ਕਹਿੰਦੀ 'ਸੁਆਮੀ!  
 ਅੱਜ ਨਹੀਂ ਜਾਣਾ ਬਾਹਰ'-।  
 ਠੀਕ ਨਹੀਂ ਹੈ ਇਹ ਤਾਅਬੀਰ,  
 ਸੁਪਨਾ ਤਾਂ ਇਹ ਬੜਾ ਸੁਭਾਗਾ-  
 ਬੁੱਤ ਤੇਰਾ ਜੋ ਛੱਡੇ ਫੁਆਰੇ,  
 ਰੱਤ 'ਚ ਤੇਰੀ ਰੋਮਨ ਨੁਵਣ,  
 ਵਧੀਆ ਸ਼ਗਨ ਨੇ ਇਹ ਤਾਂ ਸਾਰੇ,  
 ਜੋ ਇਹੋ ਦਰਸਾਵਣ:  
 ਮਹਾਨ ਰੋਮ ਦੀ ਚੜ੍ਹਤ ਵਧੂਗੀ,  
 ਆਬਿ-ਹਿਯਾਤ ਜਿਉਂ ਪੀਤਾ,  
 ਹੋਰ ਵੀ ਫੇਰ ਮਹਾਨ ਬਣੁਗਾ  
 ਰੋਮ ਇਹ ਤੇਰਾ ਮੀਤਾ।  
 ਵੱਡੇ ਵੱਡੇ ਲੋਕਾਂ ਦਾ ਫਿਰ  
 ਲੱਗ੍ਹ ਭੀੜ ਭੜੱਕਾ,  
 ਕੁਲ-ਚਿੰਨ੍ਹ ਦੀ ਝਾਲਰ, ਕਲਗੀ,  
 ਲਹੂ ਦੇ ਲਿੱਬੜੇ ਕੱਪੜੇ,  
 ਬਾਕੀ ਹੋਰ ਨਿਸ਼ਾਨੀਆਂ ਖਾਤਰ  
 ਹੋਵੇ ਖੜਕਾ ਦੜਕਾ:  
 ਕਲਫੋਰਨੀਆ ਦੇ ਸੁਪਨੇ ਦੀ,  
 ਇਹੀ ਹੈ ਸਹੀ ਤਾਅਬੀਰ।

ਸੀਜ਼ਰ-:

ਡੇਸੀਅਸ-:

ਵਾਹ!ਬੜੀ ਸਪਸ਼ਟ ਵਿਆਖਿਆ ਕੀਤੀ-  
 ਪੂਰੀ ਗੱਲ ਤਾਂ ਸੁਣ ਲੋ ਪਹਿਲਾਂ;  
 ਪਤਾ ਮੈਨੂੰ ਏ ਪੱਕਾ-  
 ਸਾਂਸਦਾਂ ਰਲ ਕੇ ਫੈਸਲਾ ਕੀਤੈ,  
 ਮਹਾਂਬਲੀ ਸੀਜ਼ਰ ਦੇ ਸਿਰ ਤੇ,  
 ਅੱਜ ਹੀ ਮੁਕਟ ਸਜਾ ਦੇਣੈ;  
 ਜੇ ਕਹਾਇਆ ਤੂੰ ਨਹੀਂ ਜਾਣਾ,  
 ਸ਼ਾਇਦ ਬਦਲ ਜੇ ਮਨ ਉਹਨਾਂ ਦਾ  
 ਹੋ ਸਕਦੈ ਮਖੌਲ ਵੀ ਬਣਜੇ,  
 ਠੱਠਾ ਕਰੇ ਜੇ ਕੋਈ:-।

'ਬੰਗ ਰੱਖੋ ਸੰਸਦ ਓਨਾਂ ਚਰ,  
 ਸੀਜ਼ਰ ਦੀ ਬੇਗਮ ਨਾ ਵੇਖੋ  
 ਜਿੰਨਾ ਚਿਰ ਸੁੰਦਰ ਸਪਨਾ'-।  
 ਜੇ ਤੂੰ ਸੀਜ਼ਰ ਮੂੰਹ ਲਕੋਇਆ,  
 ਕਨੋ ਕੰਨ ਅਫਵਾਹ ਨਹੀਂ ਫੈਲੂ?—  
 'ਵੇਖੋ, ਸੀਜ਼ਰ ਡਰਿਆ ਬੈਠੈ!'-  
 ਖਿਮਾਂ ਦਾ ਜਾਚਕ ਹਾਂ ਮੈਂ ਸੀਜ਼ਰ!  
 ਚੜ੍ਹਤ ਤੇਰੀ ਦਾ ਦੀਵਾਨਾ ਹਾਂ:  
 ਤਾਂ ਹੀ ਫਰਜ਼ ਸਮਝਕੇ ਆਪਣਾ,  
 ਤੈਨੂੰ ਇਹ ਨਸੀਹਤ ਕਰਦਾਂ;  
 ਮੋਹ ਮੇਰੇ ਦਾ ਤਰਕ ਵੀ ਇਹੋ ਕਹਿੰਦੇ।  
 ਕਿਉਂ, ਕਲਾਵੋਰਨੀਆ!  
 ਕਿੰਨੇ ਮੁਰਖਾਂ ਵਾਲੇ ਡਰ ਸੀ ਤੇਰੇ!  
 ਸ਼ਰਮ ਆਉਂਦੀ ਹੈ ਸੋਚਕੇ ਮੈਨੂੰ।  
 ਜਾਹ ਲਿਆ ਮੇਰਾ ਅੰਗਰੱਖਾ, ਮੈਂ ਜਾਣੁ ਹੈ।  
 {ਪ੍ਰਵੇਸ਼ ਪਬਲੀਅਸ, ਬਰੂਟਸ, ਲਿਗੋਰੀਅਸ, ਮੈਟੀਲਸ,  
 ਕਾਸਕਾ, ਟਰੈਬੋਨੀਅਸ ਅਤੇ ਸਿੰਨਾ}  
 ਤੇ ਵੇਖ ਜ਼ਰਾ, ਪਬਲੀਅਸ ਵੀ ਆਇਐ  
 ਲੈ ਕੇ ਜਾਣ ਲਈ ਮੈਨੂੰ।

ਪਬਲੀਅਸ-:  
 ਸੀਜ਼ਰ-:  
 ਬਰੂਟਸ-:

ਸੁਭ ਪ੍ਰਭਾਤ ਸੀਜ਼ਰ!  
 ਜੀ ਆਇਆਂ ਨੂੰ, ਪਬਲੀਅਸ।  
 ਕਿਵੇਂ ਬਰੂਟਸ! ਤੂੰ ਵੀ ਉੱਠਿਐਂ ਬੜੇ ਸਵਖਤੇ?  
 ਸੁਭ ਪ੍ਰਭਾਤ ਕਾਸਕਾ!-  
 ਕਾਇਸ ਲਿਗੋਰੀਅਸ!  
 ਜਿਸ ਬੁਖਾਰ ਤੈਨੂੰ ਏਨਾ ਲਿੱਸਾ ਕੀਤਾ  
 ਉਸ ਜਿੱਨੀ ਦੁਸ਼ਮਨੀ ਮੈਂ ਕਦੇ ਨਹੀਂ ਕੀਤੀ!  
 ਹੁਣ ਭਲਾ ਕੀ ਵੱਜਿਆ ਹੋਣੈ?  
 ਸੀਜ਼ਰ, ਹੁਣ ਤਾਂ ਅੱਠ ਵੱਜੇ ਨੇ।  
 ਤਕਲੀਫ਼ ਅਤੇ ਮਿਹਰ ਲਈ ਧੰਬਾਦ ਤੁਹਾਡਾ।  
 -ਪ੍ਰਵੇਸ਼ ਐਨਟਨੀ-  
 ਆਹ ਵੇਖੋ, ਐਨਟਨੀ ਵੀ ਆਇਆ,  
 ਦੇਰ ਰਾਤ ਤੱਕ ਸੁਗਲ ਮਨਾਵੇ,

ਖਾਵੇ, ਪੀਵੇ, ਸੇਜ ਹੰਡਾਵੇ  
ਏਨੇ ਫੇਰ ਸਵਖਤੇ ਉਠਿਐ;  
ਸੁਭ ਪ੍ਰਭਾਤ ਐਨਟਨੀ ਪਿਆਰੇ!

ਐਨਟਨੀ:-

ਸੀਜ਼ਰ:-

ਮਹਾਂ ਸ੍ਰੇਸ਼ਟ ਸੀਜ਼ਰ ਨੂੰ ਵੀ।  
ਅੰਦਰ ਕਹੋ ਤਿਆਰੀ ਹੋਵੇ-  
ਇਲਜ਼ਾਮ ਮੈਂ ਲੈਨਾਂ ਅਪਣੇ ਸਿਰ ਤੇ,  
ਇਓਂ ਸਭ ਨੂੰ ਇੰਤਜ਼ਾਰ ਕਰਾਇਆ।-

ਕਿਵੇਂ ਬਈ ਸਿੰਨਾ? - ਕਿਵੇਂ ਸੈਟੀਲਸ?

ਕਿਉਂ ਬਈ ਟਰੈਬੋਨੀਅਸ!

ਇੱਕ ਘੰਟੇ ਦਾ ਸਲਾਹ ਮਸ਼ਵਰਾ

ਮੈਂ ਤੇਰੇ ਨਾਲ ਕਰਨੈ,

ਯਾਦ ਨਾਲ ਅੱਜ ਮਿਲਨੈ ਮੈਨੂੰ;

ਨੇੜੇ ਰਹੀਂ ਤੂੰ ਮੇਰੇ, ਤਾਂ ਜੋ ਯਾਦ ਰਹੇ ਫਿਰ ਮੈਨੂੰ।

ਠੀਕ ਹੈ ਸੀਜ਼ਰ! ਰਹੂੰ ਮੈਂ ਏਨਾ ਨੇੜੇ

ਸਭ ਤੋਂ ਚੰਗੇ ਮਿੱਤਰ ਤੇਰੇ ਰਸਕ ਕਰਨਗੇ

ਚਾਹਣਗੇ ਮੈਂ ਢੂਰ ਹੀ ਰਹਿੰਦਾ!

ਆਓ ਭਲਿਓ! ਅੰਦਰ ਆਓ,

ਮੇਰੇ ਨਾਲ ਇੱਕ ਜਾਮ ਛਲਕਾਓ;

ਤੇ ਫਿਰ ਚੱਲੀਏ ਸਿੱਧੇ ਏਥੋਂ ਆਪਾਂ ਮਿੱਤਰਾਂ ਵਾਂਗੂੰ।

ਟਰੈਬੋਨੀਅਸ:-

ਸੀਜ਼ਰ:-

ਬਰੂਟਸ:-

(ਇੱਕ ਪਾਸੇ ਹੋਕੇ) ਦਿਲ ਮਜ਼ਬੂਰ ਬਰੂਟਸ ਦਾ ਇਹ  
ਸੋਚੀਂ ਜਾਵੇ:

ਹਰ ਉਹ ਸੀਆ ਜੋ ਪੀਲੀ ਭਾਹ ਮਾਰੇ,

ਜ਼ਰੂਰੀ ਨਹੀਂ ਸੋਨਾ ਹੀ ਹੋਵੇ!

-ਪ੍ਰਸ਼ਾਸਨ-

ਸੀਨ-੩- ਰੋਮ-ਸੰਸਦ ਭਵਨ ਦੇ ਨੇੜੇ ਇੱਕ ਗਲੀ-  
ਪ੍ਰਵੇਸ਼ ਆਰਤੇਮੀਦੋਰਸ ਜੋ ਇੱਕ ਪੱਤਰ ਪੜ੍ਹਦਾ ਹੈ-

ਆਰਤੇਮੀਦੋਰਸ:-

“ਸੀਜ਼ਰ, ਖਬਰਦਾਰ! ਬਰੂਟਸ ਕੋਲੋਂ;

ਰੱਖੀਂ ਨਜ਼ਰ ਕੈਸੀਆਸ ਉਤੇ;

ਕਾਸਕਾ ਦੇ ਨੇੜੇ ਨਾ ਲੱਗੀਂ;

ਏਤਬਾਰ ਕਰੀਂ ਨਾ ਟਰੈਬੋਨੀਅਸ ਉੱਤੇ;

ਸਿੰਨਾ ਲਾਗੇ ਆਉਣ ਨਾ ਦੇਵੀਂ;  
 ਮੈਟੀਲਸ ਸਿੰਬਰ ਰਹੇ ਦੂਰ ਹੀ;  
 ਡੇਸੀਆਸ ਬਰੂਟਸ ਤੈਨੂੰ ਪ੍ਰੇਮ ਨਹੀਂ ਕਰਦਾ;  
 ਕਾਇਸ ਲਿਗੋਰੀਆਸ ਨਾਲ  
 ਤੂੰ ਸੀ ਜ਼ਿਆਦਤੀ ਕੀਤੀ।  
 ਸਾਰਿਆਂ ਇੱਕ ਇਰਾਦਾ ਕੀਤੈ;  
 ਸਾਰੇ ਵਿਰੁੱਧ ਹੋਏ ਨੇ ਤੇਰੇ।  
 ਮੱਤ ਖੁਦ ਨੂੰ ਅਮਰ ਸਮਝ ਤੂੰ,  
 ਖਬਰਦਾਰ! ਰੱਖ ਚੌਕਸੀ:  
 ਜਿੰਨੀ ਸੁਰੱਖਿਆ, ਓਡੀ ਹੀ ਸਾਜ਼ਿਸ਼-  
 ਦੇਵ ਰੱਖਣ ਤੈਨੂੰ ਮਹਿਛੂਜ਼!"  
 ਪਰੋਮੀ ਤੇਰਾ,  
 ਆਰਤੇਮੀਦੇਰਸ।  
 ਏਥੇ ਖੜਾ ਰਹੁੰਗਾ ਮੈਂ,  
 ਜਦ ਤੱਕ ਸੀਜ਼ਰ ਨਹੀਂ ਆਉਂਦਾ,  
 ਬਣ ਫਰਿਯਾਦੀ ਪੇਸ਼ ਕਰੂੰ ਗਾ ਪੱਤਰ।  
 ਹਸਦ ਦੇ ਤਿੱਖੇ ਦੰਦਾਂ ਕੋਲੋਂ ਨੇਕੀ ਬਚ ਨਾ ਸੱਕੋ-  
 ਦਿਲ ਮੇਰਾ ਇਹ ਰੋ ਰੋ ਕਹਿੰਦਾ:  
 ਪੜ੍ਹੁ ਲੈਂ ਪੱਤਰ ਤਾਂ ਜੀ ਸੱਕੋਂ ਸ਼ਾਇਦ,  
 ਨਹੀਂ ਤਾਂ 'ਹੋਣੀ' ਗੱਦਾਰਾਂ ਨਾਲ ਮਿਲ ਕੇ  
 ਪੱਕਾ ਕਰੂੰ ਕੋਈ ਜੁਗਾੜ।  
 -ਪ੍ਰਸਥਾਨ-

-ਸੀਨ-੪- ਰੋਮ-ਊਸੇ ਗਲੀ ਦਾ ਇੱਕ ਹੋਰ ਹਿੱਸਾ,  
 ਬਰੂਟਸ ਦੇ ਘਰ ਅੱਗੇ ਪੋਰਸ਼ੀਆ ਤੇ ਲੂਸੀਆਸ ਦਾ  
 ਪ੍ਰਵੇਸ਼ -

ਪੋਰਸ਼ੀਆ-:  
 ਸੁਣ ਖਾਂ, ਮੁੰਡੂ! ਸੰਸਦ ਭਵਨ ਨੂੰ ਦੌੜ ਲਗਾ ਤੂੰ,  
 ਹਾਂ, ਨਾਂ, ਤੇਰੀ ਮੈਂ ਨਹੀਂ ਸੁਨਣੀ,  
 ਬੱਸ ਤਿੱਤਰ ਹੋ ਜਾ ਤੂੰ,  
 ਰੁਕ ਨਾਂ ਏਥੇ; ਕਿਉਂ ਖੜਾ ਏਂ ਗੁੰਨਾਂ ਵਾਂਗੂਂ?  
 ਸ਼੍ਰੀਮਤੀ ਜੀ! ਕੰਮ ਪੁੱਛਣ ਲਈ ਖੜਾ ਹਾਂ ਹੁਣ ਤੱਕ।

ਲੂਸੀਆਸ-:

ਪੇਰਸ਼ੀਆ-:

ਮੈਂ ਚਾਹਾਂ ਤੂੰ ਉਥੇ ਜਾ ਤੇ ਮੁੜਕੇ ਛੋਤੀ ਆ,  
ਇਸ ਤੋਂ ਪਹਿਲਾਂ ਕੁਝ ਦੱਸਾਂ ਤੈਨੂੰ,  
ਉਥੋਂ ਖਬਰ ਲਿਆ।

(ਖੁਦ ਨਾਲ) 'ਹਿਰਦਾ ਰੱਖਾਂ ਅਡੋਲ ਆਪਣਾ,  
ਦਿੜ੍ਹਤਾ ਰੱਖਾਂ ਪੱਕੀ;  
ਅਹਿਸਾਸ ਨੂੰ ਰੱਖਾਂ ਆਪਣੇ ਤੀਕਰ,  
ਪਰਬਤ ਵਰਗੀ ਕੰਧ ਉਸਾਰਾਂ  
ਦਿਲ ਜੁਬਾਂ ਵਿਚਕਾਰ;  
ਸ਼ਕਤੀ ਵਿੱਚ ਮੈਂ ਤੀਵੀਂ ਮਾਨੀ,  
ਮਨ ਪਰ ਬੰਦਿਆਂ ਵਾਲਾ,  
ਮੁਸ਼ਕਲ ਕਿੰਨਾ ਹੁੰਦੈ ਅੜਿਆ!  
ਐਰਤ ਨੂੰ ਭੇਦ ਛੁਪਾਣਾ?' -  
(ਲੁਸ ਨੂੰ) ਕਿਉਂ ਹਾਲੇ ਵੀ ਸੁੰਨ ਖੜਾ ਏਂ,  
ਕਿਉਂ ਨਹੀਂ ਜਾਂਦਾ ਛੋਤੀ?

ਲੂਸੀਆਸ-:

ਸ਼੍ਰਮਤੀ ਜੀ! ਮੈਂ ਕੀ ਕਰਨੈ? ਦੱਸੋ ਮੈਨੂੰ  
ਭੱਜਿਆ ਜਾਣੈ ਸੰਸਦ ਭਵਨ ਨੂੰ ਤੇ ਮੁੜ ਆਉਣੈ?  
ਬੱਸ ਹੋਰ ਕੁਝ ਨਹੀਂ ਕਰਨਾ ਓਥੇ?

ਪੇਰਸ਼ੀਆ-:

ਹਾਂ, ਲਿਆ ਸੁਨੇਹੜਾ ਸੁਆਮੀ ਅਪਣੇ ਦਾ  
ਤਬੀਅਤ ਜੇ ਵੱਲ ਹੈ ਸੀ,  
ਘਰੋਂ ਤਾਂ ਬੀਮਾਰ ਗਏ ਸੀ;  
ਤੇ ਧਿਆਨ ਰੱਖੀਂ ਸੀਜ਼ਰ ਦਾ ਖਾਸ,  
ਕੀ ਉਹ ਕਰਦੈ? ਫਰਯਾਦੀ ਕਿਹੜੇ,  
ਕੀ ਫਰਯਾਦਾਂ ਕਰਦੇ?

ਪਰ ਸੁਣ ਖਾਂ ਮੁੰਡਿਆ!

ਆਹ ਰੌਲਾ ਕਾਹਦਾ ਪੈਂਦੈ?

ਮੈਂ ਤਾਂ ਕੁਝ ਨੀ ਸੁਣਿਆ ਸ਼੍ਰੀਮਤੀ ਜੀ!

ਲੂਸੀਆਸ-:

ਮੈਂ ਆਖਾਂ ਸੁਣ ਕੰਨ ਲਾਕੇ,  
ਆਵਾਜ਼ਾਂ ਦਾ ਸੋਰ ਸਰਾਬਾ  
ਜਿਵੇਂ ਫਸਾਦ ਜਾਂ ਦੰਗਾ ਹੋਵੇ,  
ਸੰਸਦ ਭਵਨ ਤੋਂ ਪੌਣ ਜੋ ਆਵੇ,  
ਰੌਲਾ ਨਾਲ ਲਿਆਵੇ।

ਲੂਸੀਆਸ-:

ਸ਼ਾਂਤ, ਸ਼੍ਰੀਮਤੀ ਜੀ! ਸ਼ਾਂਤ,

ਮੈਂ ਤਾਂ ਕੁਝ ਨਹੀਂ ਸੁਣਿਆ ਹਾਲੇ।  
 -ਪ੍ਰਵੇਸ਼ ਆਰਡੇਮੀਟੋਰਸ-  
 ਸੁਣ ਭਰਾਵਾ! ਤੂੰ ਕਿਧਰੋਂ ਆਇਐ?  
 ਸ਼੍ਰੀਮਤੀ ਜੀ ਮੈਂ ਤਾਂ ਘਰੋਂ ਹੀ ਆਇਆਂ।  
 ਹੁਣ ਕੀ ਵੱਜਿਐ?  
 ਜੀ, ਨੌ ਵੱਜੇ ਨੋ।  
 ਕੀ ਸੀਜ਼ਰ ਗਿਆ ਸੰਸਦ ਨੂੰ?  
 ਹਾਲੇ ਨਹੀਂ ਜੀ:  
 ਮੈਂ ਵੀ ਚੱਲਿਆਂ ਵੇਖਣ ਉਹਨੂੰ  
 ਸੰਸਦ ਭਵਨ ਦੀ ਰਾਹ ਤੇ।  
 ਤੂੰ ਵੀ ਕੋਈ ਫਰਿਯਾਦ ਹੈ ਕਰਨੀ; ਹੈਂ ਨਾ?  
 ਹਾਂ ਜੀ ਹਾਂ; ਖੁਸ਼ੀ ਨਾਲ ਜੇ ਸੁਣੀ ਓਸਨੇ।  
 ਮੈਂ ਉਸ ਨੂੰ ਅਰਜ਼ ਹੈ ਕਰਨੀ,  
 ਨਿੱਜ ਅਪਣੇ ਦਾ ਮਿੱਤਰ ਬਣਜੇ।  
 ਕਿਉਂ ਭਲਾ, ਪਤਾ ਹੈ ਤੈਨੂੰ,  
 ਉਹਨੂੰ ਕਿਸੇ ਨੁਕਸਾਨ ਪੁਚਾਉਣੈ?  
 ਪੱਕਾ ਤਾਂ ਮੈਂ ਕਹਿ ਨਹੀਂ ਸਕਦਾ,  
 ਪਰ ਡਰ ਲਗਦਾ ਏ,  
 ਅਨਹੋਣੀ ਕਿਧਰੇ ਹੋ ਨ ਜਾਵੇ!  
 ਸ਼ੁਭ ਪਰਾਤ ਤੁਹਾਨੂੰ,  
 ਸੜਕ ਬੜੀ ਹੈ ਸੌਡੀ ਏਥੇ  
 ਸੀਜ਼ਰ ਪਿੱਛੇ ਭੀੜ ਬੜੀ ਹੈ:  
 ਸਾਂਸਦ, ਮੁਨਸਫ ਤੇ ਫਰਿਯਾਦੀ-  
 ਹਜੁਮ ਬੜਾ ਹੈ ਸੰਘਣਾ  
 ਕਮਜ਼ੋਰ ਬੰਦਾ ਤਾਂ ਫਸ ਹੀ ਜਾਂਦੈ,  
 ਸਾਹ ਰੁਕ ਜਾਂਦੈ  
 ਮਰ ਵੀ ਸਕਦੈ।  
 ਛੀੜ ਵਾਲੀ ਮੈਂ ਥਾਂ ਹੈ ਲੱਭਣੀ  
 ਖਲੋਕੇ ਜਿੱਥੇ ਕਰਾਂ ਬੇਨਤੀ,  
 ਸੀਜ਼ਰ ਮਹਾਨ ਜਦ ਕੋਲੋਂ ਲੰਘੇ।  
 -ਟਰ ਜਾਂਦਾ ਹੈ-  
 ਹੁਣ ਤੇ ਅੰਦਰ ਜਾਣਾ ਪੈਣੈ-  
 ਕਿੰਨਾ ਨਿਰਬਲ ਦਿਲ ਤੀਵੀਂ ਦਾ,

ਕਿੰਨੀ ਨਿਰਬਲ ਜਾਨ!  
ਓ, ਬਰੂਟਸ! ਉਪਰ ਵਾਲਾ ਜੇ ਹੋਵੇ ਮਿਹਰਵਾਨ,  
ਕਾਰਜ ਤੇਰਾ ਚੜ੍ਹੇ ਨੇਪਰੇ, ਹੋਵੇ ਉੱਚੀ ਸ਼ਾਨ।  
(ਪਾਸੇ ਹੋਕੇ) ਮੁੰਡੂ ਨੇ ਲਗਦੈ ਗੱਲ ਸੁਣ ਲੀ ਸਾਰੀ,-  
ਬਰੂਟਸ ਦੀ ਵੀ ਹੈ ਦਰਖਾਸਤ,  
ਸੀਜ਼ਰ ਨੇ ਪਰ ਮਨਜ਼ੂਰ ਨਹੀਂ ਕਰਨੀ।  
(ਪਾਸੇ ਹੋ ਕੇ) ਆਹ, ਓ ਦੇਵੇ! ਆਹ ਕੀ ਹੋਇਆ?  
ਕੰਬਣ ਲੱਤਾਂ, ਡਿੱਗਦੀ ਜਾਵਾਂ!  
(ਲੂਸ ਨੂੰ) ਜਾਹ ਦੌੜਕੇ ਲੂਸਸ! ਸੁਆਮੀ ਨੂੰ ਦੇ ਮੇਰਾ ਸਤਿਕਾਰ,  
ਮੁੜਕੇ ਆ ਤੇ ਖਬਰ ਲਿਆ, ਕੀ ਆਖਿਆ ਓਹਨੇ-  
-ਪ੍ਰਸਥਾਨ-

-ਐਕਟ-੩-

-ਸੀਨ-੧-ਰੋਮ-ਸੰਸਦ ਭਵਨ ਦੀ  
ਬੈਠਕ-ਬਾਹਰ ਲੋਕਾਂ ਦਾ ਹਜ਼ਮ-  
ਆਰਟੋਮੀਦੋਰਸ ਅਤੇ ਭਵਿੱਖ-ਵਾਚਕ ਦਿਸਦੇ ਹਨ-  
-ਵਜੇ ਗਜੇ ਨਾਲ ਸੀਜ਼ਰ ਦਾ ਪ੍ਰਵੇਸ਼-

- ਸੀਜ਼ਰ-: ਮਾਰਚ ਦੀ ਤੇ ਆ ਗਈ ਈਦ।  
ਭਵਿੱਖ-ਵਾਚਕ-: ਹਾਂ, ਪਰ ਹਾਲੇ ਲੰਘੀ ਕਿੱਥੇ?  
ਆਰਟੋਮੀਦੋਰਸ-: ਜੈ ਸੀਜ਼ਰ ਦੀ, ਫਤਿਹ ਬੁਲਾਵਾਂ!  
ਡੇਸੀਆਸ-: ਆਹ ਪੱਤਰ ਹੈ ਤੁਹਾਡੇ ਪੜ੍ਹਣ ਦਾ।  
ਆਰਟੋਮੀਦੋਰਸ-: ਟਰੈਂਬਨੀਆਸ ਚਾਹੁੰਦੇ, ਵਕਤ ਕੱਢਕੇ  
ਪਤ੍ਰਿਓ ਅਰਜੀ ਉਹਦੀ-  
ਆਰਟੋਮੀਦੋਰਸ-: ਜੀ ਸੀਜ਼ਰ! ਪਹਿਲਾਂ ਪੜ੍ਹ ਲੋ ਅਰਜੀ ਮੇਰੀ;  
ਮੇਰਾ ਇਹ ਦਾਅਵਾ ਤੁਹਾਡੇ ਨਾਲ ਤਾਂਲੁਕ ਰੱਖੋ-  
ਪੜ੍ਹ ਲੋ ਇਸ ਨੂੰ ਪਹਿਲਾਂ।  
ਸੀਜ਼ਰ-: ਜੀਹਦਾ ਮੇਰੇ ਨਾਲ ਤਾਂਲੁਕ  
ਉਹਦੀ ਵਾਰੀ ਸਭ ਤੋਂ ਪਿੱਛੋਂ।  
ਆਰਟੋਮੀਦੋਰਸ -: ਦੇਰ ਕਰੋ ਨਾ ਬਿਲਕੁਲ ਸੀਜ਼ਰ!  
ਹੁਣੇ ਪੜ੍ਹੋ ਤੁਸੀਂ ਏਸ ਨੂੰ।  
ਸੀਜ਼ਰ-: ਕੀ ਹੋ ਗਿਆਂ? ਕੀ ਇਹ ਕਰਦੈ?  
ਹੈ ਕੇਹਾ, ਇਹ ਮੂਰਖ ਬੰਦਾ?  
ਪਬਲੀਆਸ-: ਚੱਲ ਓਏ ਜਿਣਾਂ! ਲੰਭੋ ਹੋ।  
ਕੈਸੀਆਸ-: ਇਹ ਕੀ ? ਅਰਜੀ, ਪਰਚਾ ਵਿੱਚ ਬਜ਼ਾਰ?  
ਸੰਸਦ ਭਵਨ 'ਚ ਆ ਜਾ ਪਿੱਛੋਂ  
ਜੇ ਕਰਨੀ ਫਰਿਯਾਦ।  
ਪੌਪੀਲੀਆਸ-: ਅੱਜ ਦਾ ਕਾਜ ਸਿਰੇ ਚੜ੍ਹ ਜਾਵੇ-  
ਸੁਭ ਇੱਛਾਵਾਂ ਦਿਆਂ ਤੁਹਾਨੂੰ।  
ਕੈਸੀਆਸ-: ਪੌਪੀਲਸ! ਕਿਹੜੇ ਕਾਜ ਦੀ ਕਰੋਂ ਤੂੰ ਗੱਲ?  
ਪੌਪੀਲੀਆਸ-: ਅਲਵਿਦਾਅ-ਦਿਓਤਿਆਂ ਦੀ ਰੱਖ!  
(ਸੀਜ਼ਰ ਨਾਲ ਜਾ ਰਲਦਾ ਹੈ)

ਬਰੂਟਸ-:  
 ਕੈਸੀਆਸ-:  
 ਬਰੂਟਸ-:  
 ਕੈਸੀਆਸ-:  
 ਬਰੂਟਸ-:  
 ਕੈਸੀਆਸ-:  
 ਬਰੂਟਸ-:  
 ਕੈਸੀਆਸ-:  
 ਡੇਸੀਆਸ-:  
 ਬਰੂਟਸ-:  
 ਸਿੰਨਾ-:  
 ਕਾਸਕਾ-:

ਕੀ ਕਹਿੰਦਾ ਸੀ ਪੌਪੀਲਸ ਲੀਨਾ?  
 ਸੁਭ ਇੱਛਾਵਾਂ ਦੇਕੇ ਕਹਿੰਦਾ,  
 'ਤੁਹਾਡਾ ਰਾਜ ਸਿਰੇ ਚੜ੍ਹ ਜਾਵੋ'।  
 ਮੈਨੂੰ ਡਰ ਹੈ ਸਾਡਾ ਰਾਜ, ਹੁਣ ਰਾਜ ਰਿਹਾ ਨੀ।  
 ਸੀਜ਼ਰ ਵੱਲ ਵੇਖ ਕਿਵੇਂ ਹੈ ਵਧਿਆ!  
 ਨਜ਼ਰ 'ਚ ਰੱਖੋ ਇਹਨੂੰ।  
 ਕਾਸਕਾ! ਕਰੋ ਅਚਾਨਕ ਹਮਲਾ,  
 ਸਾਰੇ ਜਾਣ ਭਮੱਤਰ:  
 ਡਰ ਬੜਾ ਹੈ ਕੋਈ ਰੁਕਾਵਟ ਪੈ ਨਾ ਜਾਵੇ;  
 ਬੋਲ ਬਰੂਟਸ, ਫਿਰ ਕੀ ਕਰੀਏ,  
 ਭੇਦ ਜੇ ਸਾਡਾ ਖੁੱਲ ਗਿਆ ਤਾਂ?  
 ਫਿਰ ਸੀਜ਼ਰ ਰਹਿ ਸੀ ਜਾਂ ਕੈਸੀਆਸ,  
 ਪਿੱਛੇ ਕਿਸੇ ਨਹੀਂ ਹਟਣਾ  
 ਅਪਣਾ ਕਤਲ ਮੈਂ ਆਪ ਕਰੁੰਗਾ।  
 ਕੈਸੀਆਸ! ਬੱਸ ਪੱਕਾ ਰਹਿ ਤੂੰ, ਰਹਿ ਅਡੋਲ;  
 ਪੌਪੀਲਸ ਲੀਨਾ ਗੱਲ ਨਹੀਂ ਕਰਦਾ ਸਾਡੀ,  
 ਵੇਖ ਕਿਵੇਂ ਮੁਸਕਾਈਂ ਜਾਂਦੇ।  
 ਸੀਜ਼ਰ ਵੀ ਓਵੇਂ ਦਾ ਓਵੇਂ,  
 ਤਬਦੀਲੀ ਕੋਈ ਨਹੀਂ ਚਿਹਰੇ ਉੱਤੇ।  
 ਟਰੈਬੋਨੀਆਸ ਖੂਬ ਸਮਝਦੈ ਸਮੇਂ ਦੀ ਮੰਗ-  
 ਵੇਖ ਬਰੂਟਸ! ਮਾਰਕ ਐਨਟਨੀ ਕਿਵੇਂ ਹਟਾਇਆ  
 ਆਪਣੇ ਰਾਹ ਚੋਂ!  
 -ਐਨਟਨੀ ਅਤੇ ਟਰੈਬੋਨੀਆਸ ਜਾਂਦੇ ਹਨ,  
 ਸੀਜ਼ਰ ਤੇ ਸਾਂਸਦ ਅਪਣੇ ਸਥਾਨ  
 ਗ੍ਰਿਹਣ ਕਰਦੇ ਹਨ-  
 ਕਿਥੇ ਹੈ ਮੈਟੀਲਸ ਸਿੰਬਰ?  
 ਹੁਣ ਉਹ ਜਾਵੇ, ਪੇਸ਼ ਕਰੋ ਤੁਰੰਤ,  
 ਸੀਜ਼ਰ ਨੂੰ ਅਪਨੀ ਅਰਜ਼ੋਈ-  
 ਉਹ ਬਿਲਕੁਲ ਤਿਆਰ ਹੈ ਦਿਸਦਾ;  
 ਤੁਸੀਂ ਵੀ ਢੁੱਕੋ ਨੇਤੇ, ਤੇ ਉਸਦੀ ਤਾਈਦ ਕਰੋ।  
 ਕਾਸਕਾ!ਤੂੰ ਹੀ ਪਹਿਲਾ ਵਾਰ ਕਰੋਂਗਾ।  
 ਕੀ ਸਾਰੇ ਤਿਆਰ ਹਾਂ ਆਪਾਂ?

- ਸੀਜ਼ਰ-:  
 ਦੱਸੋ ਹੈ ਕੋਈ ਦੁੱਖ ਕਿਸੇ ਨੂੰ,  
 ਜਾਂ ਨੁਕਸਾਨ ਕਿਸੇ ਦਾ ਹੋਇਆ,  
 ਸੀਜ਼ਰ ਅਤੇ ਸਭਾ ਤੋਂ ਜਿਸ ਦੀ  
 ਮੰਗ ਰਹੇ ਭਰਪਾਈ?
- ਮੈਟੀਲੀਅਸ ਸਿੰਬਰ-:  
 ਸ਼ਾਹਾਂ ਦੇ ਸ਼ਾਹ, ਮਹਾਂ ਬਲੀ ਸੀਜ਼ਰ!  
 ਤੇਰੇ ਉੱਚ ਸਿੰਘਾਸਨ ਅੱਗੇ  
 ਪੇਸ਼ ਕਰੇ ਨਜ਼ਰਾਨਾ-  
 ਹੋ ਏਜ਼ਾਨੂ ਮੈਟੀਲੀਸ ਸਿੰਬਰ  
 ਅਪਣੇ ਆਜਜ਼ ਦਿਲ ਦਾ-  
 -ਸਜਦੇ 'ਚ ਗਿਰਦਾ ਹੈ-  
 ਸੀਜ਼ਰ! ਉੱਠ ਖੜਾ ਹੋ ਸਿੱਧਾ,  
 ਇੰਜ ਕਰਨ ਤੋਂ ਸਖਤੀ ਨਾਲ ਰੋਕਾਂ;  
 ਇਹ ਆਜਜ਼ੀ, ਇਹ ਡੰਡਵਤ,  
 ਖਾਕਸਾਰੀ ਅਤੇ ਵੰਦਨਾ,  
 ਨੱਕ ਰਗੜਨੇ ਧਰਤੀ ਉਤੇ,  
 ਸਿੱਧਿਆਂ ਨੂੰ ਭਰਮਾ ਸਕਦੇ ਨੇ,  
 ਸਾਧਾਰਣ ਖੂਨ ਗਰਮਾ ਸਕਦੇ ਨੇ-  
 ਅੱਧਿਆਦੇਸ਼ਾਂ, ਜ਼ਬਤ, ਨਜ਼ਮ ਨੂੰ  
 ਬਚਗਾਨਾ ਕਾਨੂਨ ਬਣਾ ਸਕਦੇ ਨੇ-।  
 ਗਲਤਫ਼ਹਿਮੀ ਚ ਰਹਿ ਨਾ ਬਿਲਕੁਲ  
 ਸੀਜ਼ਰ ਕੋਈ ਨਾਦਾਨ ਨਹੀਂ ਹੈ  
 ਗੱਦਾਰਾਂ ਵਾਲਾ ਖੂਨ ਨਹੀਂ ਉਸਦਾ  
 ਜੋ ਹੋ ਕੇ ਪਾਣੀ ਪਾਣੀ, ਅਸਲਾ ਛੱਡ੍ਹ ;  
 ਏਦਾਂ ਤੁਂ ਬੱਸ ਮੂਰਖ ਪਿੱਧਰਨ।  
 ਮਤਲਬ ਮੇਰਾ ਮਿੱਠੀਆਂ ਮਿੰਤਾਂ,  
 ਕੌਰਨਸ਼ਾ ਤੇ ਕਦਮ ਬੋਸੀਆਂ,  
 ਕਮੀਨੇ ਕੂਕਰ ਵਾਲੀ ਚੱਟਾ ਚੱਟੀ  
 ਤੇ ਚਾਪਲੂਸੀ ਤੋਂ ਹੈ ਸਿੰਬਰ!  
 ਸਮਝ ਗਿਆ ਤੂੰ?  
 ਤੇਰੇ ਭਾਈ ਦਾ ਦੇਸ਼ ਨਿਕਾਲਾ  
 ਨਿਆਂ-ਪਰਬੰਧ ਦਾ ਸੀ ਫਰਮਾਨ-  
 ਜੇ ਝੁਕਦੈਂ ਤੂੰ ਉਹਦੀ ਖਾਤਰ,

ਖੁਸ਼ਾਮਦ ਅਤੇ ਬੇਨਤੀ ਕਰਦੈਂ,  
ਕੂਕਰ ਸਮਝ ਕੇ ਠੋਕਰ ਮਾਰਾਂ  
ਪਰੇ ਹਟਾਵਾਂ ਤੈਨੂਂ ।  
ਸੀਜ਼ਰ ਕਦੇ ਬੁਰਾ ਨਹੀਂ ਕਰਦਾ  
ਜਾਣ, ਸਮਝ ਲੈ ਸਿੰਬਰ!  
ਬਿਨਾ ਕਾਰਨ ਤੋਂ ਕਰੇ ਨਾ ਕਿਰਪਾ,  
ਕਰਦਾ ਨਾਲ ਤਸੱਲੀ।

ਮੈਟੀਲੀਆਸ ਸਿੰਬਰ-:

ਹੈ ਕੋਈ ਏਥੇ ਹੋਰ ਆਵਾਜ਼  
ਮੇਰੀ ਨਾਲੋਂ ਤਕੜੀ,  
ਜੋ ਸੀਜ਼ਰ ਦੇ ਕੰਨਾਂ ਨੂੰ ਭਾਵੇ  
ਲੱਗੇ ਵੱਧ ਪਿਆਰੀ-  
ਭਰਾ ਮੇਰੇ ਦਾ ਦੇਸ਼ ਨਿਕਾਲਾ  
ਜੋ ਮਨਸੂਖ ਕਰਾਵੇ?  
ਹੱਥ ਤੇਰੇ ਨੂੰ ਚੁੰਮਾਂ ਸੀਜ਼ਰ,  
ਪਰ ਨਾਂ ਕਰਾਂ ਖੁਸ਼ਾਮਦ ਤੇਰੀ,  
ਕਰ ਮਨਸੂਖ ਇਹ ਦੇਸ਼ ਨਿਕਾਲਾ,  
ਪਬਲੀਆਸ ਸਿੰਬਰ ਨੂੰ ਕਰ ਬਹਾਲ-  
ਮੰਨ ਗੁਜ਼ਾਰਸ਼ ਮੇਰੀ।

ਸੀਜ਼ਰ-:

ਇਹ ਕੀ ਕਹਿਨੈ ਤੂੰ ਬਰੂਟਸ?

ਕੈਸੀਆਸ-:

ਮੁਆਫ਼ੀ ਸੀਜ਼ਰ; ਸੀਜ਼ਰ ਮੁਆਫ਼ੀ:  
ਪੈਰੀਂ ਤੇਰੇ ਡੱਗੇ ਕੈਸੀਆਸ, ਕਰੇ ਗੁਜ਼ਾਰਸ਼:  
ਪਬਲੀਆਸ ਸਿੰਬਰ ਨੂੰ ਕਰ ਆਜ਼ਾਦ।

ਸੀਜ਼ਰ-:

ਦਿਲ ਮੇਰਾ ਵੀ ਜਾਂਦਾ ਪਸੀਜ  
ਜੇ ਮੈਂ ਤੇਰੇ ਵਰਗਾ ਹੁੰਦਾ:  
ਬੇਨਤੀਆਂ ਜੇ ਕਰ ਸਕਦਾ ਮੈਂ  
ਪਰਭਾਵ ਪਾਉਣ ਨੂੰ ਦਿਲ ਕਿਸੇ ਤੇ,  
ਮੈਂ ਵੀ ਹੋ ਜਾਂਦਾ ਪ੍ਰਭਾਵਤ,  
ਅਰਜ਼ੋਈ ਤੋਂ ਤੇਰੀ:  
ਪਰ ਮੈਂ ਤਾਂ ਸਦਾ ਅਟੱਲ,  
ਧਰੁਵ ਤਾਰੇ ਵਾਂਗੂੰ-  
ਸੱਤ ਦੇ ਸੱਥਰ ਵਿਸ਼ਰਾਮ ਕਰਨ ਦੌ  
ਅਹਿੱਲ ਸਥਿਰਤਾ ਵਾਲੀ

ਸਿਫਤ ਜੋ ਇਹਦੀ-  
 ਪੂਰੇ ਏਸ ਬ੍ਰਹਮੰਡ ਦੇ ਅੰਦਰ  
 ਹੋਰ ਕਿਸੇ ਵਿੱਚ ਨਾਂਹੀ।  
 ਅਰਸ਼ਾਂ ਦੀ ਫੁਲਕਾਰੀ ਚਿੱਤਰੀ,  
 ਚਿਣਗਾਂ ਚਮਕਣ ਬੇਸੁਮਾਰ  
 ਸਾਗਰ ਵਿੱਚ ਜਿਉਂ ਦੀਪਕ ਤਰਦੇ,  
 ਲੈਕੇ ਆਪਣੀ ਆਪਣੀ ਲਾਟ;  
 ਪਰ ਹੈ ਇੱਕ ਅਜੇਹਾ ਉੰਥੇ ਬੱਝਾ ਆਪਣੇ ਥੂੰਟੇ-  
 ਸਦਾ ਅਟੱਲ, ਸਦਾ ਅਡੋਲ,  
 ਸਦਾ ਅਹਿੱਲ, ਸਦਾ ਸਥਿਰ:  
 ਏਸੇ ਤਰਾਂ ਇਸ ਦੁਨੀਆ ਅੰਦਰ  
 ਖਲਕਤ ਰੰਗ ਬਰੰਗੀ-  
 ਐਪਰ ਬੰਦੇ ਲਹੁ ਮਾਸ ਦੇ  
 ਸੂਝਵਾਨ ਤੇ ਚਿੰਤਾਵਾਨ ਵੀ;  
 ਭੈਮਾਨ ਵੀ ਹੋ ਜਾਂਦੇ ਨੇ,  
 ਰਹਿ ਨਾ ਸੱਕਣ ਸਦਾ ਅਡੋਲ।  
 ਬੇਸੁਮਾਰ ਇਸ ਖਲਕਤ ਅੰਦਰ  
 ਮੈਂ ਤਾਂ ਬੱਸ ਇੱਕੋ ਪਹਿਚਾਣਾਂ  
 ਜੋ ਪਦਵੀ ਰੁਤਬਾ ਬਦਨਾਮ ਨਹੀਂ ਕਰਦਾ,  
 ਜੀਹਦਾ ਵਚਨ ਅਕੱਟ;  
 ਕੋਈ ਧੱਕਾ, ਕੋਈ ਹਰਕਤ  
 ਪੈਰੋਂ ਉਹਨੂੰ ਕੱਢ ਨਾ ਸੱਕੋ:  
 ਤੇ ਉਹ ਮੈਂ ਹੀ ਹਾਂ, ਪਹਿਚਾਣੋ ਮੈਨੂੰ ਮਿੱਤਰੋਂ:  
 ਅੱਜ ਉਹੀ ਪੱਕਿਆਈ ਵਿਖਾਵਾਂ  
 ਏਸ ਮਾਮਲੇ ਵਿੱਚ ਵੀ,  
 ਅਡੋਲ ਰਿਹਾ ਮੈਂ ਜਦ ਸਿੰਬਰ ਕੱਢਿਆ  
 ਅੱਜ ਵੀ ਰਹਾਂ ਅਡੋਲ, ਵਚਨ ਅਕੱਟ ਹੈ ਮੇਰਾ:  
 ਦੇਸ਼ ਨਿਕਾਲਾ ਸਿੰਬਰ ਵਾਲਾ  
 ਅੱਜ ਵੀ ਰਹੂ ਬਹਾਲ।

ਸਿੰਨਾ-:  
 ਸੀਜ਼ਰ-:

ਪਰੇ ਹੱਟ ਤੂੰ! ਕਿਰਲੀਆਂ ਪਾਣ ਛਤੀਰੀਂ ਜੱਡੇ?  
 ਪਰਬੱਤ ਕਿਵੇਂ ਹਲਾਵੇਂ ਥਾਂ ਤੋਂ?

ਡੇਸੀਆਸ-:

ਸੀਜ਼ਰ-:

ਕਾਸਕਾ-:

ਸੀਜ਼ਰ-:

ਸਿੰਨਾ-:

ਕੈਸੀਆਸ-:

ਬਰੂਟਸ-:

ਕਾਸਕਾ-:

ਡੇਸੀਆਸ-:

ਬਰੂਟਸ-:

ਸਿੰਨਾ-:

ਮੈਟੀਲੀਆਸ ਸਿੰਬਰ-:

ਸੀਜ਼ਰ ਮਹਾਨ!

ਬਰੂਟਸ! ਕਿਉਂ ਵਜੂਲ ਤੂੰ ਸਜਦੇ ਕਰਦੈਂ?

ਜੁਬਾਂ ਤਾਂ ਮੇਰੀ ਬਾਜੂ ਆਹ ਮੇਰਾ!

(ਸੀਜ਼ਰ ਦੀ ਗਰਦਨ 'ਚ ਖੰਜਰ ਘੋੜਦਾ ਹੈ;

ਸੀਜ਼ਰ ਉਸਦੀ ਬਾਂਹ ਫੜਦਾ ਹੈ; ਕਈ ਹੋਰ ਸਾਜ਼ਸ਼ੀ

ਖੰਜਰਾਂ ਨਾਲ ਵਾਰ ਕਰਦੇ ਹਨ ਤੇ ਆਖਰ ਵਿੱਚ

ਮਾਰਕਸ ਬਰੂਟਸ ਵੀ ਵਾਰ ਕਰਦਾ ਹੈ)

ਹਾ-, ਬਰੂਟਸ! ਤੂੰ ਵੀ?-

ਫਿਰ ਤਾਂ ਸੀਜ਼ਰ, ਚੱਲ ਹੁਣ ਚੱਲੀਏ!

(ਸੀਜ਼ਰ ਡਿਗਦਾ ਹੈ ਤੇ ਮਰ ਜਾਂਦਾ ਹੈ; ਜੰਤਾ ਅਤੇ

ਸਾਂਸਦ ਰਾਮ ਰੌਲੇ 'ਚ ਪਿੱਛੇ ਹਟ ਜਾਂਦੇ ਹਨ)

ਆਜ਼ਾਦੀ! ਸੁਤੰਤਰਤਾ, ਇਨਕਲਾਬ!

ਜ਼ਲਮ, ਜ਼ਬਰ ਹੈ ਮੋਇਆ!-

ਦੌੜੇ ਏਥੋ, ਕਰੋ ਐਲਾਨ,

ਗਲਾਈਂ ਸੜਕੀਂ ਰੌਲਾ ਪਾਓ।

ਕੁਝ ਬੰਦੇ ਜਾਓ ਸਾਂਝੇ ਸੱਥੀਂ,

ਕੁਝ ਉਪਦੇਸ਼ ਮੰਚਾਂ ਤੇ ਜਾਓ-

ਸੰਘ ਫਾੜ ਕੇ ਰੌਲਾ ਪਾਓ-

'ਆਈ ਆਜ਼ਾਦੀ, ਸੁਤੰਤਰਤਾ ਆਈ,

ਮੱਤ-ਅਧਿਕਾਰ ਲਿਆਈ'!

ਲੋਕੇ ਅਤੇ ਸਾਂਸਦੇ! ਡਰ ਨਹੀਂ ਕੋਈ,

ਨੱਸਣ ਭੱਜਣ ਦੀ ਲੋੜ ਨਹੀਂ ਹੈ,

ਰੁਕੋ, ਖਲੋਵੋ, ਅਹਿੱਲ ਰਹੋ ਤੇ ਗੱਲ ਸੁਣੋ-

ਇਹ ਤਾਂ ਬੱਸ ਆਕਾਂਖਿਆ ਨੇ

ਹੈ ਰਿਣ ਚੁਕਾਇਆ।

ਮੰਚ ਤੇ ਚੜ੍ਹ ਕੇ ਬੋਲ ਬਰੂਟਸ!

ਕੈਸੀਆਸ! ਤੂੰ ਵੀ ਚੜ੍ਹ ਮੰਚ ਤੇ-

ਕਿੱਥੇ ਗਿਆਂ ਪਬਲੀਆਸ?

ਏਥੇ ਹੀ ਹੈ; ਗਦਰ ਨੇ ਉਹਨੂੰ ਸੁੰਨ ਕਰ ਦਿੱਤੇ,

ਹੋਸ਼ ਖਤਾ ਨੇ ਉਹਦੇ।

ਕੱਠੇ ਰਹੋ ਸਭ ਪੱਕੇ ਪੈਰੀਂ,

ਮਤੇ ਕੋਈ ਮਿੱਤਰ ਸੀਜ਼ਰ ਵਾਲਾ,

ਲੈ ਬੈਠੇ ਕੋਈ ਪੰਗਾ।

ਬਰੂਟਸ-:  
ਕੱਠੇ ਹੋ ਖਲੋਵਣ ਵਾਲੀ ਗੱਲ ਕਰੋ ਨਾਂ;  
ਮੂੰਹ ਤੇ ਖੜਾ ਲਿਆ ਪਬਲੀਅਸ!  
ਨਿੱਜ ਤੇਰੇ ਦੀ ਹਾਨੀ ਕੋਈ ਨਾ ਚਾਹੇ,  
ਨਾਂ ਕਿਸੇ ਰੋਮਨ ਨੂੰ ਹਣ ਕੋਈ,  
ਐਵੇਂ ਹੀ ਨੁਕਸਾਨ ਪੁਚਾਵੇ:  
ਬੱਸ ਇਹੋ ਗੱਲ ਸਭ ਨੂੰ ਆਖੋ।

ਕੈਸੀਅਸ-:  
ਤੇ ਪਬਲੀਅਸ! ਲੰਭੇ ਹੋ ਜਾ ਸਾਥੋਂ;  
ਚੜ੍ਹ ਜੇ ਆਏ ਦੁਸਮਨ ਸਾਡੇ, ਵੱਡੀ ਉਮਰ ਦਾ ਤੇਰੀ  
ਕਰ ਬੈਠਣ ਨਾ ਕੋਈ ਨਿਰਾਦਰ।

ਬਰੂਟਸ-:  
ਕਰ ਤੂੰ ਏਵੇਂ; ਨਾਲੇ ਜੋ ਵੀ ਹੋਇਐ, ਅਸਾਂ ਨੇ ਕੀਤੇ  
ਸਾਡੀ ਸਾਰੀ ਜ਼ਿੰਮੇਵਾਰੀ, ਹੋਰ ਕਿਸੇ ਦੀ ਨਾਂਹੀਂ।  
-ਟਰੈਬੋਨੀਅਸ ਦਾ ਮੁੜ ਪ੍ਰਵੇਸ਼-

ਕੈਸੀਅਸ-:  
ਕਿੱਥੇ ਰਹਿ ਗਿਆ ਐਨਟਨੀ?  
ਟਰੈਬੋਨੀਅਸ-:  
ਅਪਣੇ ਘਰ ਨੂੰ ਭੱਜ ਗਿਆ ਘਬਰਾਕੇ।  
ਤੀਵੀਆਂ, ਬੰਦੇ, ਬੱਚੇ, ਬੁੱਢੇ ਟੱਡਣ ਅੱਖਾਂ ਰੋਈਂ ਜਾਵਣ  
ਡਰ ਦੇ ਮਾਰੇ ਨੱਸੀਂ ਜਾਵਣ,  
ਪਰਲੋਂ ਦਾ ਜਿਉਂ ਦਿਨ ਹੈ ਆਇਆ।

ਬਰੂਟਸ-:  
ਆਹ, ਓ 'ਹੋਣੀ'! ਭਾਣਾ ਤੇਰਾ  
ਲੱਗ੍ਹ ਪਤਾ ਅਸਾਨੂੰ-  
ਕੀ ਪੈਣੈ ਤੂੰ ਝੋਲ ਅਸਾਡੀ;  
ਅਸੀਂ ਜਾਣੀਏ ਮੌਤ ਹੈ ਆਣੀ-  
ਬੱਸ ਗੱਲ ਸਮੇਂ ਦੀ ਰੀ ਹੈ ਸੀ-  
ਉਮਰਾਂ ਖਿੱਚ ਵਧਾਈਏ ਕਿੱਦੱਤਾਂ  
ਚਿੰਤਾ-ਗ੍ਰਸਤ ਰਹੇ ਜੱਗ ਸਾਰਾ।

ਕੈਸੀਅਸ-:  
ਵੀਹ ਵਰ੍ਹੇ ਜੋ ਉਮਰ ਚ ਕਰੇ ਕਟੋਤੀ,  
ਮੌਤ ਦਾ ਭੈ ਵੀ ਕੱਟ ਸੁਟਦਾ ਹੈ ਵੀਹ ਵਰਿਆਂ ਦਾ।  
ਬਰੂਟਸ-:  
ਜੇ ਇਹ ਮੰਨੀਏ, ਮੌਤ ਦਾ ਫਿਰ ਲਾਭ ਬੜਾ ਹੈ:  
ਸੀਜ਼ਰ ਦੇ ਅਸੀਂ ਮਿੱਤਰ ਨਿਕਲੇ,  
ਕਜ਼ਾ ਦੇ ਭੈ ਤੋਂ ਮੁਕਤੀ ਬਖਸ਼ੀ,  
ਕੱਟ ਅਧਵਾਟੇ ਉਹਨੂੰ।  
ਆਓ, ਰੋਮ ਵਾਸੀਓ! ਝੁਕੋ ਜਗ ਸੀਜ਼ਰ ਉੱਤੇ,

ਨੀਵੇਂ ਹੋਕੇ ਆਦਰ ਨਾਲ,  
ਕਰੀਏ ਵਜੂ ਲਹੂ ਨਾਲ ਇਹਦੇ,  
ਬਾਵੁਂ ਧੋਈਏ ਅਰਕਾਂ ਤੀਕਰ,  
ਲਹੂ ਲਾਈਏ ਤਲਵਾਰਾਂ ਉੱਤੇ  
ਟੁਰੀਏ ਫੇਰ ਬਜ਼ਾਰਾਂ ਵੱਲੇ,  
ਸਿਰੋਂ ਉੱਚੀਆਂ ਖੂਨੀ ਤਲਵਾਰਾਂ  
ਸਾਰੇ ਕੱਠੇ ਮਾਰੀਏ ਨਾਅਰੇ-  
'ਇਨਕਲਾਬ! ਸਾਂਤੀ ਲਿਆਇਆ;  
ਇਨਕਲਾਬ! ਆਜ਼ਾਦੀ ਲਿਆਇਆ;  
ਇਨਕਲਾਬ! ਮੁਕਤੀ ਲਿਆਇਆ'।

ਕੈਸੀਆਸ-:

ਆਓ ਫੇਰ ਧੋਈਏ ਅਰਕਾਂ,  
ਨਾਲ ਨਮ੍ਰਤਾ ਨੀਵੇਂ ਹੋਕੇ।-  
ਜਾਣੇ ਕਿੰਨੇ ਯੁੱਗਾਂ ਉਪ੍ਰੰਤ  
ਦੁਨੀਆ ਦੇ ਇਸ ਰੰਗ-ਮੰਚ ਤੇ,  
ਕਿਸੇ ਅਜੰਮੀ ਰਿਆਸਤ ਅੰਦਰ,  
ਓਪਰੇ ਕਿਸੇ ਉਚਾਰਣ ਰਾਹੀਂ  
ਜਦ ਫਿਰ ਗੌਰਵਮਈ, ਇਹ ਕਰਮ ਅਸਾਡਾ  
ਦੁਹਰਾਇਆ ਜਾਉਗਾ ਦਰਸ਼ਕਾਂ ਅੱਗੇ।

ਬਰੂਟਸ-:

ਫੇਰ ਪਤਾ ਨੀ ਖੇਡ ਖੇਡ ਵਿੱਚ  
ਕਿੰਨੇ ਵਾਰੀਂ ਕਤਲ ਹੋਵੇਗਾ ਸੀਜ਼ਰ-  
ਮਿੱਟੀ ਹੋ ਕੇ ਫੇਰ ਪਿਆ ਅੱਜ,  
ਧੋੰਪੀ ਦੇ ਬੁੱਤ ਥੱਲੇ ।

ਕੈਸੀਆਸ-:

ਜਿੰਨੇ ਵਾਰੀਂ ਹੋਉ ਅਜੇਹਾ  
ਉਨੇ ਵਾਰੀਂ ਯਾਦ ਕਰਨਗੇ-  
ਲੋਕੀ ਆਖਣ ਸਾਡੇ ਗੁੱਟ ਨੂੰ  
ਮੁਕਤੀ-ਦਾਤਾ ਅਪਣੇ ਵਤਨ ਦੇ।

ਡੇਸੀਆਸ-:

ਹੁਣ ਕਿੱਧਰ ਚੱਲੀਏ ਆਪਾਂ?  
ਹਾਂ, ਚੱਲੀਏ ਹੁਣ ਸਾਰੇ:  
ਬਰੂਟਸ ਸਾਡਾ ਨੇਤਾ ਹੋਇਆ;  
ਪਿੱਛੇ ਲਗਣਾ ਮਾਣ ਹੈ ਸਾਡਾ  
ਅਸੀਂ ਬਹਾਦੁਰ ਬਿਹਤਰੀਨ ਹਾਂ, ਦਿਲ ਰੋਮ ਦੇ।  
ਚੁਪ ਰਹੋ; ਵੇਖੋ ਕੌਣ ਹੈ ਆਉਂਦਾ?  
-ਇੱਕ ਗੁਲਾਮ ਦਾ ਪ੍ਰਵੇਸ਼-

ਬਰੂਟਸ-:

ਮਿੱਤਰ ਕੋਈ ਐਨਟਨੀ ਦਾ-  
ਗੁਲਾਮ-:  
ਹੁਕਮ ਕੀਤਾ ਮਾਲਿਕ ਨੇ ਮੈਂਨੂੰ,  
ਪਵਾਂ ਮੈਂ ਚਰਨੀਂ ਆਕੇ:  
ਮਾਰਕ ਐਨਟਨੀ ਆਦੇਸ਼ ਕੀਤਾ ਸੀ-  
ਸਜਦੇ ਡਿੱਗਾਂ, ਕਰਾਂ ਡੰਡਵਤ, ਅਰਜ ਗੁਜ਼ਾਰਾਂ:-  
ਬਰੂਟਸ ਬੜਾ ਕੁਲੀਨ ਸਿਆਣਾ,  
ਬੜਾ ਬਹਾਦੁਰ ਸੱਚਾ ਸੁੱਚਾ;  
ਸੀਜ਼ਰ ਸੀ ਸਹਿਜ਼ੋਰ, ਸਾਹਸੀ,  
ਸ਼ਾਹਾਨਾ ਅਤੇ ਸਨੋਹੀ,  
ਕਹੀਂ ਬਰੂਟਸ ਨਾਲ ਪਿਆਰ ਮੈਂ ਕਰਨਾਂ,  
ਇਜ਼ਤ ਕਰਨਾਂ ਉਹਦੀ;  
ਕਹੀਂ: ਡਰਦਾ ਸੀ ਮੈਂ ਸੀਜ਼ਰ ਕੋਲੋਂ,  
ਇਜ਼ਤ ਅਤੇ ਪਿਆਰ ਵੀ ਕਰਦਾ-  
ਬਰੂਟਸ ਜੇਕਰ ਮਿਹਰ ਕਰੇ ਤਾਂ ਹੁਕਮ ਕਰੇ;  
ਜਾਨ ਦੀ ਅਮਾਨ ਮਿਲੇ ਤਾਂ  
ਐਨਟਨੀ ਆਕੇ ਅਰਜ ਕਰੇ-  
ਸੀਜ਼ਰ ਨੇ ਤਾਂ ਮਰਨਾ ਹੀ ਸੀ,  
ਹੈ ਸੀ ਲਾਇਕ ਇਸੇ ਦੇ ਉਹ,  
ਬਰੂਟਸ ਜਿੰਦਾ, ਸੀਜ਼ਰ ਮੋਇਆ,  
ਮੋਇਆਂ ਦਾ ਹੁਣ ਮੋਹ ਕੀ ਕਰਨਾ;  
ਰਾਹਬਰ ਮੇਰਾ ਬਰੂਟਸ ਹੋ ਸੀ,  
ਮਹਾਨ, ਕੁਲੀਨ, ਬਹਾਦੁਰ ਬਰੂਟਸ  
ਹਰ ਹਾਲਤ ਜਾਣੀ ਅਣਜਾਣੀ,  
ਹਰ ਮੁਸ਼ਕਲ ਹਰ ਖਤਰੇ ਵਿੱਚੀਂ  
ਨਿੱਤਰੂੰ ਉਹਦੇ ਨਾਲ,  
ਸੱਚੇ ਦਿਲੋਂ ਨਿਭਾਉਂ ਯਾਰੀ  
ਪੂਰੀ ਵਫਾ ਦੇ ਨਾਲ।  
ਸੰਦੇਸ਼ ਹੈ ਇਹ ਸੁਆਮੀ ਦਾ।

ਬਰੂਟਸ-:  
ਮਾਲਿਕ ਤੇਰਾ ਸਿਆਣਾ ਬੜਾ ਬਹਾਦੁਰ ਰੋਮਨ:  
ਏਦੂੰ ਘੱਟ ਕਦੇ ਨੀ ਮੰਨਿਆ ਉਹਨੂੰ;  
ਕਹਿ ਦੇ ਬਖੁਜ਼ੀ ਆ ਜੇ ਏਥੇ, ਕਰੂੰ ਤਸੱਲੀ ਉਹਦੀ;  
ਸੌਂਹ ਮੇਰੇ ਸਨਮਾਨ ਦੀ ਮੈਨੂੰ, ਡਰ ਨਾ ਉਹਨੂੰ ਕੋਈ,  
ਮੁੜਕੇ ਜਾਓ ਸਹੀ ਸਲਾਮਤ ਬਾਲ ਨੀ ਵਿੰਗਾ ਹੋਣਾ।  
ਮੈਂ ਸੁਆਮੀ ਨੂੰ ਹੁਣੈ ਲਿਆਉਣਾ।

-ਗੁਲਾਮ ਜਾਂਦਾ ਹੈ-

ਬਰੂਟਸ-:  
ਮੈਨੂੰ ਪਤੈ ਭਲਾਈ ਏਸੇ ਵਿਚ ਸਾਡੀ,  
ਉਹਨੂੰ ਅਪਣਾ ਮਿੱਤਰ ਬਣਾਈਏ।

ਕੈਸੀਆਸ-:  
ਮੈਂ ਵੀ ਏਹੀ ਚਾਹਾਂ;  
ਫਿਰ ਵੀ ਡਰ ਬੜਾ ਹੈ ਮਨ ਵਿੱਚ,  
ਤੇ ਸੱਕ ਇਹ ਮੇਰਾ ਏਸ ਵਾਰ ਵੀ ਸੱਚ ਹੀ ਲਗਦੈ।  
ਪਰ ਐਨਟਨੀ ਤਾਂ ਆਹ ਪਿਆ ਆਉਂਦੇ!

ਬਰੂਟਸ-:  
-ਐਨਟਨੀ ਦਾ ਮੁੜ ਪ੍ਰਵੇਸ਼-  
ਜੀ ਆਇਆਂ ਨੂੰ ਮਾਰਕ ਐਨਟਨੀ!

ਐਨਟਨੀ-:  
ਆਹ, ਓ ਮਹਾਂਬਲੀ ਸੀਜ਼ਰ!  
ਏਹੋ ਸੀ ਤੇਰਾ ਅੰਜਾਮ,  
ਧੂਲ ਚੱਟਣੀ ਏਦਾਂ?  
ਤੇਰੀਆਂ ਸ਼ਾਨਾਂ, ਫਿਤਿਹਾਬੀਆਂ,  
ਮਾਲਿ-ਗਨੀਮਤ ਤੇ ਉਹ ਜਿੱਤਾਂ,  
ਸੁੰਗੜ ਗਈਆਂ ਕਬਰ ਦੇ ਨਾਪ?-  
ਅਲਵਿਦਾਅ ਓ, ਸੀਜ਼ਰ!-  
ਮੈਂ ਨਾ ਜਾਣਾਂ ਭਲਿਓ!  
ਕੀ ਏ ਤੁਹਾਡੀ ਮਨਸਾ,  
ਕੀਹਦਾ ਲਹੂ ਹੋਰ ਡੌਲੁਣਾ,  
ਕੈਣ ਏ ਏਨਾਂ ਘਰਣਤ?  
ਜੇ ਹਾਂ ਮੈਂ ਨਿਸ਼ਾਨੇ ਉਤੇ,  
ਜ਼ਰਾ ਕਰੋ ਨਾ ਦੇਰੀ-  
ਅੰਤਮ ਘੜੀ ਸੀਜ਼ਰ ਦੀ ਨਾਲੋਂ  
ਚੰਗਾ ਕਿਹੜਾ ਮਹੂਰਤ?  
ਨਾਂ ਹਥਿਆਰ ਕੋਈ ਓਦੂੰ ਚੰਗੇ,  
ਜੋ ਤਲਵਾਰਾਂ ਤੁਹਾਡੇ ਹੱਥਿੰ,  
ਅਤੀ ਉੱਤਮ ਲਹੂ ਸੀਜ਼ਰ ਦਾ  
ਪੀਕੇ ਪਿਆਸ ਬੁਝਾਈ ਇਹਨਾਂ,  
ਜਗ ਸਾਰੇ ਵਿੱਚ ਕੋਈ ਨਾ ਸਾਨੀ  
ਜੀਹਦੀ ਉਤਸਤਾ ਦਾ।  
ਦੋ ਕਰ ਜੋੜ ਕਰਾਂ ਬੇਨਤੀ,  
ਜੇਕਰ ਰੰਜ ਹੈ ਮੇਰੇ ਨਾਲ,  
ਕਿੱਸਾ ਕਰੋ ਖਤਮ ਸਵਖਤੇ

ਸੂਹੇ ਹੱਥਾਂ ਨਾਲ-  
 ਤਾਜ਼ਾ ਲਹੂ ਨਾਲ ਭਿੱਜੇ ਹੋਏ  
 ਭਾਫਾਂ ਛੁੱਡਣ, ਲਾਲੇ ਲਾਲ,  
 ਕਰੋ ਮਨੋਰਥ ਪੂਰਾ।  
 ਚਾਹੇ ਜੀਵਾਂ ਹਜ਼ਾਰ ਵਰ੍ਹੇ ਮੈਂ,  
 ਏਦੂੰ ਚੰਗੀ ਮੌਤ ਨਹੀਂ ਆਉਣੀ:  
 ਏਦੂੰ ਚੰਗੇ ਸਾਧਨ ਮੌਤ ਦੇ,  
 ਏਸ ਥਾਂ ਤੋਂ ਥਾਂ ਚੰਗੇਰੀ  
 ਜਿੱਥੇ ਹੋਈ ਸੀਜ਼ਰ ਦੀ ਹੱਤਿਆ  
 ਓਥੇ ਕਤਲ ਕਰੋਂ ਜੇ ਮੈਂਨੂੰ,  
 ਉੱਚ ਕੋਟੀ ਦੀਆਂ ਰੂਹਾਂ ਵਾਲਿਓ,  
 ਯੁੱਗਪੁਰਸੋ ਇਸ ਕਾਲ ਦਿਓ।

**ਬਹੁਟਸ-**  
 ਉ, ਐਨਟਨੀ! ਮੌਤ ਲਈ ਫਰਿਯਾਦ ਨਾ ਕਰ।  
 ਹੁਣ ਤਾਂ ਭਾਵੇਂ ਖੂਨੀ ਕਹਿ ਲੈ  
 ਭਾਵੇਂ ਜਾਲਮ ਕਹਿ ਦੇ  
 ਵੇਖ ਕੇ ਅੱਜ ਦਾ ਕਾਰਾ,  
 ਕੀਤਾ ਆਸੀਂ ਜੋ ਏਨ੍ਹੀਂ ਹੱਥੀਂ;  
 ਤੂੰ ਤਾਂ ਸਾਡੇ ਹੱਥ ਵੇਖਦੈਂ, ਵੇਖੋਂ ਖੂਨੀ ਕਾਰਾ ,  
 ਵੇਖੋਂ ਨਾਂ ਤੂੰ ਦਿਲ ਅਸਾਡੇ,  
 ਤਰਸ ਦੇ ਪਾਤਰ ਭਰੇ ਪਏ ਨੇ;  
 ਏਨ੍ਹਾਂ ਹੱਥਾਂ ਤਰਸ ਕੀਤਾ ਸੀ ਓਸ ਰੋਮ ਤੇ  
 ਜਿੱਥੇ ਸਭ ਨਾਲ ਮਾੜੀ ਹੁੰਦੀ,  
 ਸਾਰਿਆਂ ਦਾ ਸੀ ਸੋਸ਼ਨ ਹੁੰਦਾ;-  
 ਅੱਗ ਜਿਵੇਂ ਅੱਗ ਨੂੰ ਸਾੜੇ,  
 ਤਰਸ ਤਰਸ ਨੂੰ ਮਾਰੋ:  
 ਇਹੋ ਕੁਝ ਸੀਜ਼ਰ ਨਾਲ ਹੋਇਆ,  
 ਵਰਤਿਆ ਏਹੋ ਭਾਣਾ।  
 ਤੇਰੇ ਲਈ ਪਰ ਮਾਰਕ ਐਨਟਨੀ!  
 ਖੁੰਢੀਆਂ ਇਹ ਤਲਵਾਰਾਂ  
 ਸਿੱਕੇ ਵਾਂਗ੍ਰੀ ਭਾਰੀ ਹੋਈਆਂ  
 ਬਾਹਵਾਂ ਚੁੱਕ ਨਾ ਸੱਕਣ  
 ਦੁਵੈਖ, ਦੋਖ ਤੇ ਕੀਨੇ ਵਾਲੀ  
 ਨਹੀਂ ਇਨ੍ਹਾਂ ਵਿੱਚ ਸ਼ਕਤੀ;

ਭਾਈਬੰਦੀ ਦਿਲਾਂ ਚ ਸਾਡੇ,  
ਕਹੀਏ ਤੈਨੂੰ ਜੀ ਆਇਆਂ ਨੂੰ,  
ਸਾਰੀ ਕਿਰਪਾ, ਮਿਹਰਬਾਨੀ,  
ਪਿਆਰ ਅਤੇ ਸਤਿਕਾਰ ਦਿਲਾਂ ਦਾ  
ਪੱਲੇ ਤੇਰੇ ਪਾਈਏ।

ਕੈਸੀਆਸ-:  
ਆਵਾਜ਼ ਤੇਰੀ ਨੂੰ ਬਲ ਮਿਲੁ ਬਰਾਬਰ,  
ਤੇ ਸਤਿਕਾਰ ਵੀ ਪੂਰਾ ਮਿਲ ਸੀ-  
ਨਵੇਂ ਮਰਾਤਬ ਵੰਡਣ ਵੇਲੇ।

ਬਰੂਟਸ-:  
ਓਦੋਂ ਤੱਕ ਬੱਸ ਸਬਰ ਕਰੋਂ ਤੂੰ  
ਜਦ ਥੀਂ ਲੋਕ ਨੀ ਠੰਢੇ ਹੁੰਦੇ,  
ਆਪੇ ਤੋਂ ਬਾਹਰ ਨੇ ਸਾਰੇ,  
ਡਰ ਨਾਲ ਘਬਰਾਏ ਫਿਰਦੇ;  
ਫੇਰ ਅਸੀਂ ਦੱਸਾਂਗੇ ਤੈਨੂੰ  
ਕਿਉਂ ਅਸੀਂ ਇਹ ਕਾਰਾ ਕੀਤਾ-  
ਮੈਂ ਕਰਦਾ ਸੀ ਪਿਆਰ ਸੀਜ਼ਰ ਨੂੰ,  
ਫਿਰ ਵੀ ਕਿਉਂ ਵਾਰ ਮੈਂ ਕੀਤਾ-  
ਕਿਉਂ ਮਾਰਿਆ ਉਹਨੂੰ?

ਐਨਟਨੀ-:  
ਤੁਹਾਡੀ ਸਿਆਣਪ ਤੇ ਸੱਕ ਨਹੀਂ ਮੈਨੂੰ,  
ਪੇਸ਼ ਇਸੇ ਲਈ ਮੇਰਾ ਹੱਥ;  
ਵਾਰੀ ਵਾਰੀ ਆਓ ਮਿਲਾਓ,  
ਅਪਣੇ ਅਪਣੇ ਖੂਨੀ ਹੱਥਾਂ  
ਪਹਿਲਾਂ ਮਾਰਕਸ ਬਰੂਟਸ ਆਓ,  
ਮੇਰੇ ਨਾਲ ਮਿਲਾਓ ਹੱਥ  
ਫੇਰ ਕਾਇਸ ਕੈਸੀਆਸ ਦਾ ਮੈਂ,  
ਲੈਨਾਂ ਅਪਣੇ ਹੱਥ ਚ ਹੱਥ,  
ਡੇਸੀਆਸ ਬਰੂਟਸ ਹੁਣ ਤੁਹਾਡਾ,  
ਹੁਣ ਮੈਟੀਲਸ ਤੇਰਾ,  
ਹੁਣ ਆ ਜਾ ਤੂੰ ਸਿੰਨਾ ਪਿਆਰੇ  
ਹੱਥ ਮਿਲਾਵਾਂ ਤੇਰਾ।  
ਤੂੰ ਵੀ ਆ ਜਾ ਵੀਰ ਕਾਸਕਾ,  
ਆ ਜਾਂ ਤੂੰ ਟਰੈਬੋਨੀਆਸ!  
ਭਾਵੇਂ ਸਭ ਤੋਂ ਪਿੱਛੇ ਭਲਿਆ,  
ਪਿਆਰ ਘੱਟ ਨੀ ਤੇਰੇ ਨਾਲ।

ਅਫਸੋਸ! ਸਬਦ ਨਹੀਂ ਮੇਰੇ ਕੋਲ,  
ਕੀ ਆਖਾਂ ਮੈਂ ਤੁਹਾਨੂੰ?  
ਸਾਰੇ ਭੱਦਰ ਪੁਰਸ ਤੁਸੀਂ ਹੋ  
ਕੀ ਐ ਮੇਰੇ ਪੱਲੇ ,  
ਮੇਰੀ ਪਰਤੀਤ, ਮਨੌਤ ਮੇਰੀ ਤੇ ਮੇਰਾ ਸਨਮਾਨ-  
ਤਿਲੁਕਣ ਉੱਤੇ ਫਿਸਲ ਰਹੇ ਨੇ  
ਪੈਰ ਨਾ ਕਿੱਧਰੇ ਲੱਗੇ:  
ਕਾਇਰ ਆਖੋ ਜਾਂ ਕਹੋ ਖੁਸ਼ਆਮਦੀ  
ਕਹਿ ਲੋ ਜੋ ਕੁਝ ਕਹਿਣਾ,  
ਇੱਕ ਇਲਜ਼ਾਮ ਤਾਂ ਦੋਵਾਂ ਵਿੱਚੋਂ  
ਦੇਣਾਂ ਤੁਸੀਂ ਹੈ ਸੈਨੂੰ।-

ਓ ਸੀਜ਼ਰ! ਮੈਂ ਤੇਰਾ ਪਰੇਮੀ  
ਇਸ ਵਿੱਚ ਝੂਠ ਨਾ ਰਾਣੀ  
ਆਤਮਾ ਤੇਰੀ ਵੇਖ ਰਹੀ ਹੈ,  
ਮੌਤੋਂ ਵੱਧ ਦੁੱਖ ਵੀ ਹੋਸੀ  
ਲਾਸ ਤੇਰੀ ਦੇ ਹਜ਼ੂਰ ਖਲੋਕੇ,  
ਹੱਥ ਖੂਨੀ ਸੈਂ ਥੰਮ੍ਹੇ,  
ਰਾਜੀਨਾਮਾ ਕਰੇ ਐਨਟਨੀ  
ਤੇਰੇ ਕਾਤਲਾਂ ਨਾਲ, ਸਰਮ ਨਾ ਓਹਨੂੰ ਕਾਈ।

ਜੇ ਕਿਤੇ ਹੁੰਦੀਆਂ ਏਨੀਆਂ ਅੱਖਾਂ,  
ਜਖਮ ਜਿੰਨੇ ਨੇ ਤੇਰੇ  
ਪਰਲ ਪਰਲ ਪਈ ਵਗਦੇ ਅੱਥਰੂ  
ਲਹੂ ਤੇਰਾ ਜਿਉਂ ਵਗਿਆ ਜਖਮੀਂ,  
ਰੋਈਂ ਜਾਂਦਾਂ ਕਦੇ ਨਾਂ ਡੱਕਦਾ,  
ਭਾਵੇਂ ਸੰਧੀ ਕੀਤੀ ਨਾਲ ਦੁਸਮਣਾਂ ਤੇਰੇ-  
ਖਿਮਾਂ ਦਾ ਜਾਚਕ ਮੈਂ ਜੂਲੀਅਸ!-

ਘਿਰਿਆ ਬੁਰਾ ਤੂੰ ਬੰਦਿਆ,  
ਲਾਲ ਸੂਹਿਆ ਹੀਰਿਆ ਹਰਨਾ!  
ਐਥੇ ਧੂਲ ਚਟਾਈ ਤੈਨੂੰ;  
ਤੇ ਆਹ ਖੜੇ ਨੇ ਉਹ ਸ਼ਿਕਾਰੀ  
ਕਰ ਇਕਰਾਰ:

'ਬਰਾਬਰ ਵੰਡੀਏ ਕਤਲ ਤੇਰੇ ਦਾ ਲਾਹਾ';  
ਭਾਹ ਮੌਤ ਦੀ ਮੁੱਖ ਤੇਰੇ ਦੀ

ਸੂਰੇ ਕੀਤੇ ਏਨ੍ਹਾਂ ਦੇ ਚਿਹਰੇ।-  
 ਓ ਦੁਨੀਆ, ਤੂੰ ਜੰਗਲ ਹੈ ਸੀ  
 ਹੀਰੇ ਏਸ ਹਰਨ ਦਾ,  
 ਪਰ ਇਹ ਸੋਹਣਾ ਹੀਰਾ ਹੈ ਸੀ  
 ਹਿਰਦਾ ਇਸ ਜੰਗਲ ਦਾ-  
 ਸਾਹਜ਼ਾਦੇ ਕਈ ਕੱਠੇ ਹੋ ਕੇ  
 ਆਏ ਆਖੇਟ ਕਰਨ ਨੂੰ:  
 ਮਾਰਿਆ ਕਿਵੇਂ ਪਿਆਂ ਹੁਣ ਐਥੇ  
 ਹੀਰੇ ਹਰਨ ਦੇ ਵਾਂਗੂੰ!

ਕੈਸੀਆਸ:-

ਐਨਟਨੀ:-

ਕੈਸੀਆਸ:-

ਐਨਟਨੀ:-

ਬਰੂਟਸ:-

ਮਾਰਕ ਐਨਟਨੀ!-  
 ਖਿਮਾਂ ਕਰੋ, ਕਾਇਸ ਕੈਸੀਆਸ! ਕੱਲ੍ਹ ਕੱਲ੍ਹਾਂ ਨੂੰ,  
 ਸੀਜ਼ਰ ਦੇ ਦੁਸ਼ਮਣ ਵੀ ਆਖਣ-  
 ਏਸ ਪਰਮ ਮਿੱਤਰ ਨੇ ਵੇਖੋ,  
 ਕੇਹੀ 'ਸੀਤ' ਵਿਖਾਈ ਨੰਮ੍ਰਤਾ!  
 ਏਡੀ ਸੀਜ਼ਰ ਦੀ ਪ੍ਰਸੰਸਾ?  
 ਪਰ ਇਲਜ਼ਾਮ ਨਾਂ ਦੇਵਾਂ ਤੈਨੂੰ;  
 ਸਾਡੇ ਨਾਲ ਕੀ ਸੰਧੀ ਤੇਰੀ,  
 ਕੀ ਮਤਲਬ ਹੈ ਤੇਰਾ?  
 ਮਿੱਤਰ ਸੂਚੀ ਤੇ ਨਾਂਅ ਲਿਖਵਾਉਣੈ,  
 ਚਿੰਨ੍ਹ ਲਗਵਾਉਣੈ?  
 ਜਾਂ ਫਿਰ ਹੁਣੈ ਵਿੱਛੜੀਏ ਆਪਾਂ,  
 ਵਿਸ਼ਵਾਸ ਨਾ ਕਰੀਏ ਤੇਰੇ ਉਤੇ?  
 ਤਾਂਹੀ ਤਾਂ ਮੈਂ ਹੱਥ ਮਿਲਾਏ ਨਾਲ ਤੁਹਾਡੇ,  
 ਪਰ ਸੱਚੀਂ, ਕੁੱਝ ਪਲ ਖਾਤਰ,  
 ਵੇਖੀ ਜਦ ਸੀਜ਼ਰ ਦੀ ਲਾਸ਼  
 ਵਿੱਸਰ ਗਿਆ ਸੀ ਮੈਨੂੰ ਕੀ ਹੈ ਮੇਰਾ ਇਰਾਦਾ  
 ਹੁਣ ਦੋਸਤੋ! ਮੈਂ ਹਾਂ ਪੱਕਾ ਨਾਲ ਤੁਹਾਡੇ,  
 ਤੁਹਾਨੂੰ ਹੀ ਮੈਂ ਕਰਦਾਂ ਪਿਆਰ;  
 ਪਰ ਇੱਕ ਆਸ ਹੈ ਮੈਨੂੰ:  
 ਦੱਸੋਂ ਗੇ ਉਹ ਕਾਰਨ ਸੈਨੂੰ,  
 ਕਿੱਦਾਂ ਸੀਜ਼ਰ ਖਤਰਾ ਬਣਿਆ।  
 ਐਪਰ ਜੇ ਖਤਰਾ ਨਾਂ ਹੁੰਦਾ,  
 ਇਹ ਵਹਿਸ਼ੀ ਦ੍ਰਿਸ਼ ਨਾਂ ਹੁੰਦਾ:

ਸਾਡੇ ਕਾਰਨ ਏਨੇ ਪੱਕੇ ਏਨੇ ਸੁੱਚੇ,  
ਜੇ ਤੂੰ ਸੱਕਾ ਪੁੱਤ ਵੀ ਹੁੰਦਾ  
ਤਸੱਲੀ ਕਰਦੇ ਪੂਰੀ।

ਐਨਟਨੀ-:

ਬੱਸ ਏਹੋ ਮੈਂ ਚਾਹਵਾਂ।  
ਇਸ ਤੋਂ ਅੱਗੇ ਦਾਅਵਾ ਮੇਰਾ-  
ਲਾਸ਼ ਦਿਉ ਇਹ ਮੈਨੂੰ;  
ਵਿੱਚ ਬਜ਼ਾਰੇ ਰੱਖਾਂ ਜਾਕੇ,  
ਚੜ੍ਹਾਂ ਮੰਚ ਤੇ ਮਿੱਤਰ ਵਾਂਗੂੰ,  
ਅਰਪਿਤ ਕਰਾਂ ਸਰਧਾਂਜਲੀ ਆਪਣੀ।

ਬਰੂਟਸ-:

ਤੂੰ ਹੀ ਕਰ ਰਸਮ ਇਹ ਪੂਰੀ।

ਕੈਸੀਅਸ-:

ਬਰੂਟਸ! ਸੁਣ ਜ਼ਰਾ ਤੂੰ ਮੇਰੀ।-  
(ਪਸੇ ਹੋਕੇ ਬਰੂਟਸ ਨਾਲ ਗੱਲ ਕਰਦਾ ਹੈ)  
ਤੈਨੂੰ ਪਤਾ ਨਹੀਂ ਤੂੰ ਕੀ ਕਰਦੈਂ,  
'ਹਾਂ' ਨਾ ਕਰ ਕਿ ਦੇਵੇ ਐਨਟਨੀ

ਮਾਤਮੀ ਭਾਸ਼ਨ ਉਹਦਾ ।

ਪਤਾ ਹੈ ਤੈਨੂੰ ਕਿੰਨਾ ਭਾਵੂਕ ਹੋਸਕਦੇ ਨੇ  
ਲੋਕ ਜਨਾਜ਼ੇ ਉਤੇ, ਜਦ ਇਹਨੇ ਕੁਝ ਕਹਿਣੈ?

ਬਰੂਟਸ-:

ਖਿਮਾ ਕਰੋਂ ਜੇ ਮੈਨੂੰ, ਤਾਂ ਕਰਾਂ ਬੇਨਤੀ:-  
ਪਹਿਲਾਂ ਮੈਂ ਮੰਚ ਤੇ ਜਾਓਂ,  
ਤੇ ਲੋਕਾਂ ਨੂੰ ਦੱਸੂੰ ਕਾਰਣ ਸਾਰੇ,  
ਕਿਉਂ ਸੀਜ਼ਰ ਨੂੰ ਸਾਡੇ ਹੱਥੋਂ

ਪੈਗਿਆ ਏਦਾਂ ਮਰਨਾ-

ਐਨਟਨੀ ਜੋ ਵੀ ਆਖੂ, ਮੈਂ ਦਿਉਂ ਜਵਾਬ;

ਅਸੀਂ ਕਹਾਂ ਗੇ ਉਹ ਬੋਲ ਰਿਹਾ ਹੈ

ਸਾਡੀ ਆਗਿਆ ਨਾਲ;

ਤੇ ਅਸੀਂ ਇਰਾਦਾ ਕੀਤੇ  
ਕਿ ਸੀਜ਼ਰ ਦੀ ਅੰਤੇਸ਼ਠੀ ਹੋਵੇ

ਧਾਰਮਕ ਅਤੇ ਸਮਾਜਕ-

ਪੂਰੇ ਰਸਮ ਰਵਾਜ਼ਾਂ ਨਾਲ,

ਜੋ ਹੈ ਸੀ ਅਧਿਕਾਰ ਸੀਜ਼ਰ ਦਾ।

ਏਦਾਂ ਸਾਨੂੰ ਫਾਇਦਾ ਹੋਸੀ

ਨੁਕਸਾਨ ਨਾਲੋਂ ਕਿਤੇ ਵਧੇਰਾ।

ਮੈਂ ਕੀ ਜਾਣਾਂ, ਕੀ ਹੋ ਜਾ ਸੀ?

ਪਰ ਮੈਨੂੰ ਇਹ ਚੰਗਾ ਨਹੀਂ ਲਗਦਾ।

ਕੈਸੀਅਸ-:

ਬਰੂਟਸ-:

ਮਾਰਕ ਐਨਟਨੀ! ਆ ਜਾ, ਚੁੱਕ ਸੀਜ਼ਰ ਦੀ ਲਾਸ਼।  
ਅਪਣੇ ਮਾਤਮੀ ਭਾਸਨ ਵਿੱਚ ਤੂੰ,  
ਕਰਲੀਂ ਸੀਜ਼ਰ ਦੀ ਪ੍ਰਸੰਸਾ ਜਿੰਨੀ ਸੋਚ ਸਕੋਂ ਤੂੰ,  
ਪਰ ਸਾਨੂੰ ਇਲਜ਼ਾਮ ਨਾ ਦੇਵੀਂ;  
ਆਖੀਂ ਸਾਡੀ ਇਜਾਜ਼ਤ ਨਾਲ ਤੂੰ ਬੋਲੇਂ;  
ਤੇ ਬੋਲੀਂ ਮੇਰੇ ਪਿੱਛੋਂ ਉਸੇ ਮੰਚ ਤੋਂ,  
ਜਿੱਥੇ ਮੈਂ ਹੁਣ ਚੱਲਿਆਂ;  
ਨਹੀਂ ਤਾਂ ਜਲੂਸ ਜਨਜ਼ੇ ਅੰਦਰ  
ਅਸੀਂ ਨਹੀਂ ਕਰਨਾ ਤੈਨੂੰ ਸਾਮਿਲਾ।

ਐਨਟਨੀ-:

ਏਦਾਂ ਹੀ ਹੋਵੇ ਗਾ;  
ਇਸ ਤੋਂ ਵੱਧ ਸੈਂ ਕੁਝ ਨਹੀਂ ਚਾਹੁੰਦਾ।

ਬਰੂਟਸ-:

ਕਰ ਫਿਰ ਲਾਸ਼ ਤਿਆਰ  
ਤੇ ਲੱਗ ਜਾ ਸਾਡੇ ਪਿੱਛੇ।

-ਸਭ ਜਾਂਦੇ ਹਨ।

ਐਨਟਨੀ ਰਹਿ ਜਾਂਦਾ ਹੈ-

ਐਨਟਨੀ-:

ਮਾਫ਼ ਕਰੀਂ ਤੂੰ ਮੈਨੂੰ,  
ਓ, ਲਹੂ-ਭਿੱਜੀ ਮਿੱਟੀ ਦੀ ਮੁੱਠੀ!  
ਮਸਕੀਨ ਬਣ ਗਿਆਂ ਸਾਉਆਂ ਵਾੰਗੂ,  
ਬੁਚੜਾਂ ਦੀ ਇਸ ਟੋਲੀ ਅੱਗੇ!

ਮਲਬਾ ਹੈਂ ਤੂੰ ਓਸ ਮਨੁੱਖ ਦਾ-  
ਮਹਾਂ ਕਲੀਨ, ਮਹਾਂ ਮਨੁੱਖ ਜੋ  
ਸਾਮੇਂ ਦੀ ਕਾਂਗੇ ਚੜ੍ਹ ਆਇਆ ਸੀ  
ਨਾਂ ਕੋਈ ਪਹਿਲਾਂ ਸਾਨੀ ਉਹਦਾ,  
ਨਾਂ ਕਦੇ ਪਿੱਛੋਂ ਹੋ ਸੀ।

ਤੇਰੇ ਰਿਸਦੇ ਜ਼ਖਮ ਇਹ ਸੀਜ਼ਰ!

ਜੁਬਾਂ ਮੇਰੀ ਉਕਸਾਵਣ ਲੱਗੇ:  
ਲਾਲ ਬੁੱਲ੍ਹ ਜਿਉਂ ਗੁੰਗ ਮੂੰਹਾਂ ਦੇ  
ਬੇਨਤੀਆਂ ਲਈ ਖੁਲ੍ਹ ਜਾਂਦੇ ਨੇ,  
ਸੱਜਰੇ ਏਨਾਂ ਘਾਵਾਂ ਅੱਗੇ ਪੇਸ਼ਗੋਈ ਮੈਂ ਕਰਦਾਂ:-  
ਸਰਾਪੇ ਜਾਣਗੇ ਅੰਗ ਉਨ੍ਹਾਂ ਦੇ  
ਜਿਨ ਇਹ ਕਾਰਾ ਕੀਤਾ!  
ਇਟਲੀ ਦੇ ਹਰ ਹਿੱਸੇ ਭੜਕੁ  
ਖਾਨਾਜੰਗੀ, ਖੂੰਖਾਰ ਬਗਾਵਤ,

ਗਾਰਤਗਰੀ ਤੇ ਖੂਨ ਖਰਾਬਾ  
ਕੰਮ ਰੋਜ਼ ਦਾ ਹੋਸੀ;  
ਅੱਤ ਭਿੰਕਰ ਗੱਲਾਂ ਹੋਸਨ  
ਆਮ ਚਲਣ ਜੀਵਨ ਦਾ;  
ਜੰਗੀ ਹੱਥ ਕਰੂਰ ਜਦ ਕਰਸਨ  
ਟੋਟੇ ਟੋਟੇ ਨੰਨੇ ਲਾਲ,  
ਮਾਂਵਾਂ ਵੇਖ ਮੁਸਕਾਈਂ ਜਾਵਣ,  
ਕੋਈ ਨਾ ਹੋ ਸੀ ਫਿਕਰ ਮਲਾਲ;  
ਮੰਦੇ ਕਰਮਾਂ ਦੀ ਰੌਹ ਰੀਤ,  
ਪੀ ਜੂ ਸਾਰਾ ਲਾਕੇ ਡੀਕ  
ਤਰਸ ਮੁਹੱਬਤ ਵਾਲਾ ਸ਼ੀਰ।  
ਰੂਹ ਭਟਦਕੀ ਸੀਜ਼ਰ ਤੇਰੀ,  
ਨਰਕੀ ਕਿਸੇ ਲਾਟ ਦੇ ਵਾਂਗ੍ਰੀ,  
ਬਦਲੇ ਵਾਲੀ ਅੱਗ ਚ ਬਲਦੀ,  
ਬਣੂ ਭਿੰਕਰ 'ਏਟੀ'  
ਦੋਜ਼ਖ ਦੀ ਦੇਵੀ ਰੱਤਪੀਣੀ-  
ਝਪਟੂ ਨਿਕਰਮੀ ਇਟਲੀ ਉਤੇ;  
ਏਨ੍ਹੀਂ ਸਰਹੱਦੀਂ ਮਾਰੂ ਨਾਅਰਾ:  
'ਤਬਾਹੀ, ਹੋ!-ਵਿਨਾਸ਼-, ਸਰਵਨਾਸ਼, ਹੋ-!'  
ਖੁੱਲ੍ਹੇ ਛੱਡ੍ਹੇ ਜੰਗੀ 'ਕੁੱਤੇ';  
ਤਾਕਿ ਬਦਬੂ ਜੋ ਫੈਲੀ ਧਰਤੀ ਉੱਤੇ  
ਮੰਦੇ ਏਸ ਕਰਮ ਦੀ-  
ਕਬਰਾਂ ਲਈ ਰੋਂਦੀਆਂ ਲਾਸ਼ਾਂ ਦੀ  
ਸਤ੍ਰਿਆਂਦ ਚ ਰਲ ਕੇ-ਇੱਕ ਮਿੱਕ ਹੋ ਜੇ।  
-ਪ੍ਰਵੇਸ਼ ਇੱਕ ਗੁਲਾਮ ਦਾ-  
ਔਕਟੇਵੀਅਸ ਸੀਜ਼ਰ ਦਾ ਗੁਲਾਮ ਏ ਤੂੰ, ਹੈਂ ਨਾਂ?  
ਜੀ ਹਾਂ, ਮਾਰਕ ਐਨਟਨੀ!  
ਸੀਜ਼ਰ ਨੇ ਲਿਖਿਆ ਸੀ ਉਹਨੂੰ  
ਰੋਮ ਆਣ ਲਈ?

ਗੁਲਾਮ-:  
ਐਨਟਨੀ-:

ਪੱਤਰ ਉਹਨੂੰ ਮਿਲ ਗਿਆ ਸੀ ਉਸ ਦਾ,  
ਤੇ ਓਹ ਆ ਰਿਹੈ;  
ਹੁਕਮ ਕੀਤਾ ਹੈ ਮੈਨੂੰ  
ਤੁਹਾਨੂੰ ਦਿਆਂ ਜੁਬਾਨੀ ਸੁਨੇਹਾ;

-ਹੈਂ? ਇਹ ਕੀ? ਹਾਏ, ਓ, ਸੀਜ਼ਰ!-  
(ਗੁਲਾਮ ਲਾਸ਼ ਵੇਖਕੇ ਤ੍ਰੁਬਕਦਾ ਹੈ)

ਐਨਟਨੀ:-  
ਅਚਾਨਕ ਗ੍ਰਾਮ ਨਾਲ ਦਿਲ ਜੇ ਭਰਿਐ  
ਲਾਂਭੇ ਹੋਕੇ ਰੋਲੈ;  
ਮੈਨੂੰ ਲਗਦੈ ਸੋਗ ਅਤੇ ਆਵੇਸ਼  
ਫੜਦੇ ਜੜ੍ਹ ਦਿਲਾਂ ਵਿੱਚ;  
ਪਲਕਾਂ ਤੇਰੀਆਂ ਤੇ ਤਰਦੇ ਮੋਤੀ,  
ਮੇਰੀਆਂ ਵਿੱਚ ਉਕਸਾਂਦੇ ਹੰਡ੍ਹ।  
ਸੱਚੀਂ ਆ ਰਿਹੈ ਸੁਆਮੀ ਤੇਰਾ?  
ਰੋਮ ਤੋਂ ਇੱਕੀਆਂ ਮੀਲਾਂ ਤੇ ਹੈ

ਗੁਲਾਮ:-  
ਪੜਾਅ ਕੀਤਾ ਉਸ ਅੱਜ ਦੀ ਰਾਤੇ।

ਐਨਟਨੀ:-  
ਦੌੜ ਲਗਾ ਤੂੰ ਪੁਠੇ ਧੈਰੀ,  
ਪਿੱਠ ਨੂੰ ਲਾਲੈ ਅੱਡੀਆਂ  
ਜਾਕੇ ਦੱਸ ਮਾਲਕ ਨੂੰ ਅਪਣੇ,  
ਜੋ ਵੀ ਏਥੇ ਹੋਇਐ:  
ਸੋਗ ਪਿਆ ਹੈ ਰੋਮ ਦੇ ਅੰਦਰ,  
ਖਤਰਿਆਂ ਭਰਿਆ ਹੈ ਰੋਮ ਬੜਾ,  
ਔਕਟੇਵੀਅਸ ਲਈ ਮਹਿਡੂਜ਼ ਨਹੀਂ ਹੈ,  
ਹਾਲੇ ਏਥੇ ਆਉਣਾ;  
ਤਿੱਤਰ ਹੋ ਜਾ ਦੱਸਦੇ ਜਾਕੇ ਉਹਨੂੰ।  
--ਪਰ ਰੁਕ, ਠਹਿਰ ਜ਼ਰਾ;  
ਓਨਾਂ ਚਿਰ ਨਾਂ ਮੁੜੀਂ ਓਥੇ ਨੂੰ,  
ਜਿੰਨਾ ਚਿਰ ਮੈਂ ਲੇ ਨਹੀਂ ਜਾਂਦਾ  
ਲਾਸ਼ ਨੂੰ ਵਿੱਚ ਬਜ਼ਾਰੇ:  
ਓਥੇ ਮੇਰੀ ਕੋਸ਼ਿਸ਼ ਹੋ ਸੀ  
ਮੇਰੇ ਭਾਸ਼ਨ ਰਾਹੀਂ  
ਜੰਤਾ ਤਾਂਈ ਦੱਸਾਂ ਖੁਲ੍ਹੁ ਕੇ  
ਹੁਣ ਕੀ ਚਾਹੀਏ ਕਰਨਾ,  
ਕਿਵੇਂ ਚਾਹੀਏ ਲੋਕਾਂ ਨੂੰ ਹੁਣ,  
ਨਾਲ ਬੁੱਚੜਾਂ ਸਿੱਝਣਾ।  
ਫਿਰ ਜੋ ਵੇਖੋਂ ਜਾਕੇ ਦੱਸੀਂ  
ਜਵਾਂਉਮਰ ਔਕਟੇਵੀਅਸ ਤਾਈਂ।  
ਆ ਜ਼ਰਾ, ਹੱਥ ਲੁਆ ਮੇਰੇ ਨਾਲ-।  
-ਸੀਜ਼ਰ ਦੀ ਲਾਸ਼ ਲੈਕੇ ਜਾਂਦੇ ਹਨ-

ਸੀਨ-੨- ਰੋਮ ਦਾ ਬਾਜ਼ਾਰ-ਦਰਬਾਰ।  
-ਬਰੂਟਸ, ਕੈਸੀਆਸ ਅਤੇ ਲੋਕਾਂ ਦਾ ਹਜ਼ੂਮ-

ਲੋਕ-:

ਸਾਡੀ ਹੁਣ ਕਰਵਾਓ ਤਸੱਲੀ!  
ਦੱਸੋ ਸਾਰੀ ਗੱਲ।

ਬਰੂਟਸ-:

ਤਾਂ ਫਿਰ ਆ ਜੋ ਮੇਰੇ ਪਿੱਛੇ,  
ਸੁਣ ਲੋ ਪੂਰੀ ਗੱਲ।  
ਦੂਜੀ ਸੜਕ ਤੇ ਜਾ ਤੂੰ ਕੈਸੀਆਸ!  
ਗੱਲ ਕਰ ਅੱਧਿਆਂ ਨਾਲ,  
ਜੋ ਸੁਨਣਾ ਚਾਹਣ ਮੇਰਾ ਭਾਸ਼ਨ,  
ਰੁਕ ਜੋ ਏਥੇ ਮੇਰੇ ਨਾਲ;  
ਜੇ ਕੈਸੀਆਸ ਦੇ ਜਾਣ ਗੇ ਪਿੱਛੇ,  
ਗੱਲ ਸੁਨਣ ਗੇ ਉਹਦੀ  
ਦੱਸਾਂਗੇ ਫਿਰ ਅਸੀਂ ਤੁਹਾਨੂੰ,  
ਕਿਉਂ ਅਸੀਂ ਮਾਰਿਆ ਸੀਜ਼ਰ ਤਾਈਂ।

ਸ਼ਹਿਰੀ -੧-:

ਮੈਂ ਤਾਂ ਬਰੂਟਸ ਦੀ ਗੱਲ ਸੁਣੂਂਗਾ।  
ਮੈਂ ਸੁਣਾਂਗਾ ਕੈਸੀਆਸ ਤਾਈਂ,  
ਫਿਰ ਮਿਲਾਈਏ ਬਿਆਨ ਦੋਵਾਂ ਦੇ  
ਜਾਨਣ ਲਈ ਸੱਚ ਪੂਰਾ॥

-ਕੈਸੀਆਸ ਕੁਝ ਬੰਦਿਆਂ ਨੂੰ ਲੈਕੇ ਜਾਂਦਾ ਹੈ-  
-ਬਰੂਟਸ ਮੰਚ ਤੇ ਚੜ੍ਹ ਜਾਂਦਾ ਹੈ-

ਸ਼ਹਿਰੀ -੩-:

ਰੌਲਾ ਕਰ ਦੋ ਬੰਦੋ;  
ਭੱਦਰ ਬਰੂਟਸ ਮੰਚ ਤੇ ਚੜ੍ਹਿਏਐ  
ਸੁਣੋ ਓਸ ਦਾ ਭਾਸ਼ਨ।

ਬਰੂਟਸ-:

ਸ਼ਾਂਤ ਰਹਿਓ ਅਖੀਰ ਤੱਕ,  
ਸੁਣਿਓ ਪੂਰੀ ਗੱਲ:  
ਰੋਮਵਾਸੀਓ, ਦੇਸ਼ਵਾਸੀਓ,  
ਦੇਸ਼ਪਰੇਮੀ ਵੀਰੋ!  
ਸੱਚ ਆਖਾਂ ਮੈਂ ਯਕੀਨ ਜਾਣਿਓ,  
ਸੌਂਹ ਇਜ਼ਤ ਦੀ ਖਾਵਾਂ,  
ਇਜ਼ਤ ਮੇਰੀ ਦੀ ਲਾਜ ਰੱਖਿਓ,  
ਭਰੋਸਾ ਕਰਿਓ ਮੇਰਾ,  
ਸੂਝ ਬੂਝ ਤੋਂ ਕੰਮ ਲਿਓ,

ਮੁਨਸਿਫ ਬਣ ਕਰਿਓ ਇਨਸਾਫ  
ਬਿਆਨ ਦੀ ਮੇਰੇ ਕਰ ਪੂਰੀ ਤਫਤੀਸ।  
ਜੇ ਕੋਈ ਏਸ ਹਜੂਮ ਚ ਹੈਸੀ,  
ਜੀਹਨੂੰ ਸੀਜ਼ਰ ਬੜਾ ਪਿਆਰਾ  
ਬਰੂਟਸ ਨੂੰ ਵੀ, ਜਾਣ ਲਵੇ ਉਹ,  
ਸੀਜ਼ਰ ਨਹੀਂ ਸੀ ਘੱਟ ਪਿਆਰਾ;  
ਫਿਰ ਵੀ ਜੇ ਕਰ ਜਾਨਣਾ ਚਾਹੇ,  
ਕਿਉਂ ਬਰੂਟਸ ਨੇ ਹੱਥ ਉਠਾਇਆ  
ਇਹ ਹੈ ਮੇਰਾ ਜਵਾਬ:-ਏਸ ਲਈ ਨਹੀਂ  
ਕਿ ਮੈਨੂੰ ਸੀਜ਼ਰ ਨਾਲ ਸੀ ਘੱਟ ਪਿਆਰ;  
ਏਸ ਲਈ ਕਿ ਰੋਮ ਨਾਲ ਸੀ  
ਕਿਤੇ ਵੱਧ ਪਿਆਰ-।  
ਕੀ ਤੁਸੀਂ ਚਾਹੋਂ ਸੀਜ਼ਰ ਜੀਵੇ  
ਭਾਵੋਂ ਤੁਸੀਂ ਗੁਲਾਮ ਮਰੋਂ  
ਜਾਂ ਫਿਰ ਆਜ਼ਾਦੀ ਨੂੰ ਤਰਜੀਹੋਂ  
ਸੀਜ਼ਰ ਦੀ ਜ਼ਿੰਦਗਾਨੀ ਨਾਲੋਂ?—  
ਸੀਜ਼ਰ ਮੈਨੂੰ ਪਿਆਰ ਸੀ ਕਰਦਾ,  
ਚਲਾ ਗਿਆ ਤਾਂ ਉਸ ਲਈ ਰੋਵਾਂ;  
ਖੁਸ਼ਕਿਸਮਤ ਬੜਾ ਸੀ, ਖੁਸ਼ੀ ਸੀ ਮੈਨੂੰ,  
ਵੀਰ ਬੜਾ ਸੀ, ਸਤਿਕਾਰ ਮੈਂ ਕਰਦਾ:  
ਪਰ ਉੱਚੀ ਸੀ ਬੜੀ ਆਕਾਂਖਿਆ,  
ਕਤਲ ਏਸ ਲਈ ਕੀਤਾ ਮੈਂ।  
ਪੇਸ਼ ਨੇ ਹੰਡੂ ਪਿਆਰ ਲਈ;  
ਖੁਸ਼ੀ ਹੈ ਖੁਸ਼ਨਸੀਬੀ ਖਾਤਰ,  
ਜੁੱਰਅਤ ਅਤੇ ਵੀਰਤਾ ਖਾਤਰ  
ਪੇਸ਼ ਹੈ ਸਨਮਾਨ ਮਿਰਾ,  
ਪਰ ਉਸ ਦੀ ਆਕਾਂਖਿਆ ਖਾਤਰ,  
ਮੌਤੋਂ ਵੱਧ ਕੁਝ ਦੇ ਨਹੀਂ ਸਕਦਾ ।  
ਹੈ ਕੋਈ ਏਥੇ ਏਨਾਂ ਹੀਣਾ, ਏਨਾਂ ਖੋਟਾ  
ਰਹਿਣਾ ਚਾਹੁੰਦੇ ਬੰਧੂਆ ਬਣਕੇ?  
ਜੇ ਹੈ ਕੋਈ ਐਸਾ ਆਵੇ ਅੱਗੇ  
ਮੈਂ ਖੜਾ ਲਲਕਾਰਾਂ।  
ਹੈ ਕੋਈ ਏਨਾ ਜ਼ਲੀਲ ਕਮੀਨਾ,

ਵਤਨ ਨੂੰ ਆਪਣੇ ਪਿਆਰ ਕਰੇ ਨਾ?  
ਜੇ ਹੈ ਕੋਈ ਐਸਾ, ਬੋਲੋ; ਮੈਂ ਓਹਨੂੰ ਲਲਕਾਰਾਂ-

ਭੀੜ-:

ਉੱਤਰ ਲਈ ਕੁਝ ਦੇਰ ਮੈਂ ਰੁਕਦਾਂ; ਫਿਰ ਬੋਲਾਂਗਾ।

ਬਰੁਟਸ-:

ਨਹੀਂ ਬਰੁਟਸ! ਕੋਈ ਨਹੀਂ ਐਸਾ।

ਫਿਰ ਤਾਂ ਮੈਂ ਨਾਰਾਜ਼ ਨਹੀਂ ਕੀਤਾ ਕੋਈ।

ਮੈਂ ਸੀਜ਼ਰ ਨਾਲ ਕੁਝ ਨਹੀਂ ਕੀਤਾ,

ਜੋ ਨਾ ਕਰੋਂ ਤੁਸੀਂ ਮੇਰੇ ਨਾਲ:

ਸੰਸਦ ਵਿੱਚ ਹੈ ਪਿਆ ਰਜਿਸਟਰ,

ਜਿਸ ਵਿੱਚ ਸਭ ਕੁਝ ਲਿਖਿਐ

ਸ਼ਾਨ ਉਹਦੀ ਚ ਘੱਟ ਨਹੀਂ ਲਿਖਿਆ,

ਜਿੱਥੇ ਹੱਕ ਬਣਦਾ ਸੀ ਉਹਦਾ,

ਨਾਂ ਹੀ ਘਟਾਏ ਦੋਸ਼ ਉਸਦੇ,

ਜਿਨ ਕਰਕੇ ਉਹ ਮਰਿਐ ।

ਆਹ ਆਉਂਦੀ ਹੈ ਲਾਸ਼ ਉਸਦੀ,

ਮਾਰਕ ਐਨਟਨੀ ਸੋਗੀ ਬਣਿਐ।

-ਸੀਜ਼ਰ ਦੀ ਲਾਸ਼ ਲੈਕੇ ਐਨਟਨੀ

ਤੇ ਹੋਰ ਬੰਦੇ ਆਉਂਦੇ ਹਨ-

ਭਾਵੇਂ ਕੋਈ ਹੱਥ ਨਹੀਂ ਉਹਦਾ

ਏਸ ਕਤਲ ਦੇ ਅੰਦਰ

ਫਿਰ ਵੀ ਪਰਜਾ ਤੰਤਰ ਦੇ ਵਿੱਚ

ਮਹਿਡੂਜ਼ ਹੈ ਪਦਵੀ ਉਹਦੀ,

ਉਹ ਪਦਵੀ ਜੋ ਕੌਣ ਨਹੀਂ ਚਾਹੁੰਦਾ

ਏਸ ਭੀੜ ਦੇ ਅੰਦਰ?

ਇਹ ਕਹਿਕੇ ਮੈਂ ਖਿਮਾ ਮੰਗੂਗਾ;-

ਜੇ ਕਦੇ ਦੇਸ਼ ਨੇ ਮੰਗੀ ਜਾਨ

ਉਹੀ ਖੰਜਰ ਘੁਸੇੜ੍ਹ ਛਾਤੀ,

ਸੋਹਣੇ ਰੋਮ ਦੀ ਖਾਤਰ

ਜੀਹਨੇ ਲੈ ਲਈ ਯਾਰ ਮੇਰੇ ਦੀ ਜਾਨ।

ਜੀਓ, ਬਰੁਟਸ! ਜਿੰਦਾਬਾਦ, ਜਿੰਦਾਬਾਦ!

ਜੈ ਜੈਕਾਰ ਕਰੋ ਏਸ ਦੀ,

ਘਰ ਥਾਈਂ ਕੱਢੋ ਵਿਜੇ ਜਲੂਸ।

ਬਣਾਓ ਮੂਰਤੀ ਇਹਦੀ,

ਇਹਦੇ ਪੁਰਖਿਆਂ ਕੋਲ।

ਭੀੜ-:

ਸ਼ਹਿਰੀ-੧-:

ਸ਼ਹਿਰੀ-੨-:

ਸ਼ਹਿਰੀ-੩-:  
 ਸ਼ਹਿਰੀ-੪-:  
 ਸ਼ਹਿਰੀ -੧-:  
 ਬਰੂਟਸ-:  
 ਸ਼ਹਿਰੀ-੨-:  
 ਸ਼ਹਿਰੀ-੧-:  
 ਬਰੂਟਸ-:  
 ਸ਼ਹਿਰੀ-੧-:  
 ਸ਼ਹਿਰੀ-੨-:  
 ਐਨਟਨੀ-:  
 ਸ਼ਹਿਰੀ-੪-:  
 ਸ਼ਹਿਰੀ-੩-:  
 ਸ਼ਹਿਰੀ-੪-:

ਸੀਜ਼ਰ ਦੀ ਇਹਨੂੰ ਪਦਵੀ ਦੇਵੇ।  
 ਸੀਜ਼ਰ ਨਾਲੋਂ ਕਿਤੇ ਚੰਗੇ ਗੁਣਾਂ ਦਾ ਮਾਲਕ,  
 ਇਹਨੂੰ ਉਹਦਾ ਮੁਕਟ ਪਹਿਨਾਓ।  
 ਮੋਹਿਆਂ ਉਤੇ ਚੁੱਕ ਲੈ ਚੱਲੀਏ  
 ਘਰ ਉਹਦੇ ਨੂੰ, ਕਰਦੇ ਜੈ ਜੈਕਾਰ।  
 ਓ, ਮੇਰੇ ਹਮਵਤਨੋ!-  
 ਸਾਂਤ ਹੋ! ਬਰੂਟਸ ਬੋਲੇ, ਸੁਣੋ ਓਸ ਨੂੰ।  
 ਸਾਂਤ, ਹੋ!  
 ਭਲਿਓ ਮੇਰੇ ਦੇਸਵਾਸੀਓ!  
 ਕੱਲਾ ਈ ਮੈਨੂੰ ਜਾਣ ਦਿਓ  
 ਮੇਰੀ ਖਾਤਰ ਰੁਕ ਜੋ ਅੈਥੇ,  
 ਐਨਟਨੀ ਦੀ ਹੁਣ ਗੱਲ ਸੁਣੋ;  
 ਸੀਜ਼ਰ ਦੀ ਦੇਹ ਨੂੰ ਮਾਣ ਦਿਓ,  
 ਅਮਰ ਕਹਾਣੀ ਸੁਣੋ ਸੀਜ਼ਰ ਦੀ,  
 ਐਨਟਨੀ ਨੂੰ ਵੀ ਮਾਣ ਦਿਓ;  
 ਅਸੀਂ ਆਗਿਆ ਦਿੱਤੀ ਇਹਨੂੰ,  
 ਗੱਲ ਕਹਿਣ ਦੀ ਆਪਣੀ,  
 ਕੋਈ ਨਾਂ ਜਾਇਓ ਏਥੋਂ  
 ਜਿੰਨਾਂ ਚਿਰ ਉਹ ਬੋਲੇ,  
 ਮੈਂ ਕੱਲਾ ਈ ਜਾਉਂ ਏਥੋਂ  
 ਮੰਨੋ ਗੁਜ਼ਾਰਸ਼ ਮੇਰੀ।  
 ਰੁਕ ਜੋ ਸਾਰੇ; ਆਓ ਸੁਣੀਏ  
 ਕੀ ਐਨਟਨੀ ਆਖੋ।  
 ਚੜ੍ਹਓ ਓਹਨੂੰ ਫੇਰ ਮੰਚ ਤੇ,  
 ਅਸੀਂ ਸੁਣਾਂਗੇ ਉਹਦੀ ਗੱਲ;  
 ਕੁਲਿਨ ਐਨਟਨੀ! ਚੜ੍ਹੋ ਮੰਚ ਤੇ, ਆਜੋ ਅੱਗੇ।  
 ਬਰੂਟਸ ਦਾ ਸਦਕਾ! ਰਹਾਂ ਰਿਣੀ ਤੁਹਾਡਾ।  
 -ਮੰਚ ਤੇ ਚੜ੍ਹਦਾ ਹੈ-  
 ਕੀ ਆਖੇ ਇਹ ਬਰੂਟਸ ਬਾਰੇ?  
 ਉਹ ਕਹਿੰਦਾ ਬਰੂਟਸ ਦਾ ਸਦਕਾ,  
 ਰਿਣੀ ਹੈ ਸਾਡਾ ਸਾਰਿਆਂ ਦਾ।  
 ਚੰਗਾ ਰਹੂ ਬਰੂਟਸ ਬਾਰੇ  
 ਗੱਲ ਕਰੇ ਨਾ ਕੋਈ ਮਾੜੀ।

ਸ਼ਹਿਰੀ-੧-:

ਇਹ ਸੀਜ਼ਰ ਸੀ ਬੜਾ ਹੀ ਜਾਲਮਾ।

ਸ਼ਹਿਰੀ-੩-:

ਨਾਂ, ਨਾਂ! ਇਹ ਤਾਂ ਗੱਲ ਹੈ ਪੱਕੀ,

ਮਿਹਰ ਹੋਈ ਹੈ ਸਾਡੇ ਉਤੇ,

ਰੋਮ ਦਾ ਉਸ ਤੋਂ ਖਹਿੜਾ ਛੁੱਟਿਆ।

ਸ਼ਹਿਰੀ-੨-:

ਸ਼ਾਂਤ! ਆਓ ਸੁਣੀਏ ਕੀ ਕਹਿ ਸਕਦੇ ਐਨਟਨੀ।

ਐਨਟਨੀ-:

ਭਲਿਓ ਰੋਮਵਾਸੀਓ!-

ਸ਼ਹਿਰੀ-:

ਸ਼ਾਂਤੀ, ਹੋ! ਸੁਣੋ ਉਸ ਨੂੰ।

ਐਨਟਨੀ-:

ਦੋਸਤੋ, ਰੋਮਨੋ, ਦੇਸਵਾਸੀਓ! ਗੱਲ ਸੁਣੋ ਸਭ ਮੇਰੀ

ਆਇਆਂ ਮੈਂ ਸੀਜ਼ਰ ਦਫਨਾਣ,

ਗੁਣ ਗੋਣ ਨਹੀਂ ਆਇਆ ਉਹਦੇ।

ਮੰਦੇ ਕਰਮ ਜੋ ਬੰਦੇ ਕਰਦੇ,

ਉਹਨਾਂ ਮਗਰੋਂ ਜੀਂਦੇ ਰਹਿੰਦੇ

ਪਰ ਅਕਸਰ ਚੰਗਿਆਈ

ਦਫਨ ਹੋ ਜਾਵੇ ਹੱਡੀਆਂ ਨਾਲ,

ਹੋਣ ਦਿਓ ਬੱਸ ਏਹੀ ਸੀਜ਼ਰ ਨਾਲ।

ਭੱਦਰ ਬਰੂਟਸ ਦੱਸਿਆ ਤੁਹਾਨੂੰ,

ਸੀਜ਼ਰ ਸੀ ਆਕਾਂਖਿਆਵਾਨ:

ਜੇ ਏਦਾਂ ਈ ਹੁੰਦਾ,

ਖਤਰਨਾਕ ਹੋਣਾ ਸੀ ਦੋਸ਼;

ਬਰੂਟਸ ਅਤੇ ਸਾਥੀ ਉਹਦੇ

ਇਜ਼ਤਦਾਰ ਤੇ ਮਾਨਯੋਗ ਨੇ ਸਾਰੇ;

ਉਹਨਾਂ ਦੀ ਆਗਿਆ ਦੇ ਨਾਲ,

ਆਇਆਂ ਏਥੇ,

ਸੀਜ਼ਰ ਨੂੰ ਸ਼ਰਧਾਂਜਲੀ ਦੇਣ;

ਉਹ ਸੀ ਮਿੱਤਰ ਮੇਰਾ,

ਵਫਾਦਾਰ ਤੇ ਅਦਲੀ ਬੜਾ ਸੀ ਮੇਰੇ ਨਾਲ।

ਪਰ ਬਰੂਟਸ ਕਹਿੰਦੇ ਉਹ

ਆਕਾਂਖਿਆਵਾਨ ਸੀ-

ਤੇ ਬਰੂਟਸ ਇਜ਼ਤਦਾਰ ਹੈ ਵੱਡਾ!

ਕਿੰਨੇ ਬੰਦੀ ਬੰਨ੍ਹ ਲਿਆਂਦੇ ਸੀ ਸੀਜ਼ਰ ਨੇ ਰੋਮ,

ਕਿੰਨੇ ਭਰੇ ਖਜ਼ਾਨੇ ਉਹਨੇ ਸੋਨੇ ਚਾਂਦੀ ਨਾਲ,

ਧਨ ਦੌਲਤ ਜੋ ਮਿਲਿਆ ਰੋਮ ਨੂੰ,

ਉਨ੍ਹਾਂ ਫਰੋਤੀਆਂ ਬਦਲੇ;

ਕੀ ਇਹ ਸਭ ਕੁੱਝ ਲੱਗਿਆ ਸਾਨੂੰ,  
ਆਕਾਂਖਿਆ ਸੀਜ਼ਰ ਦੀ?  
ਰੋਇਆ ਕਦੇ ਗਰੀਬ ਜੇ ਕੋਈ,  
ਹੰਡੂ ਸੀਜ਼ਰ ਦੇ ਵੱਗੇ:  
ਆਕਾਂਖਿਆ ਤਾਂ ਬਣੀ ਹੋਣੀ ਸੀ  
ਪੱਥਰ ਵਰਗੀ ਠੋਸ;  
ਬਰੂਟਸ ਤਾਂ ਪਰ ਮਾਨਯੋਗ ਹੈ  
ਵੱਡੀ ਇਜ਼ਤ ਵਾਲਾ!  
ਤੁਸਾਂ ਸਾਰਿਆਂ ਵੇਖਿਆ ਹੋਸੀ  
ਉਪਜ-ਦੇਵ ਦੇ ਅਵਸਰ ਉਤੇ  
ਤਿੰਨ ਵਾਰ ਠੁਕਰਾਇਆ ਉਹਨੇ  
ਸ਼ਾਹੀ ਤਜ ਜੋ ਪੇਸ਼ ਮੈਂ ਕੀਤਾ:  
ਕੀ ਇਹੀ ਸੀ ਆਕਾਂਖਿਆ ਉਹਦੀ?  
ਫਿਰ ਭੀ ਕਹੋ ਬਰੂਟਸ  
ਸੀਜ਼ਰ ਸੀਗਾ ਬੜਾ ਆਕਾਂਖਿਆਵਾਨ!  
ਤੇ ਇਸ ਵਿੱਚ ਸੱਕ ਨਹੀਂ ਹੈ ਕੋਈ,  
ਬਰੂਟਸ ਤਾਂ ਹੈਸੀ ਮਾਨਯੋਗ ਤੇ ਇਜ਼ਤਵਾਨ!  
ਮੈਂ ਬੋਲਦਾਂ ਏਸ ਮੰਚ ਤੋਂ  
ਜੋ ਮੈਂ ਨਿੱਜੀ ਤੌਰ ਤੇ ਜਾਣਾਂ  
ਝੂਠਾ ਕਰਨ ਬਰੂਟਸ ਤਾਈਂ  
ਮੈਂ ਨਹੀਂ ਆਇਆ ਏਥੇ।  
ਯਾਦ ਕਰੋ ਜਦ ਸਾਰੀ ਜੰਤਾ  
ਪਿਆਰ ਸੀ ਕਰਦੀ ਉਹਨੂੰ,  
ਕੋਈ ਤਾਂ ਕਾਰਨ ਅਵੱਸ਼ ਹੋਊਗਾ  
ਕਿਉਂ ਕਰਦੇ ਸੀ ਏਦਾਂ,  
ਪਰ ਹੁਣ ਉਹ ਕਾਰਨ ਕਿਹੜਾ,  
ਰੋਕ ਰਿਹੈ ਜੋ ਅੱਜ ਤੁਹਾਨੂੰ,  
ਰੋਣ ਧੋਣ ਤੇ ਸੋਗ ਮਨਾਉਣੋਂ  
ਅਰਥੀ ਉਹਦੀ ਉੱਤੇ।  
ਆਹ, ਓ ਸੂਝ ਬੂਝ ਤੇ ਤਰਕ ਸਿਆਣਪ!  
ਖੋਗਈ ਕਿੱਥੇ ਸਾਡੀ  
ਹਰਨਾਂ ਦੇ ਜਾਂ ਚੜ੍ਹ ਗਈ ਸਿੰਗੀਂ,  
ਜਾਂ ਨਿਰਦਈ ਹੈਵਾਨਾਂ ਖਾਹਦੀ;

ਤੇ ਫਿਰ ਵਿਵੇਕ ਮਨੁੱਖਤਾ ਵਾਲਾ  
 ਖੋ ਗਿਆ ਜਾ ਕੇ ਕਿੱਥੇ?  
 ਸੀਜ਼ਰ ਦੇ ਤਾਬੂਤ ਚ ਹੋਇਆ  
 ਹਿਰਦਾ ਮੇਰਾ ਬੰਦ,  
 ਓਨਾਂ ਚਿਰ ਮੈਨੂੰ ਰੁਕਣਾ ਪੈਂਹੈ  
 ਜਦ ਤੱਕ ਮੁੜ ਨਾ ਆਵੇ।  
 ਮੈਨੂੰ ਲਗਦੈ ਵਜ਼ਨ ਬੜਾ ਹੈ, ਜੋ ਇਹ ਕਹਿੰਦੈ।  
 ਜੇ ਤੂੰ ਠੀਕ ਵਿਚਾਰੋਂ ਮਾਮਲਾ,  
 ਲਗਦੈ ਸੀਜ਼ਰ ਨਾਲ ਧੱਕਾ ਹੋਇਆ।  
 ਹੈ ਨਹੀਂ ਧੱਕਾ ਹੋਇਆ ਮਾਲਕੋ?  
 ਡਰ ਲਗਦੈ ਕੋਈ ਓਉੰ ਭੈੜਾ  
 ਹੁਣ ਸੰਭਾਲੂ ਗੱਦੀ।  
 ਸੁਣੀ ਗੱਲ ਤੁਸੀਂ ਓਸਦੀ?  
 ਤਾਜ ਠੁਕਰਾਇਆ ਉਹਨੇ ਤਿੰਨ ਵਾਰ!  
 ਫਿਰ ਤਾਂ ਗੱਲ ਹੈ ਪੱਕੀ-  
 ਕਿੱਪਰੋਂ ਸੀ ਫਿਰ ਆਕਾਂਖਿਆਵਾਨ?  
 ਜੇ ਏਦਾਂ ਦੀ ਨਿਕਲੀ ਗੱਲ,  
 ਕਈਆਂ ਨੂੰ ਹੈ ਮਹਿੰਗੀ ਪੈਣੀ।  
 ਬੇਚਾਰੇ ਨੇ ਰੋ ਰੋ ਕੀਤੀਆ ਅੱਖਾਂ ਲਾਲ!  
 ਐਨਟਨੀ ਨਾਲੋਂ ਸਾਉ  
 ਕੋਈ ਨਹੀਂ ਪੂਰੇ ਰੋਮ ਦੇ ਅੰਦਰ।  
 ਸੁਣੋ ਜ਼ਰਾ ਹੁਣ ਹੋਰ ਕੀ ਕਹਿੰਦੇ;  
 ਬੋਲਣ ਲੰਗਿਐ ਉਹ।  
 ਉਹ ਸੀਜ਼ਰ ਜੀਹਦਾ ਇੱਕ ਇਸ਼ਾਰਾ  
 ਡੱਕਦਾ ਸਾਰੀ ਢੁਨੀਆ ਕਲੁ,  
 ਅੱਜ ਪਿਆ ਹੈ ਭੋਂ ਤੇ ਮਰਿਆ;  
 ਕੋਈ ਨਿਮਾਣਾ ਇਸ ਤੋਂ ਬਾਹਲਾ,  
 ਕਿਤੇ ਨਾ ਦਿੱਸੇ ਸੈਨੂੰ,  
 ਜੋ ਇਸ ਨੂੰ ਪ੍ਰਨਾਮ ਕਰੇ।  
 ਜੇ ਮਾਲਕੋ! ਸੈਂ ਕਰਾਂ ਇਰਾਦਾ  
 ਤੁਹਾਨੂੰ ਜੋਸ਼ ਦਲਾਵਾਂ,  
 ਗੁੱਸਾ ਭਰਾਂ ਤੁਹਾਡੇ ਅੰਦਰ,  
 ਬਗਾਵਤ ਰੋਮ ਕਰਾਵਾਂ,

ਸ਼ਹਿਰੀ-੧-:

ਸ਼ਹਿਰੀ-੨-:

ਸ਼ਹਿਰੀ-੩-:

ਸ਼ਹਿਰੀ-੪-:

ਸ਼ਹਿਰੀ-੧-:

ਸ਼ਹਿਰੀ-੨-:

ਸ਼ਹਿਰੀ-੩-:

ਸ਼ਹਿਰੀ-੪-:

ਐਨਟਨੀ-:

ਕੈਸੀਆਸ ਅਤੇ ਬਰੂਟਸ ਦਾ  
 ਫਿਰ ਹੋਵਾਂਗਾ ਮੈਂ ਦੋਸ਼ੀ-  
 ਕਿਉਂਕਿ ਉਹ ਤਾਂ ਇਜ਼ਤਦਾਰ ਨੇ,  
 ਮਾਨਯੋਗ, ਸਨਮਾਨਯੋਗ ਨੇ!  
 ਮੈਂ ਨਹੀਂ ਕਰਨਾ ਬੁਰਾ ਏਨ੍ਹਾਂ ਇਜ਼ਤਦਾਰਾਂ ਦਾ-  
 ਏਦੂੰ ਚੰਗੀ ਮੌਇਆਂ ਨਾਲ ਧਰੋਹ ਕਮਾ ਲਾਂ,  
 ਮਾੜਾ ਕਰ ਲਾਂ ਆਪਣੇ ਅਤੇ ਤੁਹਾਡੇ ਨਾਲ।  
 ਪਰ ਆਹ ਇੱਕ ਭੋਜਪੱਤਰ ਹੈ ਮੇਰੇ ਕੋਲ,  
 ਸੀਜ਼ਰ ਵਾਲੀ ਮੋਹਰ ਲੱਗੀ ਹੈ ਇਹਦੇ ਉੱਤੇ,  
 ਲੱਭੀ ਮੈਨੂੰ ਕਮਰੇ ਵਿੱਚ ਉਹਦੇ  
 ਇਹ ਵਸੀਅਤ ਸੀਜ਼ਰ ਦੀ:  
 ਅਵਾਮ ਦੇ ਕੇਵਲ ਕੰਨਾਂ ਖਾਤਰ  
 ਇਹ ਗਈ ਸੀ ਲਿੱਖੀ-  
 ਖਿਮਾ ਕਰੋ, ਪਰ ਨਹੀਂ ਇਰਾਦਾ  
 ਪੜ੍ਹਨ ਦਾ ਇਹਨੂੰ ਏਥੇ;-  
 ਸੀਜ਼ਰ ਦੇ ਲੋਕੀ ਜਖਮ ਚੁੰਮਣਗੇ,  
 ਲਹੂ ਪਵਿੱਤਰ ਲਾਣ ਰੁਮਾਲੀਂ,  
 ਦੋ ਕਰ ਜੋੜ ਵਾਲ ਮੰਗਣ ਗੇ,  
 ਯਾਦਗਾਰ ਸੰਭਾਲਣ ਖਾਤਰ,  
 ਵਕਤ ਆਖਰੀ ਕਰਨ ਵਸੀਅਤ  
 ਔਲਾਦਾਂ ਦੇ ਨਾਂ,  
 'ਏਸ ਅਮੀਰ ਵਿਰਸੇ ਦੀ ਕਰਿਓ  
 ਪੁਸਤਾਂ ਤੀਕ ਨਿਗਰਾਨੀ'।

ਸਹਿਰੀ-8:

ਭੀੜ:-

ਐਨਟਨੀ:-

ਸੁਣੀ ਅਸੀਂ ਹੈ ਇਹ ਵਸੀਅਤ,  
 ਪੜ੍ਹੋ ਏਸ ਨੂੰ ਮਾਰਕ ਐਨਟਨੀ!  
 ਵਸੀਅਤ, ਅਸੀਂ ਸੁਣਾਂਗੇ  
 ਇਹ ਵਸੀਅਤ ਸੀਜ਼ਰ ਦੀ।  
 ਸ਼ਾਂਤ ਹੋ ਜੋ, ਸਬਰ ਕਰੋ, ਮੇਰੇ ਸਾਊ ਸਿੱਤਰੋ!  
 ਇਹ ਮੈਨੂੰ ਨਹੀਂ ਪੜ੍ਹਨੀ ਚਾਹੀਦੀ:  
 ਮੁਨਾਸਬ ਨਹੀਂ ਮੈਂ ਦੱਸਾਂ ਤੁਹਾਨੂੰ,  
 ਸੀਜ਼ਰ ਕਿੰਨਾ ਪਿਆਰ ਸੀ ਕਰਦਾ  
 ਇਸ ਜੰਤਾ ਨੂੰ, ਜੋ ਅੱਜ ਏਥੇ ਕੱਠੀ ਹੋਈ;  
 ਨਾਂ ਤੁਸੀਂ ਪੱਥਰ ਨਾਂ ਹੀ ਲੱਕੜ,

ਹੱਡ ਮਾਸ ਦੇ ਬੰਦੇ ਸਾਰੇ,  
 ਸੁਣਕੇ ਬੋਲ ਵਸੀਅਤ ਵਾਲੇ,  
 ਕਰੋਧ ਜੁਆਲਾ ਭੜਕ ਉੱਠੂਗੀ,  
 ਲਾਲ ਸੁਹੀਆਂ ਅੱਖਾਂ ਹੋ ਜਾਵਣ,  
 ਰੋਹ ਦੀ ਬਿਜਲੀ ਕੜਕ ਉੱਠੂਗੀ।  
 ਬਦਲਾ ਲੈਣ ਲਈ ਪਾਗਲ ਹੋਕੇ  
 ਫਿਰੋਂਗੇ ਤਾਂਡਵ ਨੱਚਦੇ।  
 ਚੰਗਾ ਰਹੂ ਪਤਾ ਨਾ ਲੱਗੇ,  
 ਆਪ ਤੁਸੀਂ ਹੋਂ ਵਾਰਸ ਉਹਦੇ;  
 ਲੱਗ ਗਿਆ ਤੇ ਕੀ ਹੋਵੇਗਾ?  
 ਬੱਸ ਉਹ ਰੱਬ ਹੀ ਜਾਣੇ!

ਸ਼ਹਿਰੀ-੪-:

ਪੜ੍ਹੋ, ਅਸੀਂ ਸੁਣਾਂਗੇ ਵਸੀਅਤ ਸੀਜ਼ਰ ਦੀ;

ਮਾਰਕ ਐਨਟਨੀ ਪੜ੍ਹੋ ਏਸ ਨੂੰ।

ਐਨਟਨੀ-:

ਸਬਰ ਕਰੋਂਗੇ ਜ਼ਰਾ? ਜ਼ਰਾ ਰੁਕੋਂਗੇ?

ਗਲਤੀ ਹੋ ਗਈ ਮੈਥਿੰ,

ਕਾਹਲਾ ਜ਼ਰਾ ਪੈਗਿਆ ਮੈਂ;

ਡਰ ਹੈ ਮੈਨੂੰ ਧਰੋਹ ਕੀਤੈ ਮੈਂ

'ਇਜ਼ਤਦਾਰ' ਲੋਕਾਂ ਦੇ ਨਾਲ

ਖੰਜਰ ਜਿਨ੍ਹਾਂ ਦੇ ਉਤਰੇ ਗਏ ਸੀ

ਸੀਜ਼ਰ ਦੀ ਛਾਤੀ ਦੇ ਪਾਰ;

ਡਰ ਮੈਨੂੰ ਬੜਾ ਹੈ ਲਗਦਾ, ਕੰਬੇ ਜੁੱਸਾ ਮੇਰਾ।

ਕਿਹੋ ਜਹੋ ਉਹ 'ਇਜ਼ਤਦਾਰ'?

ਉਹ ਤਾਂ ਬੱਸ ਸੀਗੇ ਗੱਦਾਰ!

ਵਸੀਅਤ ਕਿੱਥੇ?

ਵਸੀਅਤ ਕੱਢੋ, ਪੜ੍ਹੋ ਓਸ ਨੂੰ।

ਖੂਨੀ ਤੇ ਖਲਨਾਇਕ ਸਨ ਉਹ;

ਵਸੀਅਤ ਕੱਢ ਤੂੰ, ਪੜ੍ਹ ਵਸੀਅਤ।

ਸ਼ਹਿਰੀ-੪-:

ਮਜ਼ਬੂਰ ਜੇ ਕੀਤੈ ਪੜ੍ਹਨ ਤੇ ਮੈਨੂੰ;

ਘੋਰ ਲਵੇ ਸੀਜ਼ਰ ਦੀ ਲਾਸ,

ਕਰਾਵਾਂ ਦਰਸ ਤੁਹਾਨੂੰ ਉਹਦੇ,

ਜਿਸ ਲਿਖਿਆ ਇਹ ਪਰਚਾ-

ਉੱਤਰਾਂ ਮੰਚੋਂ ਥਲੇ? ਹੈ ਇਜਾਜ਼ਤ ਤੁਹਾਡੀ?

ਭੀੜ-:

ਆ ਜਾ ਥਲੇ, ਉੱਤਰ ਆ ਤੂੰ।

ਸ਼ਹਿਰੀ-੨-:

ਸ਼ਹਿਰੀ-੩-:

ਸ਼ਹਿਰੀ-੪-:

ਸ਼ਹਿਰੀ-੧-:

ਸ਼ਹਿਰੀ-੨-:

ਐਨਟਨੀ-:

ਭੀੜ-:

ਐਨਟਨੀ-:

ਊੱਤਰ ਹੇਠਾਂ।

ਆਗਿਆ ਜ਼ਰੂਰ ਮਿਲ੍ਹਗੀ ਤੈਨੂੰ।

ਗੋਲ ਬਣਾਓ ਘੇਰਾ, ਆ ਜੋ ਲਾਗੇ।

ਤਾਬੂਤ ਤੋਂ ਜ਼ਰਾ ਹਟਕੇ,

ਲਾਸ਼ ਤੋਂ ਜ਼ਰਾ ਹਟਕੇ।

ਐਨਟਨੀ ਨੂੰ ਜ਼ਰਾ ਦੇਵੇ ਥਾਂ

ਉਤੱਮ ਕੁਲ, ਅਤੀ ਭੱਦਰ ਜਿਹੜਾ।

ਨਾਂ, ਨਾਂ, ਐਨੀ ਭੜਕ ਕਰੋ ਨਾਂ ਦੁਆਲੇ ਮੇਰੇ,

ਹਟਕੇ ਜ਼ਰਾ ਖਲੋਵੋ।

ਕੁਕ ਜੋ ਪਿੱਛੇ, ਪਿੱਛੇ ਹਟ ਜੋ, ਦੇਵੇ ਥਾਂ।

ਅੱਖੀਆਂ ਵਿੱਚ ਜੇ ਹੈਸੀ ਪਾਣੀ,

ਹੰਡੂਆਂ ਦੀ ਹੁਣ ਕਰੋ ਤਿਆਰੀ;

ਆਹ ਪਹਿਰਨ ਤੁਸੀਂ ਸਾਰੇ ਪਛਾਣੋਂ,

ਪਰ ਮੈਨੂੰ ਯਾਦ ਉਹ ਸਮਾਂ ਵੀ

ਤੰਬੂ ਚ ਅਪਣੇ ਪਹਿਨਿਆ ਸੀਜ਼ਰ ਨੇ

ਜਦ ਇਹ ਪਹਿਲੀ ਵਾਰੀਂ,

ਗਰਮੀ ਦੀ ਇੱਕ ਸ਼ਾਮ ਸੀ,

ਉਸ ਦਿਨ 'ਨਰਵੀ' ਸੀ ਉਸ ਜਿੱਤੀ:

ਆਹ ਉਹੀ ਹੈ ਥਾਂ ਜਿੱਥੇ

ਕੈਸੀਅਸ ਮਾਰਿਆ ਖੰਜ਼ਰ;

ਤੇ ਐਥੇ ਵੇਖੋ ਪਾੜ ਪਾਇਆ ਏ ਕਿੱਡਾ

ਕਾਸਕਾ ਜਹੋ ਹਾਸਦ ਨੇ;

ਇਹ ਕਾਰੀ ਜ਼ਖਮ ਬਰੂਟਸ ਦਿੱਤਾ,

ਜੋ ਸੀ ਬੁਹਤ ਪਿਆਰਾ ਮਿੱਤਰ,

ਮਾਰ ਕੇ ਖੰਜ਼ਰ ਜਦ ਬਾਹਰ ਖਿੱਚਿਆ,

ਰੱਤ ਸੀਜ਼ਰ ਦੀ ਦੌੜੀ ਬਾਹਰ

ਵਿਸ਼ਵਾਸ ਨਾ ਹੋਇਆ,

ਦੌੜੀ ਸੱਕ ਨਿਵਾਰਨ,

ਸੱਚੀਂ ਸੱਟ ਬਰੂਟਸ ਮਾਰੀ?

ਦੁਨੀਆਂ ਜਾਣੈ ਬਰੂਟਸ ਹੈਸੀ

ਫਰਿਸਤਾ ਇਸ ਸੀਜ਼ਰ ਦਾ!

ਆਹ, ਓ ਦਿਉਤਿਓ! ਤੁਸੀਂ ਜਾਣਦੇ,

ਇਨਸਾਫ਼ ਤੁਸੀਂ ਹੀ ਕਰਨਾ

ਕਿੰਨਾ ਨੇੜਲਾ ਬਰੂਟਸ ਹੈਸੀ,  
 ਕਿੰਨਾ ਪਿਆਰਾ ਸੀ ਸੀਜ਼ਰ ਨੂੰ,  
 ਤੁਹਾਡੋਂ ਬਿਹਤਰ ਕੌਣ ਜਾਣਦਾ,  
 ਤੁਸੀਂ ਹੋ ਅੰਤ੍ਰਯਾਮੀ।  
 ਅੱਤ ਬੇਰਹਿਮ,ਬੇਕਿਰਕ ਵਾਰ ਸੀ  
 ਜੋ ਬਰੂਟਸ ਨੇ ਕੀਤਾ,  
 ਤੱਕਿਆ ਜਦ ਮਹਾਨ ਸੀਜ਼ਰ ਨੇ  
 ਉਲਰਿਆ ਬਾਜੂ ਉਹਦਾ  
 ਅਕਿਰਤਘਣਤਾ ਦਾ ਵੱਜਾ ਧੱਕਾ,  
 ਗੱਦਾਰ ਬਾਹਵਾਂ ਤੋਂ ਤਕਤਾ  
 ਹਾਰ ਗਿਆ ਉਹ ਡਿੱਗਾ ਭੋਂ ਤੇ,  
 ਮੁੜਕੇ ਉੱਠ ਨ੍ਹੀ ਸਕਿਆ:  
 ਅੱਤ ਸਕਤੀਵਰ ਹਿਰਦਾ ਉਹਦਾ,  
 ਫੁੱਟਿਆ ਮਾਰ ਭੜਕਾ,  
 ਸ਼ਰਮ ਦੇ ਮਾਰੇ ਮੁੰਹ ਢਕਿਆ ਸੀ  
 ਚੋਗੇ ਦੇ ਲੜ ਥੱਲੇ,  
 ਧੌਂਪੀ ਦੇ ਬੁੱਤ ਲਾਗੇ ਡਿੱਗਾ,  
 ਰੱਤ ਜੀਹਦੇ ਚੋਂ ਵੱਗੇ-  
 ਸੀਜ਼ਰ ਬੜਾ ਮਹਾਨ ਓਹ ਲੋਕੋ!  
 ਅਕਿਰਤਘਣਤਾ ਦੀ ਬਲੀ ਚੜ੍ਹ ਗਿਆ।  
 ਆਹ, ਓ ਹਮਵਤਨੋ! ਅਚਰਜ ਕਿੱਡੀ  
 ਜਿੱਤ ਸੀ ਏਹੋ, ਕਿੱਡੀ ਅਚਰਜ ਹਾਰ!  
 ਮੈਂ ਤੇ ਤੁਸੀਂ ਸਭ ਚਿੱਤ ਹੋਗਏ  
 ਉਸ ਪਲ ਸੀਜ਼ਰ ਨਾਲ!  
 ਤੇ ਰਹੀ ਪਣਪਦੀ ਬਗਾਵਤ ਖੂਨੀ  
 ਸਾਡੀਆ ਲਾਸ਼ਾਂ ਉੱਤੇ।  
 ਆਹ, ਓ ਲੋਕੋ! ਤਰਸ ਦੇ ਹੰਡੂ  
 ਛਲਕ ਪਏ ਨੇ ਤੁਹਾਡੇ ਅੱਖੀਂ?  
 ਇਹ ਮਿਹਰਾਂ ਦੇ ਮੌਤੀ ਸੋਹਣੇ,  
 ਪਲਕਾਂ ਉੱਤੇ ਤਰਦੇ-  
 ਮਿਹਰਾਂ ਵਾਲਿਓ! ਕਿਉਂ ਰੋਂਦੇ ਹੋ ਭੁੱਬੀਂ ਭੁੱਬੀਂ?  
 ਹਾਲੀਂ ਤਾਂ ਤੁਸੀਂ ਬੱਸ ਵੇਖਿਐ  
 ਸੀਜ਼ਰ ਦਾ ਪੈਹਰਾਵਾ ਜਖਮੀ:

आह वेष्ये हुण, आह पिआ है मरीर  
 कॅटिआ, वॅदिआ गँदारां दे हँसीं ।  
**महिरी-१-:**  
**महिरी-२-:**  
**महिरी-३-:**  
**महिरी-४-:**  
**महिरी-१-:**  
**महिरी-२-:**  
**ऐनटनी-:**  
**महिरी-१-:**  
**महिरी-२-:**  
**ऐनटनी-:**  
 आह! किंना तरसयेग है मध कुँड ऐषे-  
 आह, ओ कुलीन सीजर!  
 आह, ओ! किंना ग्रमगीन,  
 किंना रंजीदा पल है एरो!-  
 ओ गँदारो! ओ बदमासो!-  
 हाए, किंना खुनी इह नजारा!  
 बदला लवांगो: बदला,-मुळे पिछे,-लऱ्हे,-  
 लावे अंगां,-मारो-करो कडलि आम  
 ढऱ्हे नां इंक वी गँदार!  
 रुकौ, हमवडत्नो! ठहिरो जरा!  
 सांत रोसे, मुहें जरा, भँदर ऐनटनी बोले!  
 असीं मुहांगे उहदी, उह माडी अगवाई वरो;  
 जान वाचांगे उहदी खातर।  
 चंगे मिंतरो, मिंठे यारो!  
 अचानक देस बगावड खातर  
 नां भडकावां तुहानुं;  
 जीहनां बंदिआं कारा कीडा  
 बऱ्हे ही इज्जतदार ने उह;-  
 किहडा निंजी रंज उलुं ठुं  
 नाल मी ऐहदे-मैं नां जाणां,  
 जिस तें उह मजबूर रोए  
 ते कर दिंडा इह काला कारा,  
 फिर वी 'इज्जतदार' बऱ्हे ने!  
 इसे लाई तां मऱ्क नहीं मैनुं,  
 देवण गे जवाब उह तुहानुं,  
 दऱ्हण गे मध कारन।  
 मैं ऐषे नी आइआ यारो!  
 तुहाडे दिल पसीजण,  
 मैं नहीं बरुटस वरगा वकता;  
 परंतु तुसीं जाणदे मैनुं  
 सिंया, सऱ्हा, खरुवा बंदा

ਮਿੱਤਰਾਂ ਨੂੰ ਜੋ ਕਰੇ ਪਿਆਰ;  
 ਉਹ ਵੀ ਸਭ ਕੁਝ ਜਾਨਣ ਏਹੋ ਭਲੀ ਭਾਂਤ ਹੀ,  
 ਜੀਹਨਾਂ ਸੈਨੂੰ ਆਗਿਆ ਦਿੱਤੀ  
 ਤੁਹਾਨੂੰ ਸੰਬੋਧਨ ਦੀ।  
 ਨਾਂ ਹੀ ਅਕਲ ਨਾਂ ਕਾਬਲੀਅਤ ਹੈ,  
 ਨਾਂ ਸ਼ਬਦ ਨੇ ਮੇਰੇ ਕੋਲ  
 ਕਰਮ ਨਹੀਂ ਹੈ, ਕਥਨ ਨਹੀਂ ਹੈ,  
 ਨਾਂ ਇਜ਼ਹਾਰ ਦੀ ਸਕਤੀ  
 ਲਹੂ ਲੋਕਾਂ ਦਾ ਗਰਮਾ ਸੱਕਾ ਮੈਂ ਜੀਹਦੇ ਨਾਲ:  
 ਮੇਰੇ ਕੋਲ ਤਾਂ ਸਿੱਧੀ ਸਪਸ਼ਟ ਜੁਬਾਂ ਹੈ ਸੱਚੀ;  
 ਦੱਸਾਂ ਉਹੀ ਜੋ ਤੁਸੀਂ ਆਪ ਜਾਣਦੇ;  
 ਪਿਆਰੇ ਸੀਜ਼ਰ ਦੇ ਜਖਮ ਵਿਖਾਵਾਂ-  
 ਖੁੱਲ੍ਹੇ, ਗੁੰਗੇ ਮੂੰਹ ਬਿਚਾਰੇ  
 ਕਰਾਂ ਬੇਨਤੀ ਉਹਨਾਂ ਤਾਈਂ,  
 ਮੇਰੀ ਥਾਂ ਉਹ ਬੋਲਣ,  
 ਦੱਸਣ ਵਿੱਚਿਆ ਸਾਰੀ:  
 ਪਰ ਜੇ ਮੈਂ ਹੁੰਦਾ ਬਰੂਟਸ  
 ਤੇ ਬਰੂਟਸ ਐਨਟਨੀ ਹੁੰਦਾ;  
 ਐਨਟਨੀ ਫਿਰ ਅਜੇਹਾ ਹੁੰਦਾ  
 ਤੁਢਾਨ ਉਠਾਉਂਦਾ ਤੁਹਾਡੇ ਅੰਦਰ,  
 ਜੁਬਾਂ ਬਖਸ਼ਦਾ ਸੀਜ਼ਰ ਦੇ ਜਖਮਾਂ ਨੂੰ;  
 ਪੱਥਰਾਂ ਤਾਈਂ ਰੁਲਾ ਦੇਂਦੇ ਉਹ,  
 ਬਗਾਵਤ ਰੋਮ ਮਚਾ ਦੇਂਦੇ ਉਹ।

ਭੀੜ-:

ਸ਼ਹਿਰੀ-੧-:

ਸ਼ਹਿਰੀ-੩-:

ਐਨਟਨੀ-:

ਭੀੜ-:

ਐਨਟਨੀ-:

ਬਗਾਵਤ ਅਸੀਂ ਕਰਾਂਗੇ।

ਬਰੂਟਸ ਦਾ ਅਸੀਂ ਘਰ ਸਾੜਾਂ ਗੇ।

ਚਲੋ ਫੇਰ! ਆਓ ਸਾਜ਼ਸੀਆਂ ਨੂੰ ਕਰੀਏ ਕਾਬੂ।

ਗੱਲ ਤਾਂ ਮੇਰੀ ਮੁੱਕ ਲੈਣ ਦਿਓ,

ਹਾਲੀਂ ਤਾਂ ਮੈਂ ਬੋਲ ਰਿਹਾ ਹਾਂ।

ਸ਼ਾਂਤੀ ਹੋ! ਸ਼ਾਂਤੀ, ਸੁਣੋ ਐਨਟਨੀ ਕਹਿੰਦਾ ਕੀ ਏ;

ਅਤੀ ਭੱਦਰ ਐਨਟਨੀ ਬੋਲ ਰਿਹਾ ਹੈ-

ਨਹੀਂ ਮਿੱਤਰੋ! ਪਤਾ ਨਹੀਂ ਤੁਹਾਨੂੰ

ਕੀ ਕਰਨ ਤੁਸੀਂ ਹੋ ਚੱਲੋ:

ਅਫਸੋਸ ਹੈ ਸੈਨੂੰ ਤੁਹਾਨੂੰ ਪਤਾ ਨਹੀਂ ਹਾਲੀਂ,

ਜੰਤਾ ਦੇ ਇਸ ਮੋਹ ਪਿਆਰ ਦਾ,  
ਕਿਵੇਂ ਕਮਾਇਆ ਹੱਕ ਸੀਜ਼ਰ ਨੇ;  
ਆਓ ਫਿਰ ਮੈਂ ਦੱਸਾਂ ਤੁਹਾਨੂੰ—  
ਵਿਸ਼ਰ ਗਈ ਜੋ ਗੱਲ ਤੁਹਾਨੂੰ,  
ਜ਼ਿਕਰ ਕੀਤਾ ਮੈਂ ਇੱਕ ਵਸੀਅਤ ਬਾਰੇ।

ਭੀੜ-:

ਸੱਚੀ ਗੱਲ ਹੈ;-ਵਸੀਅਤ:-  
ਰੁਕ ਜੋ ਐਥੇ, ਤੇ ਸੁਣੋ ਵਸੀਅਤ।  
ਇਹ ਹੈ ਉਹ ਵਸੀਅਤ ਹੱਥ ਚ ਮੇਰੇ;  
ਸੀਜ਼ਰ ਦੀ ਮੋਹਰ ਵੀ ਲੱਗੀ ਇਹਦੇ ਉੱਤੇ;  
ਸੀਜ਼ਰ ਦਿੰਦੇ ਹਰ ਰੋਮਨ ਨੂੰ,  
ਰੋਮ ਦੇ ਵੱਖਰੇ ਵੱਖਰੇ ਹਰ ਵਾਸੀ ਨੂੰ  
ਪੰਝੱਤਰ ਪੰਝੱਤਰ ਸਿੱਕੇ ਪੂਰੇ-।

ਸ਼ਹਿਰੀ-੨-:

ਸੀਜ਼ਰ ਮਹਾਨ! ਜ਼ਿੰਦਾਬਾਦ-  
ਖੂਨ ਦਾ ਬਦਲਾ ਅਸੀਂ ਲਵਾਂਗੇ-  
ਅਸੀਂ ਲਵਾਂਗੇ-।

ਸ਼ਹਿਰੀ-੩-:

ਹਾਏ ਓ,ਸ਼ਾਹ ਸੀਜ਼ਰ!-

ਐਨਟਨੀ-:

ਟਾਈਬਰ ਦੇ ਇਸ ਕੰਢੇ ਵਾਲੇ  
ਨਵੇਂ ਲਗਾਏ ਬਾਗ ਜੋ ਉਹਨੇ,  
ਨਾਲੇ ਨਿੱਜੀ ਲਤਾ-ਕੰਜ ਤੇ  
ਸਾਰੀਆਂ ਅਪਣੀਆਂ ਸੈਰਗਾਹਾਂ ਵੀ,  
ਦਿੱਤੀਆਂ ਉਹਨੇ ਤੁਹਾਨੂੰ;  
ਕਰ ਦਿੱਤੀਆਂ ਮੌਰੂਸੀ ਤੁਹਾਡੇ ਨਾਂਅ;  
ਨਿੱਕੀਆ ਨਿੱਕੀਆਂ ਇਹ  
ਸਭ ਖੁਸ਼ੀਆਂ ਬਖਸ਼ੀਆਂ ਓਸ ਤੁਹਾਨੂੰ,  
ਖੁੱਲ੍ਹੀ ਹਵਾ ਚ ਮਨੋਰੰਜਨ ਹੋਵੇ, ਤਜ਼ਾ ਦਮ ਰਹਿ ਸੱਕੋਂ;  
ਆਹ ਸੀ ਸੀਜ਼ਰ, ਤੁਹਾਡਾ ਸੀਜ਼ਰ!  
ਹੈ ਕੋਈ ਉਹਦੇ ਵਰਗਾ ਹੋਰ?

ਸ਼ਹਿਰੀ-੧-:

ਕਦੇ ਨਹੀਂ ਤੇ ਕਿਤੇ ਨਹੀਂ ਹੋ ਸਕਦਾ ਹੋਰ।  
ਆਓ ਚੱਲੀਏ ਕੱਠੇ ਹੋਕੇ!  
ਸ਼ਮਸਾਨ ਸਾੜੀਏ ਸ਼ਰੀਰ ਓਸਦਾ,  
ਚੋਰੜਿਆਂ ਨਾਂ ਮਹਿਲ ਸਾੜੀਏ  
ਸਾਜ਼਼ਸ਼ੀਆਂ ਗੱਦਾਰਾਂ ਦੇ।  
ਚੱਕੋ ਅਰਥੀ, ਰਵਾਨਾ ਹੋਈਏ ਆਪਾਂ।

ਸ਼ਹਿਰੀ-੨- : ਜਾਓ ਕੋਈ ਅੱਗ ਲਿਆਓ।  
 ਸ਼ਹਿਰੀ-੩- : ਆਸਣ ਭੰਨੋ, ਬੈਂਚ ਤੋੜਦੋ।  
 ਸ਼ਹਿਰੀ-੪- : ਬੂਹੇ ਬਾਰੀਆਂ ਅਤੇ ਚੌਗਾਠਾਂ,  
                     ਭੰਨ ਲਿਆਓ ਜੋ ਸਾਹਵੇਂ ਆਵੇ।  
 -ਭੀੜ ਅਰਥੀ ਲੈਕੇ ਤੁਰ ਜਾਂਦੀ ਹੈ-  
 ਐਨਟਨੀ- : ਹੋਣ ਦਿਓ ਹੁਣ ਜਿਹੜੀ ਹੁੰਦੀ:  
                     ਓ ਸ਼ਰਾਰਤ!ਹੁਣ ਤੂੰ ਪਈ ਏਂ ਰਾਹ!  
                     ਫੜ ਜੋ ਤੂੰ ਹੁਣ ਰਸਤਾ ਫੜਨਾ।  
 -ਇੱਕ ਗਲਾਮ ਦਾ ਪ੍ਰਵੇਸ਼-  
        ਹੁਣ ਕੀ ਖਬਰ ਲਿਆਇਆ ਤੂੰ?  
 ਗੁਲਾਮ: ਔਕਟੇਵੀਅਸ ਤਾਂ, ਮਾਲਿਕ!  
                     ਰੋਮ ਪੁਜ ਗਿਐ ਪਹਿਲੋਂ ਹੀ।  
 ਐਨਟਨੀ- : ਕਿੱਥੇ ਹੈ ਉਹ।  
 ਗੁਲਾਮ: ਉਹ ਤੇ ਲੈਪੀਡਸ ਬੈਠੇ ਨੇ ਸੀਜ਼ਰ ਦੇ ਘਰ।  
 ਐਨਟਨੀ- : ਸਿੱਧਾ ਚੱਲਿਆਂ ਓਥੇ ਸੈਂ ਮਿਲਨ ਨੂੰ ਉਹਨੂੰ:  
                     ਮੈਂ ਚਾਹਿਆ ਉਹ ਆ ਗਿਆ,  
                     ਨਸੀਬ ਸਾਡੇ ਤੇ ਖੁਸ਼ ਨੇ,  
                     ਏਦਾਂ ਰਹੇ ਤਾਂ ਮਿਲਨ ਮੁਰਾਦਾਂ,  
                     ਕੁਝ ਵੀ ਮਿਲ ਸਕਦੈ-।  
 ਗੁਲਾਮ- : ਮੈਂ ਸੁਣਿਆ ਉਹ ਕਹਿੰਦਾ,  
                     ਬਰੂਟਸ ਅਤੇ ਕੈਸੀਅਸ ਕੋਲੋਂ  
                     ਛੁਟਕਾਰਾ ਰੋਮ ਨੇ ਪਾਇਆ;  
                     ਵਾਂਗ ਪਾਗਲਾਂ ਭੱਜ ਗਏ ਓਹ  
                     ਕੋਟ ਫਸੀਲੋਂ ਬਾਹਰ।  
 ਐਨਟਨੀ- : ਹੋ ਸਕਦੈ ਉਹ ਜਾਣ ਗਏ ਸੀ  
                     ਇੱਛਾ ਲੋਕਾਂ ਦੀ;  
                     ਪਤਾ ਲੱਗ ਗਿਆ ਹੋਸੀ  
                     ਕਿਵੇਂ ਮੈਂ ਭੀੜ ਉਕਸਾਈ।  
                     ਚੱਲ ਮਿਲਾ ਔਕਟੇਵੀਅਸ ਮੈਨੂੰ।  
                     -ਦੋਵੇਂ ਜਾਂਦੇ ਹਨ-

-ਸੀਨ-੩- ਰੋਮ ਸ਼ਹਿਰ ਦੀ ਇੱਕ ਗਲੀ-  
-ਪ੍ਰਵੇਸ਼ ਕਵੀ ਸਿੰਨਾ ਦਾ-

ਸਿੰਨਾ:-

ਰਾਤਿੰ ਮੈਨੂੰ ਸੁਪਨਾ ਆਇਆ  
ਮੈਂ ਭੋਜ ਸੀਜ਼ਰ ਨਾਲ ਕੀਤਾ,  
ਬਦਬਖਤੀ, ਬਦਸ਼ਗਨੀ ਵਾਲੇ  
ਕਈ ਸੁਪਨਦ੍ਰਿਸ਼ ਮੈਂ ਵੇਖੇ;  
ਜੀ ਨਹੀਂ ਕਰਦਾ ਬਾਹਰ ਫਿਰਨ ਨੂੰ,  
ਫਿਰ ਵੀ ਕੁੱਝ ਹੈ ਖਿੱਚੀਂ ਜਾਂਦਾ।

-ਪ੍ਰਵੇਸ਼ ਭੀੜ ਦਾ-

ਸ਼ਹਿਰੀ-੧:-

ਕੀ ਨਾਮ ਐ ਬਈ ਤੇਰਾ?

ਸ਼ਹਿਰੀ-੨:-

ਕਿੱਧਰ ਚੱਲਿਐ?

ਸ਼ਹਿਰੀ-੩:-

ਕਿੱਥੇ ਘਰ ਨੇ?

ਸ਼ਹਿਰੀ-੪:-

ਵਿਆਹਿਆ ਏਂ ਕਿ ਛੜਾ ਏਂ ਤੂੰ?

ਸ਼ਹਿਰੀ-੨:-

ਹਰ ਬੰਦੇ ਨੂੰ ਉੱਤਰ ਦੇ ਤੂੰ ਸਿੱਧਾ।

ਸ਼ਹਿਰੀ-੧:-

ਹਾਂ, ਬਿਲਕੁਲ ਸੰਖੇਪ।

ਸ਼ਹਿਰੀ-੪:-

ਹਾਂ, ਤੇ ਸਿਆਣਪ ਨਾਲ।

ਸ਼ਹਿਰੀ-੩:-

ਹਾਂ, ਤੇ ਸੱਚ ਬੋਲੇਂਗਾ ਤਾਂ ਰਹੋਂਗਾ ਚੰਗਾ।

ਸਿੰਨਾ:-

ਕੀ ਏ ਮੇਰਾ ਨਾਂ? ਕਿੱਧਰ ਮੈਂ ਚੱਲਿਆਂ?

ਗ੍ਰਿਹਸਥੀ ਹਾਂ ਕਿ ਛੜਾ?

ਹਰ ਬੰਦੇ ਨੂੰ ਸਿੱਧਾ, ਸੰਖੇਪ

ਤੇ ਸਿਆਣਪ ਵਾਲਾ

ਸੱਚਾ ਸੱਚਾ ਦਿਆਂ ਜਵਾਬ,-

ਸਿਆਣਪ ਨਾਲ ਮੈਂ ਦੱਸਾਂ

ਮੈਂ ਤਾਂ ਛੜਾ ਹਾਂ ਸਰਕਾਰ!

ਸ਼ਹਿਰੀ-੨:-

ਇਸ ਦਾ ਤਾਂ ਮਤਲਬ ਏਨਾ-

ਜੋ ਸਾਦੀ ਕਰਦੈ ਉਹ ਮੂਰਖ ਹੁੰਦੇ:

ਇੱਕ ਲਵੇਂਗਾ ਮੈਥਾਂ! ਮੈਨੂੰ ਤਾਂ ਇਹ ਡਰ ਹੈ!

ਗੱਲ ਕਰ ਅੱਗੇ ਸਿੱਧੀ।

ਸਿੰਨਾ:-

ਸਿੱਧੀ ਗੱਲ ਹੈ ਇਹ,

ਮੈਂ ਸੀਜ਼ਰ ਦੀ 'ਮੰਜ਼ਲ' ਜਾਣੈ।

ਸ਼ਹਿਰੀ-੧:-

ਦੁਸ਼ਮਣ ਵਾਂਗ ਜਾਂ ਦੋਸਤ ਵਾਂਗ?

ਸਿੰਨਾ:-

ਦੋਸਤ ਵਾਂਗ।

ਸਹਿਰੀ-੨-:	ਸਿੱਧਾ ਮਿਲਿਆ ਉੱਤਰ ਗੱਲ ਦਾ।
ਸਹਿਰੀ-੪-:	ਅਪਣੇ ਘਰ ਬਾਰੇ ਬੋਲ-ਬਿਲਕੁਲ ਸੰਖੇਪ।
ਸਿੰਨਾ-:	ਸੰਖੇਪ 'ਚ ਦੱਸਾ-।
ਸਹਿਰੀ-੩-:	ਮੈਂ ਬਰਹਿਸਪਤੀ ਮੰਦਰ ਲਾਗੇ ਰਹਿਨਾ।
ਸਿੰਨਾ-:	ਸੱਚੀ ਦੱਸ, ਕੀ ਏ ਤੇਰਾ ਨਾਮ?
ਸਹਿਰੀ-੧-:	ਸੱਚੀਂ, ਮੇਰਾ ਨਾਮ ਏ ਸਿੰਨਾ।
ਸਹਿਰੀ-੧-:	ਵੱਡੇ ਏਹਨੂੰ, ਕਰੋ ਦੋਫਾੜਾ:
ਸਿੰਨਾ-:	ਇਹ ਹੈ ਸਾਜ਼ਸ਼ੀਆਂ ਦਾ ਯਾਰ।
ਸਹਿਰੀ-੪-:	ਮੈਂ ਤਾਂ ਕਵੀ ਸਿੰਨਾ ਹਾਂ-ਸਿੰਨਾ ਕਵੀ।
ਸਿੰਨਾ-:	ਫਾੜ ਦਿਉ ਏਹਨੂੰ,
ਸਹਿਰੀ-੪-:	ਮਾੜੀਆਂ ਰਚਨਾਵਾਂ ਖਾਤਰ-
ਸਿੰਨਾ-:	ਰਚੇ ਮਾੜੀਆਂ ਕਵਿਤਾਵਾਂ-
ਸਹਿਰੀ-੪-:	ਚੀਰ ਕੇ ਰੱਖ ਦੋ ਇਹਨੂੰ।
ਸਿੰਨਾ-:	ਮੈਂ ਨਹੀਂ ਹਾਂ ਸਾਜ਼ਸ਼ੀ ਸਿੰਨਾ।
ਸਹਿਰੀ-੪-:	ਕੋਈ ਗੱਲ ਨਹੀਂ;
ਸਹਿਰੀ-੩-:	ਨਾਮ ਤਾਂ ਹੈ ਨਾ ਸਿੰਨਾ;
ਸਹਿਰੀ-੪-:	ਦਿਲ ਇਹਦੇ 'ਚੋਂ ਕਿੱਚ ਕੇ ਕੱਢੋ ਇਹਦਾ ਨਾਮ,
ਸਹਿਰੀ-੩-:	ਤੇ ਫਿਰ ਮਾਰੋ ਧੱਕੇ, ਇਹਨੂੰ ਦਢਾ ਕਰੋ।
ਸਹਿਰੀ-੪-:	ਚੀਰੋ ਇਹਨੂੰ, ਮਾਰੋ ਦਿਉ!-।
ਸਹਿਰੀ-੩-:	ਲਿਆਓ ਚੋਰੜੇ, ਹੋ! ਅੱਗ ਦੇ ਚੋਰੜੇ-
ਸਹਿਰੀ-੪-:	ਬਰੂਟਸ, ਕੈਸੀਅਸ ਦੇ ਘਰ ਸਾੜੇ;
ਸਹਿਰੀ-੩-:	ਲਾਓ ਹਰ ਥਾਂ ਅੱਗਾਂ,-
ਸਹਿਰੀ-੪-:	ਕੁਝ ਜਾਓ ਡੇਸੀਅਸ ਵੰਨੀਂ,
ਸਹਿਰੀ-੩-:	ਤੇ ਕੁਝ ਕਾਸਕਾ ਵੱਲੇ,
ਸਹਿਰੀ-੪-:	ਬਾਕੀ ਜਾਓ ਲਿਗੇਰੀਅਸ ਦੇ ਘਰ,
ਸਹਿਰੀ-੩-:	ਜਾ ਮਚਾਓ ਭਾਬੜ।
ਸਹਿਰੀ-੪-:	-ਭੀੜ ਨਿੱਕਲ ਤੁਰਦੀ ਹੈ-

### -ਐਕਟ-8-।

-ਸੀਨ-੧-ਰੋਮਾਐਨਟਨੀ ਦੇ ਘਰ  
ਇੱਕ ਕਮਰਾ-ਟੇਬਲ ਦੁਆਲੇ ਐਨਟਨੀ,  
ਐਕਟੇਵੀਅਸ ਅਤੇ ਲੈਪੀਡਸ ਬੈਠੇ ਹਨ।

ਐਨਟਨੀ-:

ਐਨੇ ਤਾਂ ਹੁਣ ਮਾਰੇ ਜਾਣੇ;

ਨਾਂਵਾਂ ਅੱਗੇ ਲਾ ਤੇ ਕਾਟੇ।

ਐਕਟੇਵੀਅਸ-:

ਭਰਾ ਤੇਰਾ ਵੀ ਮਾਰਨਾ ਪੈਣੈ;

ਹੈ ਮਨਜ਼ੂਰੀ ਲੈਪੀਡਸ?

ਲੈਪੀਡਸ-:

ਮਨਜ਼ੂਰ ਹੈ ਮੈਨੂੰ।

ਐਕਟੇਵੀਅਸ-:

ਉਹਦਾ ਨਾਂ ਵੀ ਕੱਟ ਐਨਟਨੀ।

ਲੈਪੀਡਸ-:

ਪਰ ਸਰਤ ਇਹ ਹੈ,

ਪਬਲੀਅਸ ਵੀ ਨਾਲ ਮਰੂਗਾ,

ਤੇਰੀ ਭੈਣ ਦਾ ਪੁੱਤਰ ਐਨਟਨੀ!

ਐਨਟਨੀ-:

ਉਹ ਨਹੀਂ ਛੱਡਣਾ।

ਆਹ ਵੇਖ ਸੈਂ ਸਿਆਹੀ ਡੋਲੀ ਨਾਂ ਤੇ ਉਹਦੇ।

ਹੁਣ ਲੈਪੀਡਸ! ਸੀਜ਼ਰ ਦੇ ਘਰ ਜਾ ਤੂੰ;

ਐਥੇ ਲਿਆ ਵਸੀਅਤ ਉਹਦੀ,

ਤਾਂ ਜੋ ਆਪਾਂ ਨਿਰਣਾ ਕਰੀਏ

ਕਿਹੜੀ ਕਿਹੜੀ ਵਰਾਸਤ ਕੱਟਣੀ।

ਲੈਪੀਡਸ-:

ਕੀ ਫਿਰ ਆਪਾਂ ਐਥੇ ਈ ਮਿਲੀਏ?

ਐਕਟੇਵੀਅਸ-:

ਐਥੇ ਹੀ ਜਾਂ ਫਿਰ ਬ੍ਰਹਿਸਪਤੀ ਮੰਦਰ।

-ਲੈਪੀਡਸ ਜਾਂਦਾ ਹੈ-

ਐਨਟਨੀ-:

ਇਹ ਬੰਦਾ ਕਮਜ਼ੋਰ ਜਿਹਾ,

ਤੁੱਢ ਯੋਗਿਤਾ ਵਾਲਾ,

ਪਿਆਦਾ ਹੈ ਬੱਸ ਪਿਆਦਰੀ ਜੋਗਾ;

ਤਿੰਨ ਰਿੱਸਿਆਂ ਵਿੱਚ ਦੁਨੀਆਂ ਵੰਡਣੀ,

ਤੀਜਾ ਹਿੱਸਾ ਇਹਨੂੰ ਦੇਣਾ

ਕਿੱਥੋਂ ਤੱਕ ਇਹ ਵਾਜ਼ਬ ਹੋਸੀ?

ਸੋਚਣ ਵਾਲੀ ਗੱਲ ਹੈ।

ਐਕਟੇਵੀਅਸ-:

ਤੂੰ ਹੀ ਐਸਾ ਸੋਚਿਆ ਇਹਦੇ ਬਾਰੇ;

ਤੇ ਪੁੱਛਿਆ ਸੀ ਇਹਨੂੰ ,

ਕਿਸ ਕਿਸ ਦੇ ਨਾਂ ਤੇ ਲਾਣਾ ਕਾਟਾ,  
ਸਜ਼ਾ ਜੋ ਆਪਾਂ ਤਜਵੀਜ਼ ਕੀਤੀ ਸੀ  
ਸਿਆਹ ਸੂਚੀ ਦੇ ਉੱਤੇ।

ਐਨਟਨੀ:-

ਔਕਟੇਵੀਅਸ! ਤੇਬਾਂ ਵੱਧ ਦੁਨੀਆ ਮੈਂ ਵੇਖੀ:  
ਭਾਵੇਂ ਇਹ ਸਨਮਾਨ ਦਿੱਤੇ ਨੇ ਇਹਨੂੰ-  
ਕਈ ਤਰਾਂ ਦੀ ਖੁਨਾਮੀ ਵਾਲੇ  
ਬੋਝੇ ਵੰਡਣ ਖਾਤਰ;-  
ਇਹ ਸਨਮਾਨ ਇਹ ਚੱਕੀਂ ਫਿਰੂਗਾ,  
ਜਿਵੇਂ ਗਏ ਤੇ ਲੱਦਿਆ ਸੋਨਾ  
ਜਿੱਧਰ ਹੱਕੀਏ, ਤੁਰ ਪੂ ਓਧਰ  
ਸਾਹੇ ਸਾਹ ਤੇ ਪਾਣੀ ਪਾਣੀ,  
ਪੁੱਜ ਕੇ ਮੰਜ਼ਲ ਖਜਾਨਾ ਲਾਹੀਏ  
ਪਿੱਠ ਤੋਂ ਇਹਦੀ  
ਡੰਡਾ ਮਾਰ ਭਜਾਈਏ ਇਹਨੂੰ-  
ਖਾਲੀ ਗਏ ਨੂੰ-ਚਰਾਂਦਾਂ ਵੱਲੋ-  
ਛੰਡੇ ਕੰਨ ਤੇ ਚਰਦਾ ਲੱਗੇ।

ਔਕਟੇਵੀਅਸ:-

ਜਿੱਦਾਂ ਮਰਜ਼ੀ ਤੇਰੀ।  
ਪਰ ਹੈ ਇਹ ਬੜਾ ਬਹਾਦੁਰ,  
ਜੁੱਗਤ ਵਾਲਾ,  
ਵੇਖਿਆ ਪਰਖਿਆ ਇੱਕ ਸਿਪਾਹੀ।

ਐਨਟਨੀ:-

ਔਕਟੇਵੀਅਸ! ਮੇਰਾ ਘੋੜਾ ਵੀ ਹੈ  
ਬਿਲਕੁਲ ਇਹਦੇ ਵਾਂਗ੍ਹੀ;  
ਇਸੇ ਲਈ ਮੈਂ ਇਹਦੇ ਵਾਸਤੇ  
ਦਾਣੇ, ਚਨੇ ਤੇ ਰਸਦਾਂ ਦਾ ਭੰਡਾਰ ਰੱਖਿਐ;  
ਹੈ ਤਾਂ ਜਾਨਵਰ ਫਿਰ ਵੀ ਇਹਨੂੰ  
ਸਿੱਖਿਆ ਦੇਨਾਂ ਯੁੱਧ ਕਲਾ ਦੀ-  
ਕਿੱਦਾਂ ਘੁੰਮਣਾ, ਮੁੜਨਾ ਕਿੱਦਾ,  
ਕਿੱਥੇ ਰੁਕਣਾ-,  
ਫਿਰ ਹੋਕੇ ਸਿਧੇ  
ਸਰਪਟ ਕਰਨਾ ਹਮਲਾ,-  
ਸੱਭੇ ਹਰਕਤਾਂ ਏਸ ਦੀਆਂ ਨੇ  
ਮੇਰੀ ਇੱਛਾ ਤਾਬਿਹਾ।  
ਕੁੱਝ ਕੁੱਝ ਇਸੇ ਤਰਾਂ ਹੈ ਲੈਪੀਡਸ ਵੀ;

ਸਬਕ ਦਿਓ, ਸਿਖਲਾਓ ਇਸ ਨੂੰ,  
 ਹੁਕਮ ਦਿਓ ਤੇ ਭੇਜੋ ਅੱਗੇ:-  
 ਬੁੱਧੀਣ ਤੇ ਜੋਸ਼ੀਣ ਹੈ ਬੰਦਾ:  
 ਜਾਅਲੀ, ਹੀਣੀਆਂ, ਰਹਿੰਦ ਖੂਹੰਦ,  
 ਹੰਦੀਆਂ ਵਰਤੀਆਂ-  
 ਏਸ ਲਈ ਨੇ ਫੈਸ਼ਨ ਤਾਜ਼ਾ:  
 ਉਹਦੀ ਤੁਸੀਂ ਗੱਲ ਕਰੋ ਨਾ,  
 ਬੱਸ ਉਸਨੂੰ ਸਮਝੋ ਜਾਇਦਾਦ।  
 ਤੇ ਹੁਣ ਐਕਟੇਵੀਆਸ!  
 ਕਰੀਏ ਵੱਡੀਆ ਗੱਲਾਂ;-  
 ਬਹੁਟਸ ਅਤੇ ਕੈਸੀਆਸ ਵਰਗੇ  
 ਕੱਠੀਆਂ ਕਰਦੇ ਫੋਜਾਂ:  
 ਅਸੀਂ ਵੀ ਹੁਣ ਨੱਕ ਦੀ ਸੇਧੇ  
 ਤੁਰੀਏ ਇੱਕ ਦਮ:  
 ਸਾਰੇ ਸਾਥੀ ਕੱਠੇ ਕਰੀਏ,  
 ਸਭ ਤੋਂ ਚੰਗੇ ਅਪਣੇ ਮਿੱਤਰ,  
 ਸਾਧਨ ਅਪਣੇ ਹੋਰ ਵਧਾਈਏ;  
 ਤੇ ਹੁਣ ਫੌਰਨ ਬੈਠਕ ਕਰਕੇ,  
 ਕਰੀਏ ਮਸ਼ਵਰੇ-  
 ਕਿਵੇਂ ਸੁਲਾਈਏ ਗੁਪਤ ਮਾਮਲੇ,  
 ਕੀਕਣ ਕਰੀਏ ਪੇਸ਼ ਉਨ੍ਹਾਂ ਨੂੰ,  
 ਤੇ ਕਿਵੇਂ ਨਜ਼ਿਠੀਏ  
 ਖਤਰੇ ਖੁਲ੍ਹੇ, ਖੜ੍ਹੇ ਜੋ ਸਾਹਵੇਂ ਅੱਡੀਂ ਮੁੰਹ।  
**ਐਕਟੇਵੀਆਸ-**  
 ਹਾਂ, ਏਦਾਂ ਹੀ ਕਰਨਾ ਪੈਣੈ:  
 ਅਸੀਂ ਹਾਂ ਅਗਨੀ-ਦੰਡ ਦੀ ਥੰਮੀ ਬੱਡੇ  
 ਦੁਸ਼ਮਣਾਂ ਰਲ ਕੇ ਘੋਰਾ ਘੱਤਿਆ;  
 ਤੇ ਉਹ ਜਿਹੜੇ ਮੁਸਕਾਂਦੇ ਦਿੱਸਣ,  
 ਡਰ ਹੈ ਸੈਨੂੰ ਦਿਲਾਂ ਚ ਅਪਣੇ  
 ਪਾਲ ਰਹੇ ਨੇ ਲੱਖਾਂ ਖੋਟਾਂ।  
**-ਪ੍ਰਸ਼ਾਸਨ-**

-ਸੀਨ-2- ਸਾਰਡੀਜ਼ ਦੇ ਪੜਾਓ ਚ ਬਰੂਟਸ ਦਾ ਤੰਬੂ-  
ਨੱਕਾਰੇ ਦੀ ਚੋਟ ਨਾਲ ਬਰੂਟਸ, ਲੁਸੀਲੀਆਸ, ਲੁਸੀਆਸ,  
ਅਤੇ ਸਪਾਹੀਆਂ ਦਾ ਪ੍ਰਵੇਸ਼: ਟਿਟੀਨੀਆਸ ਤੇ ਪਿੰਡਾਰਸ  
ਅੱਗੋਂ ਮਿਲਦੇ ਹਨ-

ਬਰੂਟਸ:-

ਰੁਕੋ-ਹੋ-!

ਲੁਸੀਲੀਆਸ:-

ਬੋਲੋ-, ਪਛਾਣ-ਸਬਦ ਹੈ ਕੀ, ਹੋ-!

ਰੁਕ ਜੋ ਏਥੇ।

ਬਰੂਟਸ:-

ਕਿਵੇਂ ਹੁਣ, ਲੁਸੀਲੀਆਸ!

ਲੁਸੀਲੀਆਸ:-

ਕੈਸੀਆਸ ਨੇਤੇ ਪੁੱਜਾ ਕਿ ਨਾਂ?

ਉਹ ਬੱਸ ਪੁੱਜਿਆ ਕਿ ਪੁੱਜਿਆ;

ਪਿੰਡਾਰਸ ਤਾਂ ਆ ਹੀ ਗਿਐ,

ਲੈ ਕੇ ਸਲਾਮ ਅਪਣੇ ਮਾਲਿਕ ਦਾ।

-ਪਿੰਡਾਰਸ ਬਰੂਟਸ ਨੂੰ ਇੱਕ ਪੱਤਰ

ਦਿੰਦਾ ਹੈ-

ਬਰੂਟਸ:-

ਨਾਲ ਅਦਬ ਸਲਾਮ ਭੇਜਿਆ-

ਪਿੰਡਾਰਸ ਤੇਰੇ ਮਾਲਿਕ;

ਜਾਂ ਖੁਦ ਹੀ ਉਹ ਬਦਲ ਗਿਆ ਹੈ

ਜਾਂ ਮਾੜੇ ਮਾਤਹਿਤਾਂ ਕਾਰਨ

ਮਿਲਿਆ ਮੈਨੂੰ ਮੌਕਾ

ਕਿ ਮੈਂ ਲੋਚਾਂ ਜੋ ਹੋਇਆ ਹੈ

ਅਣ ਹੋਇਆ ਕਰੀਏ! -

ਪਰ ਜੇ ਹੈ ਉਹ ਲਾਗੇ ਚਾਗੇ,

ਮੈਨੂੰ ਮਨਜ਼ੂਰ ਸਫ਼ਾਈ ਉਹਦੀ।

ਪਿੰਡਾ:-

ਪੂਰਣ ਵਿਸ਼ਵਾਸ ਹੈ ਮੈਨੂੰ

ਸੁਆਮੀ ਮੇਰਾ ਅਤੀ ਭੱਦਰ ਹੈ;

ਸਤਿਕਾਰ ਸਹਿਤ ਉਸ ਹਾਜ਼ਰ ਹੋਣਾ,

ਐਸਾ ਸਨਮਾਨਜਨਕ ਹੈ ਉਹ।

ਬਰੂਟਸ:-

ਸਾਨੂੰ ਸ਼ੱਕ ਨਹੀਂ ਹੈ ਕੋਈ। -

ਸੁਣ ਲੁਸੀਲੀਆਸ! ਦੱਸ ਖਾਂ ਮੈਨੂੰ

ਕਿੰਜ ਕੀਤਾ ਉਸ ਸੁਆਗਤ ਤੇਰਾ?

ਲੁਸੀਲੀਆਸ:-

ਨਮਰਤਾ ਤੇ ਸਤਿਕਾਰ ਬੜਾ ਸੀ,

ਪਰ ਪਹਿਲਾਂ ਵਾਲੀ ਅਪਣੱਤ ਨਹੀਂ ਸੀ,

ਨਾਂ ਖੁਲ੍ਹੀ ਡੁਲ੍ਹੀ ਮਿੱਤਰਾਚਾਰੀ,  
ਨਾਂ ਪਹਿਲਾਂ ਵਾਲੀ ਨਜ਼ਦੀਕੀ ਸੀ,  
ਨਾਂ ਕੀਤਾ ਕੋਈ ਸਲਾਹ ਮਸ਼ਵਰਾ  
ਅੱਗੇ ਵਾਂਗ੍ਨੀ।

ਬਰੂਟਸ-:  
ਤੇਰਾ ਮਤਲਬ ਗਰਮਜੋਸੀ ਸਭ ਠੰਡੀ ਪੈ ਗੀ,  
ਯਾਰੀ ਵਿੱਚ ਤਕਲੁਫ ਆਇਆ-।  
ਲੂਸੀਲੀਅਸ!ਕਦੇ ਅਨੁਭਵ ਕੀਤੈ?-  
ਯਾਰੀ ਘਟੇ ਤਾਂ ਆਏ ਬਨਾਵਟ,  
ਨਿਰਾ ਉਚੇਚ ਰਹਿ ਜਾਂਦਾ,  
ਮੱਲੋਮੱਲੀ ਦਾ ਪਿਆਰ ਮੁਹੱਬਤ  
ਬੋਝ ਜਿਹਾ ਹੋ ਜਾਂਦਾ।  
ਸਾਫ ਸਿੱਧੇ ਵਿਸ਼ਵਾਸ ਦੇ ਅੰਦਰ  
ਲਾਈ ਬੁਝਾਈ ਕਦੇ ਨਾ ਹੁੰਦੀ:  
ਹੌਲੇ ਬੰਦੇ ਵੀ ਘੋੜਿਆਂ ਵਾਂਗ੍ਨੀ,  
ਪਹਿਲਾਂ ਹੋਵਣ ਤੇਜ਼ ਤੱਗਾਰ,  
ਮਾਰ ਫੱਗਾਟੇ ਜੋਸ ਵਖਾਉਂਦੇ,  
ਬਾਨੀਂ ਖੜੇ ਧੂੜ ਉਡਾਣ,  
ਪਰ ਜਦ ਤਿੱਖੀ ਅੱਡੀ ਦਿਸਦੀ  
ਛੂਕ ਸਰਕ ਸਭ ਜਾਂਦੀ,  
ਮੌਕਾ ਪੈਣ ਤੇ ਸਿੱਟਣ ਧੋਣਾਂ,  
ਮੰਝਧਾਰੇ ਬਹਿ ਜਾਂਦੇ;  
ਸਾਰੀ ਗਰਮੀ ਹਵਾ ਹੋ ਜਾਂਦੀ।  
--ਫੌਜ ਵੀ ਆਉਂਦੀ ਉਹਦੀ?  
ਲੂਸੀਲੀਅਸ-:

ਸਾਰਡੀਜ਼ ਵਿੱਚ ਪੜਾਅ ਕਰੂਗੀ  
ਅੱਜ ਓਸਦੀ ਫੌਜ,  
ਵੱਡਾ ਹਿੱਸਾ ਰਸਾਲੇ ਵਾਲਾ  
ਨਾਲ ਕੈਸੀਅਸ ਆਇਐ।  
-ਪ੍ਰਵੇਸ਼ ਕੈਸੀਅਸ ਦਾ ਫੌਜ ਨਾਲ-  
ਸੁਣੋ, ਸੁਣੋ! ਪੁੰਹਚ ਗਿਆ ਹੈ ਉਹ।  
ਨਾਲ ਨਮੂਤਾ ਅੱਗੇ ਵਧਕੇ  
ਕਰੋ ਸੁਆਗਤ ਉਹਦਾ।  
ਠਹਿਰੋ,- ਹੋ-! ਕੌਣ ਤੁਸੀਂ ਹੋਂ?  
ਕੁਕ ਜੋ ਥਾਂਈਂ ਹੋ-!  
ਪਛਾਣ-ਸਬਦ ਹੈ ਕੀ ਤੁਹਾਡਾ?

-ਕਮਾਣ ਅਫਸਰ ਅੱਗੇ ਅੱਗੇ ਹੁਕਮ

ਵਧਾਓਂਦੇ ਹਨ-

ਪਹਿਲਾ-:

ਠਹਿਰੋ-ਹੋ-!

ਦੂਜਾ-:

ਠਹਿਰੋ-ਹੋ-!

ਤੀਜਾ-:

ਠਹਿਰੋ-ਹੋ-!

ਕੈਸੀਆਸ-:

ਅੱਡ ਕੁਲੀਨ ਭਰਾ ਮੇਰੇ ਤੂੰ

ਚੰਗਾ ਨਹੀਂ ਕੀਤਾ ਮੇਰੇ ਨਾਲ।

ਬਰੂਟਸ-:

ਕਰੋ ਇਨਸਾਫ਼ ਦੇਵਗਣ ਮੇਰੇ!

ਦੁਸ਼ਮਣ ਦਾ ਜਦ ਕਰਾਂ ਨਾ ਮੰਦਾ

ਭਰਾ ਦਾ ਮਾੜਾ ਕਰੂੰ ਮੈਂ ਕਿਦਾਂ?

ਕੈਸੀਆਸ-:

ਬਰੂਟਸ ਆਹ ਸੰਜੀਦਗੀ ਤੇਰੀ,

ਜਿਆਦਤੀਆਂ ਛੁਪਾ ਲੈਂਦੀ ਹੈ;

ਤੇ ਜਦ ਤੂੰ ਕਰੋਂ ਵਧੀਕੀ ਕੋਈ--

ਬਰੂਟਸ-:

ਕੈਸੀਆਸ! ਠੰਢ ਰੱਖ ਥੋੜੀ;

ਨੀਵਿਂ ਰੱਖ ਆਵਾਜ਼ ਆਪਣੀ;

ਰੰਜ ਜੋ ਦੱਸਣ ਲੱਗਿਐ;

ਚੰਗੀ ਤਰਾਂ ਮੈਂ ਜਾਣਾਂ ਤੈਨੂੰ:-

ਕਰੀਏ ਕਿਉਂ ਕੋਈ ਝਗੜਾ,

ਦੋਵਾਂ ਫੋਜਾਂ ਸਾਹਵੇਂ,

ਇਹ ਤਾਂ ਬੱਸ ਵੇਖਣ ਪਿਆਰ ਆਪਣਾ:

ਲਾਂਭੇ ਕਰਕੇ ਇਹਨਾਂ ਤਾਈਂ

ਤੰਬੂ ਦੇ ਵਿੱਚ ਆ ਜਾ,

ਰੱਜ ਰੱਜ ਦੱਸ ਤੂੰ ਰੰਜ ਆਪਣੇ,

ਮੈਂ ਸੁਣੂੰ ਗਾ ਸਾਰੇ।

ਕੈਸੀਆਸ-:

ਪਿੰਡਾਰਸ! ਕੁਮੇਦਾਨਾਂ ਨੂੰ ਹੁਕਮ ਦੇ ਤੂੰ ਜਾਕੇ:

ਆਪਣੇ ਆਪਣੇ ਦਸਤੇ ਲੈ ਕੇ

ਹੋ ਜਾਵਣ ਉਹ ਲਾਂਭੇ-

ਥੋੜੀ ਦੂਰ ਇਸ ਥਾਂ ਤੋਂ।

ਬਰੂਟਸ-:

ਲੂਸੀਲੀਆਸ! ਤੂੰ ਵੀ ਕਰ ਏਦਾਂ ਹੀ;

ਜਿੰਨਾ ਚਿਰ ਸਾਡੀ ਬੈਠਕ ਚੱਲੇ,

ਤੰਬੂ ਵਿੱਚ ਨਾ ਕੋਈ ਆਵੇ ।

ਲੂਸੀਆਸ ਅਤੇ ਟਿਟੀਨਸ

ਪਹਿਰਾ ਦੇਣ ਦਰਵਾਜ਼ੇ ਉੱਤੇ।

-ਪ੍ਰਸਥਾਨ-

-ਸੀਨ-੩॥ ਬਰੂਟਸ ਦੇ ਤੰਬੁ ਅੰਦਰ-  
ਪ੍ਰਵੇਸ਼ ਬਰੂਟਸ ਅਤੇ ਕੈਸੀਆਸ-

ਕੈਸੀਆਸ-:

ਤੂੰ ਮੇਰੇ ਨਾਲ ਮਾੜੀ ਕੀਤੀ,  
ਸਾਫ਼ ਦਿੱਸੇ ਇਸ ਗੱਲੋਂ:  
ਲੂਸੀਆਸ ਪੈਲੇ ਤਾਈ ਭੰਡਿਆ  
ਤੇ ਸਜ਼ਾ ਵੀ ਦਿੱਤੀ;  
ਸਾਰਡੀਜ਼ ਦੇ ਲੋਕਾਂ ਕੋਲੋਂ  
ਰਿਸ਼ਵਤ ਖਾਹਧੀ-  
ਇਹ ਇਲਜਾਮ ਤੂੰ ਲਾਇਆ-;  
ਮੈਂ ਪੱਤਰ ਲਿੱਖੇ,  
ਬੇਨਤੀ ਅਤੇ ਸਿਫਾਰਸ਼ ਕੀਤੀ;  
ਲਿੱਖਿਆ ਚੰਗਾ ਬੰਦਾ ਹੈ ਉਹ;  
ਪਰ ਤੂੰ ਸਾਰੇ ਪੂੰਝ ਕੇ ਸੁਟੇ!

ਬਰੂਟਸ-:

ਤੂੰ ਆਪਣੇ ਆਪ ਨਾਲ ਮੰਦਾ ਕੀਤਾ,  
ਲਿੱਖੇ ਜੋ ਪੱਤਰ ਐਸੇ।

ਕੈਸੀਆਸ-:

ਸਮਾਂ ਜੋ ਅਪਣਾ ਚੱਲ ਰਿਹਾ ਹੈ,  
ਨਿੱਕੇ ਮੋਟੇ ਹਰ ਦੋਸ਼ ਲਈ  
ਚੰਗਾ ਨਹੀਂ ਨਖੇਧੀ ਖੱਟੀਏ।

ਬਰੂਟਸ-:

ਜੇ ਸੱਚ ਪੁੱਛਾਂ ਕੈਸੀਆਸ ਸੈਥੋਂ,  
ਤੂੰ ਵੀ ਤਾਂ ਹੈਂ ਲੋਭੀ ਬੰਦਾ  
ਹਥੇਲੀ ਤੇਰੀ ਚ ਖੁਰਕ ਹੈ ਰਹਿੰਦੀ,  
ਸੌਨੇ ਖਤਰ ਵੇਚੀਂ ਜਾਵੇਂ

ਕੈਸੀਆਸ-:

ਨਾਲਾਇਕਾਂ ਨੂੰ ਅਹੁਦੇ।  
ਮੇਰੀ ਹਥੇਲੀ ਤੇ ਖਾਜ?  
ਬਰੂਟਸ ਇਹ ਕੀ ਬੋਲ ਰਿਹਾ ਹੈਂ:

ਬਰੂਟਸ-:

ਹੋਰ ਜੇ ਹੁੰਦਾ ਤੇਰੀ ਥਾਂ ਤੇ,  
ਕਸਮ ਦੇਵਾਂ ਦੀ, ਆਖਰੀ ਬੋਲ ਹੋਣੇ ਸੀ ਉਹਦੇ!  
ਇਜ਼ਤ ਬਖਸ਼ੇ ਰਿਸ਼ਵਤਖੋਰੀ ਤਾਈਂ ਤੇਰਾ ਨਾਮ  
ਭਰਿਸ਼ਟਾਚਾਰ ਨੂੰ ਸਜ਼ਾ ਜੋ ਮਿਲਣੀ,

ਕੈਸੀਆਸ-:

ਲੁਕ ਜਾਂਦੀ ਇਸ ਨਾਮ ਦੇ ਪਿੱਛੇ।

ਬਰੂਟਸ-:

ਸਜ਼ਾ-!  
ਯਾਦ ਕਰ ਮਾਰਚ ਦੀ ਪੰਦਰਾਂ-ਈਦ ਮਾਰਚ ਦੀ-  
ਲਹੂ ਨਹੀਂ ਸੀ ਡੁਲ੍ਹਾ

ਮਹਾਨ ਸੀਜਰ ਦਾ ਇਨਸਾਫ਼ ਦੀ ਖਾਤਰ?  
 ਸੀ ਕੋਈ ਐਸਾ ਗੁੰਡਾ, ਬਦਮਾਸ ਕਾਤਲਾਂ ਅੰਦਰ:  
 ਵਾਹਿਆ ਨਹੀਂ ਸੀ ਖੰਜਰ ਜਿਸ ਨੇ  
 ਇਨਸਾਫ਼ ਦੀ ਖਾਤਰ?  
 ਹੈ ਕੋਈ ਐਸਾ ਸਾਡੇ ਵਿੱਚੋਂ,  
 ਜੱਗ ਦਾ ਮਹਾਂ ਬਲੀ ਜਿਨ ਕੱਪਿਆਂ-  
 ਕਿਉਂਕਿ ਉਸ ਲੁਟੇਰੇ ਪਾਲੇ,  
 ਧਾੜਵੀਆਂ ਦਾ ਮੁੱਛ ਕਹਾਇਆ-  
 ਹੱਥ ਜੋ ਅਪਣੇ ਕਰੁਗਾ ਮੈਲੇ ਖੋਟੀ ਰਿਸ਼ਵਤ ਲੈਕੇ,  
 ਤੇ ਇੰਜ ਵੇਚੂ ਅਹੁਦੇ, ਮਰਤਬੇ ਅਪਣੇ ਖੇਤਰ ਅੰਦਰ  
 ਕੇਵਲ ਇੱਕ ਮੁੱਠ ਕਚਰੇ ਖਾਤਰ,  
 ਸੋਨਾ ਜਿਸ ਨੂੰ ਕਹਿੰਦੇ?  
 ਮੇਰੇ ਲਈ ਤਾਂ ਚੰਗਾ ਹੋਸੀ ਅਜੇਹਾ ਰੋਮਨ ਹੋਣੋਂ,  
 ਕੁੱਤਾ ਕਿਧਰੇ ਬਣ ਜਾਵਾਂ  
 ਤੇ ਭੌਂਕਾਂ ਚੰਦ ਵੱਲ ਕਰਕੇ ਮੂੰਹਾ।  
 ਬਰੂਟਸ-: ਭੌਂਕ ਨਾ ਮੇਰੇ ਉੱਤੇ-  
 ਮੈਂ ਨਹੀਂ ਕਰਨਾ ਇਹ ਬਰਦਾਸ਼ਤ-  
 ਘੇਰਨ ਦੀ ਮੈਨੂੰ ਕੋਸ਼ਿਸ਼ ਨਾਂ ਕਰ ;  
 ਯੋਧਾ ਹਾਂ ਮੈਂ, ਤੈਬੋਂ ਵੱਧ ਤਜਰਬਾ ਮੇਰਾ,  
 ਕਾਬਲ ਹਾਂ ਵੱਧ ਤੇਰੇ ਨਾਲੋਂ;  
 ਤੈਅ ਕਰੂੰ ਗਾ ਸ਼ਰਤਾਂ ਵੀ ਮੈਂ।  
 ਚੱਲ, ਚੱਲ! ਤੂੰ ਨਹੀਂ ਕੈਸੀਆਸ ਪਹਿਲਾਂ ਵਾਲਾ।  
 ਕੈਸੀਆਸ-: ਮੈਂ ਹੀ ਹਾਂ ਉਹ ਕੈਸੀਆਸ।  
 ਬਰੂਟਸ-: ਮੈਂ ਕਹਿਨਾਂ ਤੂੰ ਉਹ ਰਿਹਾ ਨਹੀਂ।  
 ਕੈਸੀਆਸ-: ਹੋਰ ਨਾਂ ਮੈਨੂੰ ਉੰਗਲ ਲਾ ਤੂੰ,  
 ਭੁੱਲ ਜਾਵਾਂਗਾ ਆਪਾ;  
 ਸਿਹਤ ਅਪਣੀ ਦਾ ਰੱਖ ਧਿਆਨ,  
 ਹੋਰ ਨਾ ਮੈਨੂੰ ਤੂੰ ਉਕਸਾ।  
 ਬਰੂਟਸ-: ਦਫ਼ਾ ਹੋ-ਕਮੀਨੇ, ਮੱਕਾਰ!  
 ਕਿਵੇਂ ਹੈ ਇਹ ਹੋ ਸਕਦਾ ਮੁਮਕਿਨ?  
 ਸੁਣ ਜੋ ਮੈਂ ਹੁਣ ਕਹਿਨਾਂ!  
 ਅਜੇਹੇ ਅੰਨ੍ਹੇ ਗੁੱਸੇ ਤਾਈਂ ਕਿਵੇਂ ਕਰਾਂ ਬਰਦਾਸ਼ਤ?  
 ਪਾਗਲ ਜੇ ਕੋਈ ਅੱਖਾਂ ਟੱਡੇ  
 ਕੀ ਭਲਾ ਮੈਂ ਡਰ ਜੂਂ?

ਕੈਸੀਆਸ-:

ਬਰੂਟਸ-:

ਕੈਸੀਆਸ-:

ਕੈਸੀਆਸ-:

ਕੈਸੀਆਸ-:

ਕੈਸੀਆਸ-:

ਕੈਸੀਆਸ-:

ਕੈਸੀਆਸ-:

ਕੈਸੀਆਸ-:

ਕੈਸੀਆਸ-:

ਕੈਸੀਆਸ-:

ਬਰੂਟਸ-:

ਆਹ, ਓ ਦੇਵੋ, ਓ ਮੇਰੇ ਦੇਵੋ!  
ਕਿਵੇਂ ਸਹਾਂ ਏਡਾ ਅਪਮਾਨ?  
ਇਹ ਸਭ ਕੁੱਝ ਤੇ ਹੋਰ ਬੜਾ ਕੁੱਝ:  
ਪਉ ਬਰਦਾਸ਼ਤ ਕਰਨਾ:  
ਖਪ, ਖਿਡ ਤੇ ਕਰੋਧ ਚੜ੍ਹਾ ਤੂੰ,  
ਦਿਲ ਪਾੜ ਲੈ ਆਪਣਾ;  
ਜਾ ਵਖਾ ਗੁਲਾਮਾਂ ਤਾਈਂ ਕਿੰਨਾ ਤੂੰ ਕਰੋਧੀ;  
ਕਾਂਬਾ ਛੇੜ ਬੰਧੂਆਂ ਨੂੰ ਜਾਕੇ,  
ਹੁਕਮ ਤੇਰੇ ਦੇ ਜੋ ਗੁਲਾਮ;  
ਮੇਰੇ ਉਪਰ ਅਸਰ ਨਾ ਕਾਈ।  
ਕੀ ਮੈਂ ਕਰਾਂ ਖੁਸ਼ਾਮਦ ਤੇਰੀ?  
ਤੱਕਾਂ ਖੜਾ ਮੈਂ ਤੇਰਾ ਮੂੰਹ?  
ਕੋਡਾ ਹੋ ਕੇ ਕੰਨ ਫੜਾਂ ਸੜੀਅਲ ਗੁੱਸੇ ਅੱਗੇ?  
ਦੇਵਤਿਆਂ ਦੀ ਕਸਾਮ ਐ ਮੈਨੂੰ,  
ਇਹ ਕੁਝ ਨਹੀਂਓ ਹੋਣਾ:  
ਜ਼ਹਿਰ ਆਪਣੀ ਪੀਣੀ ਪੈਸੀ  
ਭਾਵੇਂ ਤੇਰਾ ਅੰਦਰ ਫੱਟਜੇ,  
ਅੱਜ ਤੋਂ ਬਾਅਦ ਸਦਾ ਬਣੋਂਗਾ,  
ਮਜ਼ਾਕ ਮੇਰੇ ਦਾ ਮੌਜੂ,  
ਹੱਸੁਂਗਾ ਮੈਂ ਤੇਰੇ ਉੱਤੇ,  
ਉੜਾਉਂ ਖਿੱਲੀ ਜਦ ਵੀ ਏਦਾਂ ਡੰਗ ਚਲਾਵੇਂ।  
ਕੀ ਹੁਣ ਨੌਬਤ ਏਥੋਂ ਤੱਕ ਆਈ?  
ਤੂੰ ਆਖੋਂ ਤੂੰ ਬਿਹਤਰ ਸੈਨਿਕ:  
ਜ਼ਰਾ ਵਖਾ ਤਾਂ ਬਣਕੇ;  
ਮੈਨੂੰ ਖੁਸ਼ੀ ਬੜੀ ਹੋਵੇਗੀ,  
ਕਰ ਖਾਂ ਅਪਣਾ ਦਾਅਵਾ ਸੱਚਾ:  
ਜਿਥੋਂ ਤੱਕ ਹੈ ਮੇਰਾ ਤਾਂਲੁੱਕ,  
ਖੁਸ਼ੀ ਨਾਲ ਮੈਂ ਸਿੱਖਿਆ ਲੈਣੀ  
ਤੇਰੇ ਜਿਹੇ 'ਅਸੀਲਾਂ' ਕੋਲੋਂ।  
ਤੂੰ ਮੇਰੇ ਨਾਲ ਮਾੜੀ ਕਰਦੈਂ -  
ਹਰ ਪੱਥੋਂ ਤੂੰ ਮਾੜੀ ਕਰੋਂ ਬਰੂਟਸ!  
ਮੈਂ ਕਿਹਾ ਸੀ 'ਉਮਰ ਚ ਵੱਡਾ ਸੈਨਿਕ ਹਾਂ ਮੈਂ',  
ਨਹੀਂ ਕਿਹਾ ਸੀ 'ਬਿਹਤਰ ਸੈਨਿਕ':  
ਕਿਹਾ ਭਲਾ ਸੀ 'ਬਿਹਤਰ'?

ਕੈਸੀਆਸ-:

ਬਰੂਟਸ-:

ਕੈਸੀਆਸ-:

ਬਰੂਟਸ- : ਜੇ ਤੂੰ ਕਿਹਾ ਪਰਵਾਹ ਨਹੀਂ ਮੈਨੂੰ।  
 ਕੈਸੀਆਸ- : ਜਿੰਦਾ ਸੀਜ਼ਰ ਚ ਜੁਰਅੱਤ ਨਹੀਂ ਸੀ,  
                   ਮੈਨੂੰ ਏਦਾਂ ਚੜ੍ਹਾਵੇ ਗੁੱਸਾ।  
 ਬਰੂਟਸ- : ਠੰਡ ਰੱਖ, ਠੰਡ! ਤੂੰ ਜੁਰਅੱਤ ਨਹੀਂ ਸੀ ਕਰਦਾ  
                   ਉਕਸਾਣ ਦੀ ਉਹਨੂੰ।  
 ਕੈਸੀਆਸ- : ਮੈਂ ਜੁਰਅੱਤ ਨਹੀਂ ਸੀ ਕਰਦਾ?  
 ਬਰੂਟਸ- : ਨਹੀਂ, ਬਿਲਕੁਲ ਨਹੀਂ।  
 ਕੈਸੀਆਸ- : ਕੀ ਕਿਹਾ? ਜੁਰਅੱਤ ਨਹੀਂ ਸੀ ਕਰਦਾ  
                   ਉਕਸਾਣ ਦੀ ਉਹਨੂੰ?  
 ਬਰੂਟਸ- : ਅਪਣੀ ਜਾਨ ਬਚਾਵਣ ਖਾਤਰ-  
                   ਨਹੀਂ ਸੀ ਕਰਦਾ ਤੂੰ।  
 ਕੈਸੀਆਸ- : ਏਨੀ ਖੁੱਲ੍ਹੁ ਨਾ ਲੈ ਬਰੂਟਸ! ਮੇਰੀ ਮੁਹੱਬਤ ਨਾਲ;  
                   ਕਰ ਨਾਂ ਬੈਠਾਂ ਕੁੱਝ ਅਜੇਹਾ,  
                   ਅਫਸੋਸ ਰਹੇ ਫਿਰ ਮੈਨੂੰ।  
 ਬਰੂਟਸ- : ਪਹਿਲਾਂ ਹੀ ਕਰ ਬੈਠੈਂ ਉਹ ਕੁੱਝ,  
                   ਅਫਸੋਸ ਰਹੂ ਜੀਹਦਾ ਤੈਨੂੰ;  
                   ਤੇਰੀਆਂ ਧਮਕੀਆਂ ਵਿੱਚ ਕੈਸੀਆਸ!  
                   ਜਾਨ ਨਹੀਂ ਹੈ ਕੋਈ;  
                   ਢਾਲ ਮੇਰੀ ਈਮਾਨ ਹੈ ਸੇਰਾ,  
                   ਕੁੱਝ ਵਿਗਾੜ ਨਾ ਸੱਕੇ,  
                   ਲੰਘ ਜਾਵਣ ਇਹ ਮੇਰੇ ਕੋਲੋਂ, ਹਵਾ ਦੇ ਬੁੱਲ੍ਹੇ ਵਾਂਗ੍ਹੀ।  
                   ਮੈਂ ਕੱਠੀ ਨਹੀਂ ਕਰਦਾ ਮਾਇਆ ਮਾੜੇ ਸਾਧਨਾਂ ਨਾਲ;  
                   ਇਸੇ ਲਈ ਮੰਗਾਇਆ ਕੁੱਝ ਸੀ ਤੇਰੇ ਕੋਲੋਂ ਸੋਨਾ-  
                   ਜਿਸ ਤੋਂ ਤੂੰ ਕੀਤਾ ਇਨਕਾਰ:  
                   ਕਸਮ ਰੱਬ ਦੀ!  
                   ਚਿਰਾਂ ਦਿਲ ਆਪਣਾ ਤੇ ਲਹੂ ਵਗਾਵਾਂ,  
                   ਹਰ ਕਤਰੇ ਦੇ ਦਿਰਹਮ ਬਣਾਵਾਂ-  
                   ਪਰ ਕਿਸਾਨਾਂ ਦੇ ਖਰੂਵੇ ਹੱਥੋਂ  
                   ਕਦੇ ਨਾ ਖੋਹਾਂ ਸਖਤ ਕਮਾਈ,  
                   ਸੁੱਕੇ ਲੁਕਮੇ ਭੁੱਖੇ ਮੁਹਾਂ ਚੋਂ -  
                   ਖੋਹ ਨਾ ਸੱਕਾਂ ਹੀਣੀ ਕਮਾਈ।  
                   ਦੇਣੀ ਸੀ ਤਨਖਾਹ ਛੌਜਾਂ ਨੂੰ,  
                   ਇਸ ਲਈ ਮੰਗਿਆ ਤੇਥੋਂ ਸੋਨਾ,

ਪਰ ਤੂੰ ਕੀਤਾ ਇਨਕਾਰ:  
 ਕੀ ਹੈ ਸੀ ਇਹ ਕੈਸੀਆਸ ਦੀ ਕਰਨੀ?  
 ਤੇਰੀ ਥਾਂ ਜੋ ਮੈਂ ਹੁੰਦਾ, ਕਰਦਾ ਕਦੇ ਇਨਕਾਰ?  
 ਮਾਰਕਸ ਬਰੂਟਸ ਜਿਦੋਂ ਹੋਇਆ ਏਨਾਂ ਲੋਭੀ:  
 ਤਾਲਿਆਂ ਅੰਦਰ ਰੱਖ੍ਯ ਸਾਂਭ ਕੇ,  
 ਭੰਨ ਘੜ ਸਾਰੀ ਮਿੱਤਰਾਂ ਤੋਂ ਛੁਪਾਕੇ-  
 ਓਦੋਂ, ਦੇਵਗਣ! ਕਰੋ ਵੱਜਰ ਦਾ ਵਾਰ,  
 ਭੰਨ ਹੰਕਾਰੀ ਸਿਰ ਓਸਦਾ  
 ਕਰ ਦਿਉ ਟੁਕੜੇ ਟੁਕੜੇ!

ਕੈਸੀਆਸ-:

ਬਰੂਟਸ-:

ਕੈਸੀਆਸ-:

ਮੈਂ ਤੈਨੂੰ ਇਨਕਾਰ ਨਹੀਂ ਕੀਤਾ।  
 ਤੂੰ ਕੀਤਾ।  
 ਮੈਂ ਨਹੀਂ ਕੀਤਾ: ਉਹ ਤਾਂ ਮੂਰਖ ਸੀ  
 ਜੋ ਲਿਆਇਆ ਮੇਰਾ ਉੱਤਰ-  
 ਬਰੂਟਸ! ਤੂੰ ਤਾਂ ਦਿਲ ਫੌਟਿਆ ਮੇਰਾ:  
 ਕਮਜ਼ੋਰੀਆਂ ਕਰਦੇ ਯਾਰ ਹੀ ਮੁਆਫ,  
 ਪਰ ਤੂੰ ਤਾਂ ਬਰੂਟਸ ਪੁੱਠਾ ਵਗਦੈ;  
 ਮੇਰੀਆਂ ਨੂੰ ਐਵੇਂ ਵੱਡਿਆਂ ਕਰਦੈ,  
 ਪਰ ਇਹ ਐਡੀਆਂ ਹੈ ਨੀ ਯਾਰ!

ਬਰੂਟਸ-:

ਕੈਸੀਆਸ-:

ਬਰੂਟਸ-:

ਕੈਸੀਆਸ-:

ਬਰੂਟਸ-:

ਕੈਸੀਆਸ-:

ਮੈਂ ਨੀ ਕਰਦਾ ਓਨਾ ਚਿਰ  
 ਜਦ ਤੀਕ ਨਾਂ ਵਰਤੋਂ ਮੇਰੇ ਉੱਤੇ।  
 ਤੇਰਾ ਮੇਰੇ ਨਾਲ ਮੋਹ ਈ ਹੈ ਨੀ।  
 ਦੋਸ਼ ਤੇਰੇ ਨੇ ਮਾੜੇ ਲਗਦੇ।  
 ਯਾਰ ਯਾਰੀ ਦੇ ਪਿੱਛੇ ਜਾਂਦੇ  
 ਦੋਸ਼ ਨਾ ਲੱਭੇ ਯਾਰ ਦੀ ਅੱਖ।  
 ਪਰਬਤ ਜਿੱਡੇ ਦੋਸ਼ ਜੇ ਹੋਵਣ,  
 ਚਾਪਲੂਸ ਦੀ ਅੱਖ ਨਾ ਵੇਖੋ।  
 ਆਓ ਐਨਟਨੀ ਅਤੇ ਓਕਟੋਬੀਆਸ!  
 ਕੈਸੀਆਸ ਕੱਲੇ ਤੋਂ ਲੈਲੇ ਬਦਲਾ:  
 ਅੱਕਿਆ ਥੱਕਿਆ ਫਿਰਦੈ ਦੁਨੀਆਂ ਕੋਲੋਂ;  
 ਉਹੀਓ ਉਹਨੂੰ ਨਫਰਤ ਕਰਦਾ  
 ਜਿਸ ਨੂੰ ਹੈ ਪਿਆਰ ਉਹ ਕਰਦਾ  
 ਭਾਈਬੰਦ ਲਲਕਾਰੇ ਉਹਨੂੰ,  
 ਰੋਕੇ ਟੋਕੇ ਜਿਉਂ ਹੋਏ ਗੁਲਾਮ,

ਕੱਢੇ ਦੋਸ਼, ਬਣਾਵੇ ਸੂਚੀ, ਰੱਟਾ ਮਾਰੇ ਰੱਖੋ ਯਾਦਾ:  
 ਗੱਲ ਗੱਲ ਉੱਤੇ ਮਾਰੇ ਮੁੰਹ ਤੇ, ਕਰੋ ਕਦੇ ਨਾ ਮਾਫਾ।  
 ਓ, ਬੰਦਿਆ! ਮੈਂ ਰੋ ਤਾਂ ਸਕਦਾਂ;  
 ਅਸ਼ਕਾਂ ਰਾਹੀਂ ਵਗ ਸੱਕੋ ਰੂਹ ਵੀ!—  
 ਪਰ ਆਹ ਲੈ ਖੰਜਰ ਮੇਰਾ ਫੜ ਲੈ,  
 ਨੰਗਾ ਸੀਨਾ ਹਾਜ਼ਰ ਮੇਰਾ,  
 ਜਹਿਦੇ ਅੰਦਰ ਦਿਲ ਵੀ ਹੈ ਸੀ,  
 ਕੁਬੈਰ ਦੇ ਕੁਲ ਧਨ ਤੋਂ ਮਹਿੰਗਾ-  
 ਮਹਿੰਗਾ ਸੋਨੇ ਨਾਲੋਂ:  
 ਜੇ ਤੂੰ ਸੱਚਾ ਰੋਮਨ ਹੈਸੀ, ਪਾੜਕੇ ਕੱਢ ਲੈ ਇਹਨੂੰ;  
 ਕੀਤਾ ਸੀ ਇਨਕਾਰ ਸੋਨੇ ਤੋਂ,  
 ਦਿਲ ਹੁਣ ਹਾਜ਼ਰ ਮੇਰਾ:  
 ਸੀਜ਼ਰ ਤੇ ਜਿਵੇਂ ਵਾਰ ਕੀਤਾ ਸੀ, ਮਾਰ ਹੁਣ ਖੰਜਰ ਮੇਰੇ;  
 ਮੈਂ ਜਾਣਦਾਂ ਸੀਜ਼ਰ ਨੂੰ ਤੂੰ ਪਿਰਣਾ ਕੀਤੀ,  
 ਪਰ ਪਿਆਰ ਕੀਤਾ ਸੀ ਕੈਸੀਅਸ ਨਾਲੋਂ ਬਾਹਲਾ।  
 ਅਪਣਾ ਖੰਜਰ ਰੱਖ ਮਿਆਨੇ ,  
 ਗੁੱਸਾ ਕਰ ਲੀਂ ਜਦ ਤੂੰ ਕਰਨਾ,  
 ਮੌਕੇ ਮਿਲਣ ਗੇ ਹੋਰ ਬਹੁਤੇਰੇ,  
 ਕਰ ਲੀਂ ਫੇਰ ਤੂੰ ਜੋ ਵੀ ਕਰਨਾ;  
 ਤੇਰੀ ਹੱਤਕ, ਮਸਖਰੀ ਮੇਰੀ  
 ਬਣੂੰ ਸੁਭਾਅ ਇਹ ਤੇਰਾ;  
 ਓ, ਕੈਸੀਅਸ! ਤੂੰ ਤਾਂ ਜੁੜਿਆ ਲੇਲੇ ਨਾਲ ਪੰਜਾਲੀ,  
 ਚਕਮਾਕ ਦੀ ਚੰਗਿਆੜੀ ਵਰਗਾ ਗੁੱਸਾ ਜੀਹਦਾ:  
 ਤੇਜ਼ੀ ਨਾਲ ਚੰਗਾੜੀ ਚਮਕੇ, ਧੱਕੇ ਨਾਲ ਘਸਾਈਏ,  
 ਓਨੀ ਛੇਤੀ ਗਾਇਬ ਹੋ ਜਾਂਦੀ, ਜਿੰਨੀ ਤੇਜ਼ ਲਿਆਈਏ -  
 ਪਲ ਛਿਨ ਅੰਦਰ ਅੱਗ ਓਸਦੀ ਕਿਧਰੇ ਹੀ ਖੋ ਜਾਵੇ।

ਕੈਸੀਅਸ-:

ਤਾਂ ਤੇ ਕੈਸੀਅਸ ਜਿੰਦਾ ਹੈ ਸੀ ਸਿਰਫ ਬਰੂਟਸ ਖਾਤਰ:  
 ਖੂਨ ਚ ਉਹਦੇ ਹੋਏ ਖਰਾਬੀ ਤਬੀਅਤ ਉਹਦੀ ਵਿਗੜੇ  
 ਗੁੱਸਾ ਜੇ ਆ ਜਾਵੇ ਉਹਨੂੰ, ਹੱਸ ਤੁੱਸ ਛੱਡੇ ਟਾਲ,  
 ਕੈਸੀਅਸ ਦਾ ਉਹ ਮੌਜੂ ਬੰਨ੍ਹੇ, ਠੱਠਾ ਕਰੋ ਓਸਦੇ ਨਾਲ-  
 ਕਰੋ ਤਬੀਅਤ ਬਹਾਲ ਆਪਣੀ ਸਦਾ ਰਹੋ ਖੁਸ਼ਹਾਲ।

ਬਰੂਟਸ-:

ਜਦ ਮੈਂ ਗੱਲ ਕਹੀ ਸੀ ਏਹੋ,  
 ਗੁੱਸੇ ਨਾਲ ਸੀ ਲਾਲੋ ਲਾਲ-।

ਕੈਸੀਆਸ-: ਏਨੀ ਜੇ ਸਵੀਕਾਰ ਕਰੋਂ ਤੂੰ, ਹੱਥ ਸੁੱਟ ਮੇਰੇ ਵੱਲ।  
 ਬਰੂਟਸ-: ਦਿਲ ਵੀ ਮੇਰਾ ਹਾਜ਼ਰ-।  
 ਕੈਸੀਆਸ-: ਓ, ਬਰੂਟਸ!-  
 ਬਰੂਟਸ-: ਹੁਣ ਕੀ ਹੋਇਆ?  
 ਕੈਸੀਆਸ-: ਏਨਾਂ ਪਿਆਰ ਨਹੀਂ ਹੈ ਤੈਨੂੰ  
                 ਕਿ ਜਰ ਸੱਕੋਂ ਮੇਰੇ ਨਾਲ  
                 ਜਦ ਵੀ ਮੈਨੂੰ ਆਵੇ ਗੁੱਸਾ ਆਪਾ ਜਦ ਭੱਲ ਜਾਵਾਂ,  
                 ਮਾਂ ਦੇ ਦੁੱਧ ਦਾ ਅਸਰ ਸਮਝਕੇ ਟਾਲ ਛੱਡੋਂ ਤੂੰ ਇਹਨੂੰ?  
 ਬਰੂਟਸ-: ਠੀਕ ਕੈਸੀਆਸ!  
                 ਹੁਣ ਤੋਂ ਬਾਅਦ ਬਰੂਟਸ ਨਾਲ ਕਰੋਂ ਜਦ ਗੁੱਸਾ  
                 ਸਮਝ ਲਵਾਂਗਾ 'ਮਾਂ' ਨੇ ਤੈਨੂੰ ਕੀਤੇ ਤੰਗ!  
                 ਹੱਸ ਕੇ ਦੇਵਾਂ ਟਾਲ।  
                 -ਸ਼ੌਰ ਦੀ ਆਵਾਜ਼-  
 ਕਵੀ-: (ਬਾਹਰੋਂ) ਜਾਣ ਦਿਉ ਮੈਨੂੰ ਅੰਦਰ-  
                 ਮਿਲਣ ਦਿਓ ਜਰਨੈਲਾਂ ਤਾਈਂ।  
                 ਨਾਰਾਜ਼ ਨੇ ਦੋਵੇਂ-ਚੰਗਾ ਨਹੀਂ ਹੈ ਛੱਡਣਾ ਕੱਲੇ।  
                 (ਬਾਹਰ) ਤੂੰ ਨਹੀਂ ਜਾਣਾ ਅੰਦਰ।  
 ਕਵੀ-: (ਬਾਹਰ) ਮਰ ਜਾਵਾਂ ਗਾ ਪਰ ਨਹੀਂ ਰੁਕਾਂ ਗਾ।  
                 -ਕਵੀ ਅੰਦਰ ਆਉਂਦਾ ਹੈ।  
 ਲੂਸੀਆਸ-: ਲੂਸੀਲੀਆਸ ਤੇ ਟਿਟੀਨਸ ਪਿੱਛੇ ਆਉਂਦੇ ਹਨ-  
 ਕੈਸੀਆਸ-: ਕੀ ਹੈ ਬਈ? ਗੱਲ ਤੇ ਦੱਸੋ?  
 ਕਵੀ-: ਸ਼ਰਮ ਨਹੀਂ ਆਉਂਦੀ ਜਰਨੈਲਾਂ ਨੂੰ?  
                 ਕੀ ਪਏ ਕਰਦੇ?  
                 ਰੱਖੋ ਦੋਸਤੀ, ਬੰਦਿਆਂ ਵਾਂਗੂੰ ਪਿਆਰ ਕਰੋ:  
                 ਮੈਂ ਵਡੇਰਾ ਤੁਹਾਡੇ ਨਾਲੋਂ ਵੇਖੀ ਦੁਨੀਆ ਬਹੁਤੀ।  
 ਕੈਸੀਆਸ-: ਹਾ-ਹਾ! ਕਿੰਨੀ ਮਾੜੀ ਇਸ ਸਨਕੀ ਨੇ  
                 ਤੁਕ ਮਿਲਾਈ!  
 ਬਰੂਟਸ-: ਓ ਨਵਾਬਾ! ਦਫਾ ਹੋ ਏਥੋਂ, ਤੁਰਸ ਜੁਬਾਨਾ!  
 ਕੈਸੀਆਸ-: ਸਬਰ ਕਰ ਬਰੂਟਸ!  
                 ਐਸਾ ਹੀ ਇਹ ਹੈ ਸੀ।  
 ਬਰੂਟਸ-: ਖਬਰਤ ਏਸ ਦਾ ਤਾਂ ਹੀ ਸਮਝਾਂ,  
                 ਜੇ ਇਹ ਵਕਤ ਵਿਚਾਰੇ:  
                 ਅਜਿਹੇ ਮਲੰਗ ਨਚਾਰਾਂ ਦਾ ਤਾਂਲੁਕ ਕੀ ਏ ਯੁੱਧ ਦੇ ਨਾਲ!  
                 ਚਲ ਬਈ ਜਣਿਆ! ਕਰ ਵਿਹਲਾ ਵਿਹੜਾ!

ਕੈਸੀਆਸ- : ਦੂਰ- ਦੂਰ ਹੋ ਏਥੋਂ!  
 -ਕਵੀ ਜਾਂਦਾ ਹੈ-  
 ਬਰੂਟਸ- : ਲੂਸੀਲੀਆਸ ਅਤੇ ਟਿਟੀਨੀਆਸ!  
 ਹੁਕਮ ਦਿਓ ਕੁਮੇਦਾਨਾਂ ਤਾਈਂ  
 ਤਿਆਰੀ ਕਰਨ ਪੜਾਅ ਦੀ,  
 ਏਥੇ ਰਾਤ ਰਹਾਂਗੇ ।  
 ਕੈਸੀਆਸ- : ਆਪੂੰ ਮੁੜਕੇ ਆਓ ਛੇਤੀ,  
 ਨਾਲ ਲਿਆਓ ਮੈਸਲੋ ਨੂੰ ਵੀ।  
 -ਲੂਸੀਲੀਆਸ ਤੇ ਟਿਟੀਨਸ ਜਾਂਦੇ ਹਨ-  
 ਬਰੂਟਸ- : ਲੂਸੀਆਸ! ਲਿਆ ਇੱਕ ਪਿਆਲਾ ਸ਼ਰਾਬ  
 ਲਿਆ ਤੂੰ।  
 ਕੈਸੀਆਸ- : ਬਰੂਟਸ! ਏਨਾ ਗੁੱਸਾ?  
 ਬਰੂਟਸ- : ਓ ਕੈਸੀਆਸ! ਮੈਂ ਦੁਖੀ ਹਾਂ, ਰੰਜ ਬੜੇ ਨੇ!  
 ਕੈਸੀਆਸ- : ਜੇ ਇਤਫਾਕਨ ਮੰਦਾ ਹੁੰਦੇ,  
 ਦਰਸ਼ਨ, ਦਲੀਲ ਦਾ ਆਪਣੀ  
 ਕਿਉਂ ਪ੍ਰਯੋਗ ਨਹੀਂ ਕਰਦਾ?  
 ਬਰੂਟਸ- : ਕੋਈ ਨਹੀਂ ਜੋ ਜਰ ਸੱਕੇ  
 ਮੇਰੇ ਵਾਂਗੁੰ ਰੰਜ ਓ ਗਾਮ!  
 ਪੋਰਸੀਆ ਟੁਰ ਗਈ ਐ!  
 ਕੈਸੀਆਸ- : ਹਾ-! ਪੋਰਸੀਆਂ-!  
 ਬਰੂਟਸ- : ਉਹ ਮਰ ਗਈ ਐ।  
 ਕੈਸੀਆਸ- : ਤੇ ਕਿਵੇਂ ਮੈਂ ਬਚਿਆ ਤੇਰੇ ਹੱਥਾਂ,  
 ਜਦ ਤੇਰੇ ਨਾਲ ਆਢਾ ਲਾਇਆ?  
 ਆਹ! ਕਿੰਨਾ ਅਸਹਿ, ਕਿੰਨਾ ਦਿਲਵਿੰਨਵਾਂ  
 ਪਿਆ ਇਹ ਘਟਾ!  
 ਪਰ ਹੋਇਆ ਕੀ ਸੀ ਆਖਰ?  
 ਕਿਹੜੀ ਸੀ ਬੀਮਾਰੀ?  
 ਬਰੂਟਸ- : ਮੈਂ ਘਰੋਂ ਗਾਇਬ ਸੀ,  
 ਕਾਹਲੀ ਪਈ ਸੀ ਓਹ;  
 ਦੁਖੀ ਬੜੀ ਸੀ, ਰੰਜ ਸੀ ਉਹਨੂੰ:  
 ਐਨੈਟਨੀ ਤੇ ਔਕਟੇਵੀਆਸ ਗੱਭਰੂ  
 ਹੱਥ ਮਿਲਕੇ ਹੋਏ ਸੀ ਤਕੜੇ;  
 ਉਹਦੀ ਮਰਗ ਤੇ ਆਹ ਖਬਰ

ਇੱਕੋ ਵੇਲੇ ਆਈਆਂ;-  
 ਸੁਣ ਕੇ ਇਹ ਚਕਰਾ ਗਈ ਸੀ  
 ਗੁਲਾਮ ਨਹੀਂ ਸਨ ਹਾਜ਼ਰ,  
 ਢੱਕੀ ਅੱਗ ਕੱਲੀ ਨੇ।  
 ਤੇ ਬੱਸ ਮਰ ਗਈ ਏਦਾਂ?  
 ਬਿਲਕੁਲ ਏਵੇਂ।  
 ਆਹ, ਓ ਅਬਨਾਸੀ ਦੇਵੇ!  
 -ਲੂਸੀਆਸ ਸ਼ਰਾਬ ਤੇ ਸ਼ਮਾਅ ਲੈਕੇ ਆਉਂਦਾ ਹੈ-  
 ਬੱਸ, ਹੋਰ ਨਾਂ ਉਹਦੀ ਗੱਲ ਕਰ ਹੁਣ।-  
 ਲਿਆ ਇੱਕ ਪਿਆਲਾ ਸ਼ਰਾਬ ਦੇ ਮੈਨੂੰ।-  
 ਬੇਲਿਹਾਜੀ ਤੇ ਬੇਤਰਸੀ ਨੂੰ  
 ਏਦੇ ਵਿੱਚ ਡਬੋਵਾਂ ਕੈਸੀਆਸ!  
 (ਜਾਮ ਪੀਂਦਾ ਹੈ)  
 ਦਿਲ ਤਾਂ ਮੇਰਾ ਵੀ ਤਰਸੇ  
 ਸੁਆਦ ਚੱਖਣ ਨੂੰ ਇਹਦਾ,  
 ਭਰ ਪਿਆਲਾ ਲੂਸੀਆਸ! ਲਬਾਲਬ ਮੇਰਾ,  
 ਪੀਵਾਂ ਲਾਕੇ ਡੀਕ, ਭਾਵੇਂ ਪਿਆਰ ਬਰੂਟਸ ਦਾ  
 ਜ਼ਿਆਦਾ ਨਹੀਂ ਪੀ ਸਕਦਾ।  
 -ਪੀਂਦਾ ਹੈ-  
 ਆ ਜਾ, ਅੰਦਰ ਆ ਜਾ ਟਿਟੀਨੀਆਸ!  
 -ਟਿਟੀਨੀਆਸ ਦਾ ਮੈਸਾਲੇ ਨਾਲ ਮੁੜ ਪ੍ਰਵੇਸ਼-  
 ਆਓ ਬੈਠੋ ਸਮਾਅ ਦੁਅਲੇ ਨੇੜੇ ਹੋਕੇ,  
 ਉਂਗਲਾਂ ਉੱਤੇ ਗਿਣੀਏ ਆਪਾਂ  
 ਕੀ ਨੇ ਲੋੜਾਂ ਆਪਣੀਆਂ।  
 ਹਾਏ, ਪੋਰਸੀਆ! ਤੂੰ ਡੱਡ ਗਈ ਚੁਨੀਆਂ!  
 ਗੁਜ਼ਾਰਸ ਮੇਰੀ ਹੋਰ ਨਾਂ ਬੋਲ!-  
 ਮੈਸਾਲਾ! ਮੇਰੇ ਕੋਲ ਨੇ ਪੱਤਰ ਆਏ,  
 ਜਵਾਂਸਾਲ ਔਕਟੇਵੀਆਸ  
 ਤੇ ਮਾਰਕ ਐਨਟਨੀ ਲੈਕੇ ਸ਼ਕਤੀਸ਼ਾਲੀ ਫੋਜ,  
 ਹਮਲਾ ਕਰਨਗੇ ਆਪਣੇ ਉੱਤੇ,  
 ਮੌਝਣ ਮੁਹਿੰਮ ਫਿਲਧੀ ਦੇ ਵੱਲ।  
 ਮੇਰੇ ਕੋਲ ਵੀ ਪੱਤਰ ਆਏ,  
 ਉਹਨਾਂ ਦਾ ਵੀ ਇਹੋ ਲਹਿਜਾ।

ਬਰੂਟਸ- : ਹੋਰ ਵੀ ਹੋਣੈ ਕੁੱਝ ਉਹਨਾਂ ਵਿੱਚ?  
 ਮੈਸਾਲਾ- : ਇਹ ਕਿ ਪ੍ਰਤੀਬੰਧਨ ਦੇ ਫਤਵੇ ਲਾਕੇ,  
                   ਔਕਟੇਵੀਅਸ, ਐਨਟਨੀ, ਲੈਪੀਡਸ ਤਿੱਕੜੀ  
                   ਮਾਰ ਮੁਕਾਏ ਇੱਕ ਸੈਂਕੜਾ ਸਾਂਸਦ।  
 ਬਰੂਟਸ- : ਏਸ ਗੱਲ ਚ ਮਿਲਦੇ ਨਹੀਂ  
                   ਪੱਤਰ ਅਸਾਡੇ;  
                   ਮੇਰਿਆਂ ਵਿੱਚ ਤਾਂ ਲਿਖਿਐ,  
                   ਪੰਡਤਰ ਮਾਰੇ ਸਾਂਸਦ  
                   ਫਤਵੇ ਨਾਲ ਉਨ੍ਹਾਂ ਦੇ; ਤੇ ਸਿਸਰੇ ਵੀ ਹੈ ਵਿੱਚੇ।  
 ਕੈਸੀਅਸ- : ਸਿਸਰੇ ਵੀ ਓਹਨਾਂ ਚੋਂ ਇੱਕ?  
 ਮੈਸਾਲਾ- : ਸਿਸਰੇ ਕਤਲ ਹੋ ਗਿਐ ਓਸੇ ਫਤਵੇ ਕਾਰਨ।  
                   ਕੀ ਚਿੱਠੀਆਂ ਇਹ ਘਰਵਾਲੀ ਭੇਜੀਆਂ ਤੁਹਾਨੂੰ?  
 ਬਰੂਟਸ- : ਨਹੀਂ ਮੈਸਾਲਾ।  
 ਮੈਸਾਲਾ- : ਨਾਂ ਹੀ ਉਨ੍ਹਾਂ ਚ ਕੁੱਝ ਸ੍ਰੀਮਤੀ ਬਾਰੇ ਲਿਖਿਆ?  
 ਬਰੂਟਸ- : ਬਿਲਕੁਲ ਨਹੀਂ ਮੈਸਾਲਾ।  
 ਮੈਸਾਲਾ- : ਇਹ ਤਾਂ ਗੱਲ ਬੜੀ ਵਚਿੱਤਰ ਲੱਗੇ!  
 ਬਰੂਟਸ- : ਕਿਉਂ ਪੁੱਛਦਾ ਹੈ? ਕੀ ਤੇਰੇ ਪੱਤਰਾਂ ਵਿੱਚ  
                   ਹੈ ਕੁੱਝ ਉਹਦੇ ਬਾਰੇ?  
 ਮੈਸਾਲਾ- : ਨਹੀਂ, ਮਾਲਿਕ।  
 ਬਰੂਟਸ- : ਰੋਮਨ ਹੈਂ ਤੂੰ, ਸੱਚ ਦੱਸ ਮੈਨੂੰ।  
 ਮੈਸਾਲਾ- : ਸੱਚ ਫਿਰ ਸੁਣ ਰੋਮਨਾਂ ਵਾਂਗੂੰ,  
                   ਤੇ ਕਰ ਸਹਿਣ ਵੀ:  
                   ਸੱਚੀ ਉਹ ਮਰ ਗਈ ਹੈ  
                   ਬੜੇ ਅਜੀਬ ਸਬੱਬੀਂ।  
 ਬਰੂਟਸ- : ਆਹ, ਅਲਵਿਦਾ ਪੋਰਸ਼ੀਆ!-  
 ਮੈਸਾਲਾ- : ਅਸੀਂ ਵੀ ਮਰ ਜਾਣਾ ਮੈਸਾਲਾ:  
                   ਇਹ ਸੋਚਕੇ ਉਹਨੇ ਇੱਕੋ ਵਾਰੀਂ ਸੀ ਮਰਨਾ,  
                   ਕਰ ਲੀ ਸਬਰ ਸਬੂਰੀ ਮੈਂ ਤਾਂ।  
 ਮੈਸਾਲਾ- : ਮਹਾਂ ਮਨੁੱਖ ਏਵੇਂ ਹੀ ਸਹਿੰਦੇ ਮਹਾਨ ਹਾਨੀਆਂ!  
 ਕੈਸੀਅਸ- : ਭਾਵੇਂ ਸਹਿਨਸ਼ੀਲ ਹਾਂ ਮੈਂ ਵੀ,  
                   ਪਰ ਸੁਭਾਅ ਹੈ ਮੇਰਾ  
                   ਇਉਂ ਸਹਿ ਨਹੀਂ ਸਕਦਾ ਤੇਰੇ ਵਾਂਗੂੰ।  
 ਬਰੂਟਸ- : ਚੰਗਾ ਫਿਰ ਹੁਣ ਜਿਉਂਦਿਆਂ ਵਾਲੀ ਕਰੀਏ ਗੱਲ-  
                   ਹੱਥ ਦਾ ਕੰਮ ਮੁਕਾਈਏ।  
                   ਕੀ ਕਹਿੰਦੇ ਹੋ ਚੜ੍ਹਾਈ ਕਰੀਏ ਫਿਲਧੀ ਉੱਤੇ?

ਕੈਸੀਆਸ-:  
 ਬਰੂਟਸ-:  
 ਕੈਸੀਆਸ-:  
 ਬਰੂਟਸ-:

ਮੈਨੂੰ ਇਹ ਤਜਵੀਜ਼ ਲੱਗੀ ਨਹੀਂ ਚੰਗੀ।  
 ਕੀ ਦਲੀਲ ਹੈ ਤੇਰੀ?  
 ਦਲੀਲ ਮੇਰੀ ਹੈ, ਦੁਸ਼ਮਣ ਸਾਨੂੰ ਲੱਭਦਾ ਆਵੇ:  
 ਸਾਧਨ ਉਹਦੇ ਹੋਸਨ ਨਾਸ,  
 ਜੁਆਨਾਂ ਤਾਂਈਂ ਥਕੇਵਾਂ ਤੇੜੇ  
 ਅਪਣੇ ਰਾਹ ਰੋੜੇ ਅਟਕਾਵੇ;  
 ਤੇ ਆਪਾਂ ਕਰੀਏ ਆਰਾਮ,  
 ਬਚਕੇ ਰੱਹੀਏ, ਤਿੱਥੇ ਰੱਹੀਏ ਹਰ ਵੇਲੇ ਤੱਅਾਰ।  
 ਚੰਗੀ ਰਾਏ ਮਜ਼ਬੂਰਨ ਦੇਵੇ ਬਿਹਤਰ ਰਾਏ ਨੂੰ ਰਾਹ:  
 ਫਿਲ੍ਹਪੀ ਤੇ ਇਸ ਮੈਦਾਨ ਵਿਚਾਲੇ,  
 ਲੋਕਾਂ ਸਾਡੇ ਨਾਲ ਤਾਂ ਹੈਸਨ ਪਰ ਮਜ਼ਬੂਰਨ;  
 ਤਾਵਾਨ ਦੇਣ ਦਾ ਸਾਨੂੰ ਗਿਲਾ ਕਰਦੇ ਨੇ-:  
 ਜੇ ਦੁਸ਼ਮਣ ਉਹਨਾਂ ਵਿੱਚੀਂ ਆਇਆ,  
 ਮਿਲੂ ਹਮਾਇਤ ਉਹਨੂੰ,  
 ਗਿਣਤੀ ਵਧਜੂ, ਤਾਜ਼ਾ ਦਮ ਹੋ ਜੂ,  
 ਧਾਵਾ ਕਰੂ ਨਵੀਂ ਸ਼ਕਤੀ ਨਾਲ,  
 ਨਾਲੇ ਹੋਸਲਾ ਵਧਜੂ ਉਹਦਾ।  
 ਪਰ ਜੇ ਅਸੀਂ ਜਾ ਟੱਕਰੇ ਫਿਲ੍ਹਪੀ,  
 ਇਸ ਲਾਭ ਤੋਂ ਵੰਚਦ ਹੋ ਜੂ,  
 ਤੇ ਇਹ ਲੋਕਾਂ ਸਾਡੀ ਪਿੱਠ ਤੇ ਰਹਿਣੇ।  
 ਭਲੇ ਭਾਉ! ਜ਼ਰਾ ਸੁਣ ਤੂੰ ਮੇਰੀ-  
 ਖਿਮਾਂ ਚਾਹਿੰਗਾ-ਇਲਾਵਾ ਇਸ ਤੋਂ-  
 ਵੇਖਣ ਵਾਲੀ ਗੱਲ ਹੈ ਇਹ:  
 ਆਪਾਂ ਅਪਣੇ ਮਿੱਤਰਾਂ ਕੋਲੋਂ ਲਈ ਸਹਾਇਤਾ ਪੂਰੀ,  
 ਛਾਉਣੀਆਂ ਸਾਡੀਆਂ ਭਰੀਆਂ ਪਈਆਂ,  
 ਕਾਰਨ ਸਾਡੇ ਕੋਲ ਹੈ ਪੱਕਾ:  
 ਦੁਸ਼ਮਣ ਹਰ ਪਲ ਵਧੀਂ ਜਾਵੇ-  
 ਸਿਖਰ ਤੇ ਪੁੱਜੇ ਅਸੀਂ ਖੜੇ ਹਾਂ,  
 ਇਸ ਤੋਂ ਬਾਅਦ ਹੈ ਘਟਣਾ।  
 ਬੰਦਿਆਂ ਦੇ ਕੰਮਾਂ ਵਿੱਚ ਕਾਂਗ ਜਦੋਂ ਹੈ ਉਠਦੀ-  
 ਜੁਆਰ ਤੇ ਆਵੇ ਲਾਹਾ ਲੈ ਲੋ,  
 ਕਿਸਮਤ ਚਮਕ ਹੈ ਜਾਂਦੀ;  
 ਚੁਕ ਕਦੇ ਜੇ ਹੋ ਜਾਵੇ ਤਾਂ  
 ਬਣਦੀ ਵਿਗੜ ਹੈ ਜਾਂਦੀ,  
 ਜੀਵਨ ਭਰ ਦੀ ਕਰਨੀ ਕੀਤੀ ਰੇਤੇ ਵਿੱਚ ਰੁਲ ਜਾਵੇ,

ਪੇਤਲੇ ਪਾਣੀ ਬੇੜਾ ਫੱਸੋ, ਕੰਢੇ ਤੇ ਡੁੱਬ ਜਾਵੇ।  
ਹੁਣ ਵੇਲਾ ਹੈ ਲਾਹਾ ਲੈ ਲੋ, ਜੁਆਰ ਤੇ ਕਾਂਗ ਚੜ੍ਹੀ ਹੈ

ਨਹੀਂ ਤਾਂ ਧੋ ਲੋ ਹੱਥ ਫਤਿਹ ਤੋਂ ਜਦ ਭਾਟਾ ਆ ਜਾਵੇ।  
ਤਾਂ ਫਿਰ ਤੇਰੀ ਮਰਜ਼ੀ ਨਾਲ ਹੀ ਚੱਲੀਏ;

ਮੱਥਾ ਲਾਈਏ ਚੱਲ ਕੇ ਫਿਲਪੀ।

ਬਰੂਟਸ-: ਡੂੰਘੀ ਰਾਤ ਸਿਰਾਂ ਤੇ ਆਈ,  
ਫਿਤਰਤ ਤੋਂ ਹੈ ਲੋੜ ਜ਼ਰੂਰੀ

ਰੋਕੀਏ ਕੰਮ, ਕਰੀਏ ਆਰਾਮ:

ਗੱਲ ਕਰਨ ਨੂੰ ਰਹੀ ਨਹੀਂ ਕੋਈ।

ਕੈਸੀਆਸ-: ਕੁੱਝ ਨਹੀਂ ਹੈ ਹੋਰਾ। ਸੁਭ ਰਾਤ੍ਰੀ:  
ਕੱਲ ਸਵਖਤੇ ਚਾਲੇ ਪਾਈਏ।

ਬਰੂਟਸ-: ਲੁਸੀਆਸ! ਚੋਗਾ ਮੇਰਾ-

(ਪ੍ਰਸ਼ਾਸਨ ਲੁਸੀਆਸ)

ਅਲਵਿਦਾ ਮੈਸਾਲਾ!-

ਸੁਭ ਰਾਤ੍ਰੀ ਟਿਟੀਨੀਆਸ; -

ਕੁਲੀਨ, ਭੱਦਰ ਕੈਸੀਆਸ ਪਿਆਰੇ

ਸੁਭ ਰਾਤ੍ਰੀ, ਮਿੱਠੀ ਨੀਂਦਰ!

ਕੈਸੀਆਸ-: ਓਹ, ਮੇਰੇ ਵੀਰ ਪਿਆਰੇ!  
ਸੁਰੂਆਤ ਰਾਤ ਦੀ ਸੀ ਕਿੰਨੀ ਮਾੜੀ:

ਏਡੀ ਦਰਾੜ ਕਦੇ ਨਾਂ ਆਈ ਸਾਡੀਆਂ ਰੂਹਾਂ ਅੰਦਰ!

ਆਣ ਨਾਂ ਦੇਵੀਂ ਕਦੇ ਫੇਰ ਬਰੂਟਸ।

ਬਰੂਟਸ-: ਸਭ ਕੁੱਝ ਠੀਕ ਏ ਹੁਣ ਤਾਂ।

ਕੈਸੀਆਸ-: ਸੁਭ ਰਾਤ੍ਰੀ ਸਰਦਾਰ ਸਾਹਿਬ!

ਬਰੂਟਸ-: ਸੁਭ ਰਾਤ੍ਰੀ, ਭਲੇ ਭਰਾਵਾ!

ਟਿਟੀਨੀਆਸ ਤੇ ਮੈਸਾਲਾ-: ਸੁਭ ਰਾਤ੍ਰੀ ਸਰਦਾਰ ਬਰੂਟਸ!

ਬਰੂਟਸ-: ਅਲਵਿਦਾ, ਹਰ ਇੱਕ ਤਾਂਈਂ।

-ਬਰੂਟਸ ਬਿਨਾਂ ਸਭ ਜਾਂਦੇ ਹਨ-

-ਲੁਸੀਆਸ ਚੋਗਾ ਲੈ ਕੇ ਅਂਉਦਾ ਹੈ-

ਚੋਗਾ ਦੇ ਮੈਨੂੰ। ਕਿਥੇ ਹੈ ਤੇਰਾ ਸਾਜ਼? -

ਏਥੇ ਹੀ ਹੈ ਖੇਮੇ ਅੰਦਰ।

ਲੁਸੀਆਸ-: ਕਿਵੇਂ ਬਈ? ਤੂੰ ਤਾਂ ਉੰਘੀਂ ਜਾਨੈ!

ਬਰੂਟਸ-: ਨਫਰ ਬੇਚਾਰੇ! ਤੈਨੂੰ ਕੀ ਕਹਿਣਾ?

ਤੂੰ ਉਨੀਂਦਰਾ ਬੁਹਤ ਹੈ ਕੱਟਿਆ।

ਕੁਲਾਡੀਆਸ ਵਗੈਰਾ ਨੂੰ ਲਿਆ ਬੁਲਾਕੇ;  
 ਸੌਣਗੇ ਉਹ ਮੇਰੇ ਗੱਦਿਆ ਉੱਤੇ।  
**ਲੂਸੀਆਸ-:**  
 ਕੁਲਾਡੀਆਸ ਹੋ-!- ਵੱਚੋ, ਹੋ-!  
 -ਦੋਵੇਂ ਪ੍ਰਵੇਸ਼ ਕਰਦੇ ਹਨ\_  
**ਵੱਚੋ-:**  
 ਜੀ, ਸੁਆਮੀ! ਤੁਸੀਂ ਬੁਲਾਇਐ?  
**ਬਰੂਟਸ-:**  
 ਗੁਜ਼ਾਰਸ਼ ਮੇਰੀ ਭਲਿਓ ਲੋਕੋ! ਏਥੇ ਹੀ ਸੌਂ ਜਾਓ  
 ਸ਼ਾਇਦ ਪਵੇ ਭੇਜਣਾ ਤੁਹਾਨੂੰ, ਇੱਕ ਦੂਜੇ ਦੇ ਪਿੱਛੇ,  
 ਸੁਨੋਹੇ ਲੈਕੇ, ਵੀਰ ਕੈਸੀਆਸ ਦੇ ਥੈਮੇ ਤਾਈਂ।  
**ਵੱਚੋ-:**  
 ਹੁਕਮ ਹੋਵੇ ਜੇ ਖੜੇ ਉਡੀਕੀਏ ਖੁਸ਼ੀ ਤੁਹਾਡੀ।  
**ਬਰੂਟਸ-:**  
 ਏਦਾਂ ਲੱਗੇ ਨਾਂ ਚੰਗਾ ਮੈਨੂੰ: ਪੈ ਜੋ ਏਥੇ, ਭਲਿਓ!  
 ਨਹੀਂ ਤਾਂ ਕੁੱਝ ਹੋਰ ਸੋਚਣਾ ਧੈ ਜੂ ਮੈਨੂੰ।-  
 ਵੇਖ ਲੂਸੀਆਸ! ਆਹ ਸੀ ਉਹ ਕਿਤਾਬ  
 ਜਿਹੜੀ ਸੈਂ ਲੱਭਦਾ ਸੀ; ਚੋਗੇ ਦੀ ਜੇਬ ਚ ਪਾਈ ਸੀ ਸੈਂ।  
 -ਵੱਚੋ ਤੇ ਕਲਾਡੀਆਸ ਲੰਮੇ ਧੋਂਦੇ ਹਨ-  
**ਲੂਸੀਆਸ-:**  
 ਮੈਨੂੰ ਪੱਕਾ ਯਕੀਨ ਸੀ,  
 ਹਜ਼ੂਰ ਨੇ ਨਹੀਂ ਫੜਾਈ ਮੈਨੂੰ।  
**ਬਰੂਟਸ-:**  
 ਕੋਈ ਨਹੀਂ ਕਾਕਾ! ਸੈਂ ਹੀ ਹੋਇਆਂ ਭੁਲੱਕੜ ਖਾਸਾ।  
 ਰੱਖ ਸਕਨੈਂ ਕੁੱਝ ਪਲ ਹੋਰ, ਖੁੱਲ੍ਹੇ ਨੈਣ ਇਹ ਬੋਝਲ,  
 ਸਾਜ਼ ਅਪਣੇ ਤੇ ਛੇਡ ਸੱਕੋਂ ਇੱਕ ਦੋ ਗੀਤ ਪਿਆਰੇ?  
**ਲੂਸੀਆਸ-:**  
 ਹਾਂ ਮੇਰੇ ਆਕਾ! ਜੇ ਹੈ ਇਹ ਖੁਸ਼ੀ ਤੁਹਾਡੀ।  
**ਬਰੂਟਸ-:**  
 ਇਹੋ ਖੁਸ਼ੀ ਹੈ ਮੇਰੀ:  
 ਤਕਲੀਫ ਦੇਵਾਂ ਸੈਂ ਬਹੁਤੀ ਤੈਨੂੰ  
 ਪਰ ਹੈ ਨਾਂ ਮਰਜ਼ੀ ਤੇਰੀ?  
**ਲੂਸੀਆਸ-:**  
 ਇਹ ਤਾਂ ਫਰਜ਼ ਹੈ ਮੇਰਾ, ਸੁਆਮੀ!  
**ਬਰੂਟਸ-:**  
 ਤਾਕਤ ਤੋਂ ਵੱਧ ਫਰਜ਼ ਨੂੰ ਮਜ਼ਬੂਰ ਕਰਾਂ ਨਾਂ  
 ਪਤੈ ਸੈਨੂੰ ਜਵਾਂ ਲਹੂ ਨੂੰ ਆਰਾਮ ਵੀ ਲੋੜੀਂਦਾ।  
**ਲੂਸੀਆਸ-:**  
 ਸੈਂ ਤਾਂ ਪਹਿਲਾਂ ਵੀ ਸੌਂ ਚੁੱਕਾਂ ਮਾਲਿਕ।  
**ਬਰੂਟਸ-:**  
 ਚੰਗਾ ਕੀਤਾ।ਫੇਰ ਵੀ ਸੌਂ ਲੀਂ ਏਸ ਤੋਂ ਬਾਅਦ;  
 ਜ਼ਿਆਦਾ ਦੇਰ ਨਾਂ ਰੋਕਾਂ ਤੈਨੂੰ:  
 ਜ਼ਿੰਦਾ ਰਿਹਾ ਤਾਂ ਕੁੱਝ ਚੰਗਾ ਕਰ੍ਹੁ ਸੈਂ ਤੇਰੀ ਖਾਤਰ।  
 -ਸਾਜ਼ ਤੇ ਸੰਗੀਤ ਦੀ ਆਵਾਜ਼-  
 ਇਹ ਧੁਨ ਨੀਂਦ ਉਕਸਾਵੇ।-ਓ,ਕਾਤਲ ਨੀਂਦਰ!  
 ਸਿੱਕੇ ਭਰੀ ਗੁਰਜ਼ ਆਪਣੀ ਰੱਖੀ ਮੁੰਡੂ ਦੇ ਸਿਰ ਤੇ

ਜੋ ਸੰਗੀਤ ਵਜਾਵੇ? -

ਨਫਰ ਸ਼ਰੀਫ਼! ਸੁਭ ਰਾਤ੍ਰੀ। -

ਡਿੱਗੀਂ ਜਾਵੇ ਸਿਰ ਤੇਰਾ ਇਹ,

ਤੋੜ ਲਵੀਂ ਨਾਂ ਅਪਣਾ ਸਾਜ਼;

ਇਹ ਮੈਂ ਤੈਬੋਂ ਫੜ ਲੈਂਦਾ ਹਾਂ;

ਚੰਗਾ ਫੇਰ ਹੁਣ ਸੁਭ ਰਾਤ੍ਰੀ। -

ਵੇਖਾਂ ਭਲਾ ਕਿੱਥਾਂ ਡੱਡਿਆ ਸੀ ਪੜ੍ਹਨਾ -

ਏਥੋਂ ਹੀ ਸੀ ਖਿਆਲ ਹੈ ਮੇਰਾ।

-ਪੜ੍ਹਨ ਬੈਠਦਾ ਹੈ -

-ਸੀਜ਼ਰ ਦੇ ਪਰੇਤ ਦਾ ਪ੍ਰਵੇਸ਼ -

ਇਹ ਸ਼ਮਾਅ ਠੀਕ ਨਹੀਂ ਜਗਦੀ! -

ਹਾ! - ਇਹ ਕੌਣ ਏਧਰ ਨੂੰ ਆਵੇ?

ਮੈਨੂੰ ਲਗਦੈ ਨਜ਼ਰ ਦੀ ਕਮਜ਼ੋਰੀ ਮੇਰੀ

ਇਹ ਭਿਆਨਕ ਭੂਤ ਦਰਸਾਵੇ,

ਮੇਰੇ ਵੱਲ ਜੋ ਚੜ੍ਹਿਆ ਆਵੇ। -

ਕੀ ਏਂ ਤੂੰ ਚੀਜ਼? ਕੋਈ ਫਰਿਸ਼ਤਾ, ਕੋਈ ਦੇਵਤਾ,

ਜਾਂ ਫਿਰ ਕੋਈ ਦਾਨਵ;

ਠੰਢਾ ਕਰਦੈ ਲਹੂ ਮੇਰਾ ਜੋ, ਖੜੇ ਰੌਂਗਟੇ ਕਰਦੈ,

ਗੱਲ ਕਰ ਮੇਰੇ ਨਾਲ, ਕੀ ਚੀਜ਼ ਏਂ ਤੂੰ?

ਦੱਸਣ ਆਇਆਂ ਤੈਨੂੰ,

ਟੱਕਰੂੰਗਾ ਮੈਂ ਫਿਲਪੀ ਤੈਨੂੰ।

ਅੱਛਾ! ਤਾਂ ਤੇ ਫੇਰ ਇੱਕ ਵਾਰ ਮੈਂ ਤੈਨੂੰ ਵੇਖੂੰ?

ਹਾਂ! ਮਿਲਾਂਗੇ ਫਿਲਪੀ ਆਪਾਂ।

ਕੋਈ ਨੀ ਫੇਰ, ਟੱਕਰਾਂਗੇ ਤੈਨੂੰ ਫਿਲਪੀ।

-ਪਰੇਤ ਅਲੋਪ ਹੋ ਜਾਂਦਾ ਹੈ \_

ਤੂੰ ਗਿਆਂ ਤਾਂ ਦਿਲ ਕੁਝ ਧਰਿਐ:

ਬਦ ਰੂਹ! ਗੱਲ ਕਰੂੰਗਾ ਫੇਰ ਮੈਂ ਤੇਰੇ ਨਾਲ। -

ਲੁਸੀਆਸ ਪੁੱਤਰਾ! - ਵੱਚੋ! -

ਕਲਾਡੀਆਸ! - ਉੱਠੋ ਓਏ ਨਵਾਬੋ! -

ਓ, ਕਲਾਡੀਆਸ-ਹੋ-!

ਤਾਰਾਂ, ਮੇਰੇ ਆਕਾ! ਨਕਲੀ ਨੇ।

ਇਹ ਸੋਚੇ ਇਹ ਸਾਜ਼ ਬਜਾਵੇ ਹਾਲਾਂ ਤੀਕ:-

ਉੱਠ ਲੁਸੀਆਸ! ਜਾਗ ਜ਼ਰਾ!

ਪਰੇਤ:

ਬਰੂਟਸ:-

ਪਰੇਤ:-

ਬਰੂਟਸ:-

ਲੁਸੀਆਸ:-

ਬਰੂਟਸ:-

ਲੂਸੀਆਸ-:  
 ਬਰੂਟਸ-:  
 ਲੂਸੀਆਸ-:  
 ਬਰੂਟਸ-:  
 ਲੂਸੀਆਸ-:  
 ਬਰੂਟਸ-:  
 ਵੱਚੋ-:  
 ਕੁਲਾਡੀਆਸ:  
 ਬਰੂਟਸ-:  
 ਵੱਚੋ ਤੇ ਕੁਲਾਡੀਆਸ:  
 ਬਰੂਟਸ-:  
 ਵੱਚੋ-:  
 ਬਰੂਟਸ-:  
 ਵੱਚੋ/ਕੁਲਾਡੀਆਸ:

ਮੇਰੇ ਆਕਾ!-  
 ਸੁਪਨੇ ਕਿਸੇ ਚ ਤੂੰ ਚੀਖਿਆ ਲੂਸੀਆਸ?  
 ਮੇਰੇ ਆਕਾ! ਪਤਾ ਨਹੀਂ ਸੈਨ੍ਹ  
 ਕਿ ਮੈਂ ਮਾਰੀ ਸੀ ਚੀਖ।  
 ਹਾਂ, ਤੂੰ ਮਾਰੀ ਸੀ ਚੀਖ:  
 ਵੇਖੀ ਕੋਈ ਡਰਾਉਣੀ ਸੈ?  
 ਨਹੀਂ ਸੁਆਮੀ! ਕੋਈ ਨਹੀਂ।  
 ਜਾ ਸੌਂ ਜਾ ਫੇਰ।-  
 ਓ ਕੁਲਾਡੀਆਸ, ਨਵਾਬਾ!  
 ਉੱਠ ਤੂੰ ਬੰਦਿਆ! ਜਾਗ ਜ਼ਰਾ।  
 ਮੇਰੇ ਆਕਾ!  
 ਜੀ, ਮੇਰੇ ਆਕਾ!  
 ਨੀਂਦ ਵਿੱਚ ਕਿਉਂ ਬਰੜਾਏ,  
 ਕਿਉਂ ਮਾਰੀਆਂ ਚੀਕਾਂ?  
 ਦੱਸੋ ਜ਼ਰਾ ਨਵਾਬੋ!  
 ਸੱਚੀਂ ਸਰਕਾਰ?  
 ਹਾਂ।-ਵੇਖਿਆ ਸੀ ਕੁੱਝ?  
 ਨਹੀਂ ਸਰਕਾਰ! ਮੈਂ ਕੁੱਝ ਨਹੀਂ ਵੇਖਿਆ।  
 ਜਾਹ, ਆਖੀਂ ਆਦਾਬ ਕੈਸੀਆਸ ਭਾਈ ਸਾਹਿਬ ਨੂੰ,  
 ਦਈਂ ਸੁਨੇਹਾ: ਵਕਤੋਂ ਪਹਿਲਾਂ  
 ਕਰੇ ਤਿਆਰੀ ਫੌਜ ਅਪਣੀ ਦੀ,  
 ਤੇ ਅਸੀਂ ਆਵਾਂ ਗੇ ਪਿੱਛੇ।  
 ਤਾਮੀਲ ਹੁਕਮ ਕਰੀਏ ਸਰਕਾਰ!  
 -ਪ੍ਰਸਥਾਨ ਕਰਦੇ ਹਨ\_

## ਐਕਟ-੫

ਸੀਨ-੧ -ਫਿਲਪੀ ਦਾ ਮੈਦਾਨ-  
-ਪ੍ਰਵੇਸ਼ ਅੰਕਟੇਵੀਆਸ, ਐਨਟਨੀ ਅਤੇ ਫੌਜ-

ਅੰਕਟੇਵੀਆਸ-:

ਵੇਖ ਐਨਟਨੀ! ਆਸਾਂ ਸਾਡੀਆਂ  
ਠੀਕ ਨਿਕਲੀਆਂ  
ਕਹਿੰਦਾ ਸੀ ਤੂੰ ਹੇਠ ਨਹੀਂ ਆਂਉਂਦੇ,  
ਪਰਬਤ, ਟੀਲੀਂ ਰਹਿਣ ਚੜ੍ਹੇ,  
ਕਦੇ ਨਾ ਉੱਤਰਨ ਥੱਲੋਂ;  
ਇਹ ਤਾਂ ਕੁੱਝ ਸਾਬਤ ਨਹੀਂ ਹੋਇਆ:  
ਜੂਝਣ ਲਈ ਤਿਆਰ ਨੇ ਉਹ;

ਮੰਗਣੋਂ ਪਹਿਲਾਂ ਦੇਣ ਗੇ ਉੱਤਰ,  
ਟੱਕਰਨ ਸਾਨੂੰ ਫਿਲਪੀ ਆ ਕੇ।

ਐਨਟਨੀ-:

ਹੱਤ-! ਜੋ ਉਹਨਾਂ ਦੇ ਢਿੱਡੀਂ ਹੁੰਦੇ,  
ਨੌਹਾਂ ਚ ਮੇਰੇ ਹੁੰਦੇ;  
ਮੈਂ ਜਾਣਾਂ ਕਿਉਂ ਇੰਜ ਕਰਦੇ:  
ਭਾਵੇਂ ਵਕਤ ਬਿਤਾ ਸਕਦੇ ਸੀ ਐਧਰ ਓਂਧਰ ਫਿਰ ਕੇ,  
ਪਰ ਉੱਤਰ ਕੇ ਥੱਲੇ ਭਿਆਂਕਰ ਸੁਰਾਤ ਵਿਖਾਵਣ ਸਾਨੂੰ;  
ਸਾਡੇ ਅੰਦਰ ਡਰ ਬੈਠਾਵਣ, 'ਵੱਡੇ ਹਾਂ ਅਸੀਂ ਹੌਸਲੇ ਵਾਲੇ'  
ਪਰੰਤੂ ਇਸ ਵਿੱਚ ਤੱਤ ਨਹੀਂ ਹੈ।

-ਹਰਕਾਰੇ ਦਾ ਪ੍ਰਵੇਸ਼-

ਹਰਕਾਰਾ-:

ਤਿਆਰ ਰਹੋ ਜਰਨੈਲੋ!  
ਦੁਸ਼ਮਨ ਚਤੁਰੀਆ ਮਾਰੋ ਮਾਰ;  
ਲਹੂਲਹਾਣ ਯੁੱਧ-ਚਿੰਨ੍ਹ ਤਿਆਨਕ  
ਨੇੜੇ ਤੇ ਲਹਿਰਾਵੇ;

ਐਨਟਨੀ-:

ਕੁੱਝ ਤਾਂ ਤੁਹਾਨੂੰ ਹੁਣ ਕਰਨਾ ਪੈਣੈ, ਉਹ ਵੀ ਬੜਾ ਹੀ ਛੇਤੀ।  
ਅੰਕਟੇਵੀਆਸ! ਸਹਿਜੇ ਭਾਅ ਨਾਲ  
ਖੱਬਿਓਂ ਕਰ ਯੁੱਧ ਦੀ ਅਗਵਾਈ;  
ਮੈਦਾਨ ਪੱਧਰਾ, ਖੁੱਲ੍ਹਾ ਛੁੱਲ੍ਹਾ, ਛੱਕੇ ਛੁਡਾ ਦੁਸ਼ਮਨ ਦੇ।  
ਪਰ ਮੈਂ ਵਧੂੰਗਾ ਸੱਜਿਓਂ, ਤੂੰ ਚੱਲ ਖੱਬੇ ਪਾਸੇ।  
ਕਿਉਂ ਕੱਟਦਾ ਏਂ ਗੱਲ ਮੇਰੀ ਤੂੰ

ਅੰਕਟੇਵੀਆਸ-:

ਐਨਟਨੀ-:

ਇਸ ਤੱਦੀ ਦੇ ਵੇਲੇ?  
 ਔਕਟੇਵੀਅਸ-:  
 ਕੱਟਦਾ ਨਹੀਂ ਮੈਂ ਤੇਰੀ ਗੱਲ;  
 ਪਰ ਮੈਂ ਤਾਂ ਇੰਜ ਹੀ ਕਰਨੈ।  
 -ਅੱਗੇ ਵਧਦੇ ਹਨ-ਨਗਾਰਿਆਂ ਦੀ ਆਵਾਜ਼-  
 -ਬੁਟਸ, ਕੈਸੀਅਸ ਫੌਜ ਸਮੇਤ ਪ੍ਰਵੇਸ਼ ਕਰਦੇ ਹਨ-  
 ਬਰੂਟਸ-:  
 ਰੋਕੀਂ ਖੜ੍ਹੇ ਨੇ ਰਾਹ  
 ਜਿਵੇਂ ਗੱਲ ਕਰਨੀ ਹੋਵੇ।  
 ਤੱਕੜਾ ਰਹੀਂ ਟਿਟੀਨੀਅਸ!  
 ਕੈਸੀਅਸ-:  
 ਅਸੀਂ ਤਾਂ ਅੱਗੇ ਵਧ ਕੇ ਗੱਲ ਕਰਾਂ ਗੇ।  
 ਮਾਰਕ ਐਨਟਨੀ!  
 ਅੱਕਟੇਵੀਅਸ-:  
 ਕਰੀਏ ਇਸਾਰਾ, ਹੋਵੇ ਯਲਗਾਰ?  
 ਨਹੀਂ, ਸੀਜ਼ਰ! ਅਸੀਂ ਤਾਂ ਬੱਸ  
 ਜਵਾਬ ਦਿਆਂਗੇ ਉਹਨਾਂ ਦੇ ਹਮਲੇ ਦਾ।  
 ਅੱਗੇ ਵੱਧ, ਜਰਨੈਲ ਕੁੱਝ ਗੱਲ ਕਰਨਗੇ।  
 ਔਕਟੇਵੀਅਸ-:  
 ਜਿੰਨਾ ਚਿਰ ਨਾ ਮਿਲੇ ਇਸਾਰਾ  
 ਅਹਿੱਲ ਖਲੋਵੋ।  
 ਬਰੂਟਸ-:  
 ਪ੍ਰਹਾਰਨ ਤੋਂ ਪਹਿਲਾਂ ਗੱਲਾਂ,  
 ਕੀ ਇਰਾਦਾ ਦੇਸਵਾਸੀਓ?  
 ਔਕਟੇਵੀਅਸ-:  
 ਗੱਲਾਂ ਕਰਨ ਦਾ ਸੌਕ ਨਹੀਂ ਹੈ;  
 ਤੇਰੇ ਵਾਂਗੂੰ ਸ਼ਬਦਾਂ ਨਾਲ ਪਿਆਰ ਨਹੀਂ ਸਾਨੂੰ ।  
 ਬਰੂਟਸ-:  
 ਚੰਗੇ ਸ਼ਬਦ ਚੰਗੇ ਹੁੰਦੇ ਮਾੜੇ ਵਾਰਾਂ ਨਾਲੋਂ।  
 ਐਨਟਨੀ-:  
 ਮਾੜੇ ਵਾਰ ਕਰੋ ਬਰੂਟਸ  
 ਪਰ ਸ਼ਬਦ ਚੰਗੇ ਬੋਲੋਂ;  
 ਚੇਤੇ ਹੈ ਸੀ ਉਹ ਮੁੱਹਾ  
 ਸੀਜ਼ਰ ਦੀ ਛਾਡੀ ਜੋ ਕੀਤਾ  
 ਕਰਦਿਆਂ ਉਹਦੀ ਜੈ ਜੈਕਾਰ:  
 ਕੈਸੀਅਸ-:  
 'ਜੁਗ ਜੁਗ ਜੀਓ ਸੀਜ਼ਰ ਪਿਆਰੇ, ਸਦਾ ਤੇਰੀ ਜੈਕਾਰ!'  
 ਅੱਨਟਨੀ-:  
 ਤੇਰੇ 'ਵਾਰਾਂ' ਦਾ ਅੰਤ ਐਨਟਨੀ!  
 ਅਜੇ ਹੈ ਵੇਖਣ ਵਾਲਾ,  
 ਪਰ ਸ਼ਬਦ ਤੇਰਿਆਂ 'ਮਖਿਆਲਾਂ' ਦਾ  
 ਸ਼ਹਿਦ ਚੁਰਾਇਆ ਸਾਰਾ।  
 ਅੱਨਟਨੀ-:  
 ਪਰ ਡੰਗ ਤਾਂ ਨਹੀਂ ਚੁਰਾਇਆ।  
 ਬਰੂਟਸ-:  
 ਹਾਂ ਚੁਰਾਇਆ-  
 ਨਾਲੇ ਚੁਰਾਈ ਭਿਨਭਿਨਾਹਟ ਤੂੰ ਉਹਨਾਂ ਦੀ!

ਧਮਕੀ ਦੇਵੇਂ ਸਿਆਣਿਆਂ ਵਾਂਗੁੰ, ਡੱਸਣ ਤੋਂ ਪਹਿਲਾਂ।

ਐਨਟਨੀ-:

ਬਦਮੁਆਸੋ! ਤੁਸੀਂ ਤਾਂ ਇੰਜ ਨਾਂ ਕੀਤਾ!  
ਇੱਕ ਦੂਜੇ ਦੇ ਕਾਤਲ ਹੋ ਗਏ,  
ਜਦ ਸੀਜ਼ਰ ਦੀਆਂ ਕੋਹੀਆਂ ਵੱਖੀਆਂ!  
ਲੰਗੁਰਾਂ ਵਾਂਗ ਦੰਦ ਚੜਾਉਂਦੇ,  
ਪੱਪੀਆਂ ਵਾਂਗ ਲਾਡ ਸੀ ਕਰਦੇ  
ਵਾਂਗ ਗੁਲਾਮਾਂ ਸਜਦੇ ਕਰਦੇ,  
ਸੀਜ਼ਰ ਦੇ ਤਲਵੇ ਸੀ ਚੱਟਦੇ  
ਘਟੀਆ ਗਲੀ ਦੇ ਕੂਕਰ ਵਾਂਗੁੰ;  
ਬਦਬਖਤ ਕਾਸਕਾ ਪਿੱਛੋਂ ਦੀ ਆਇਆ  
ਗਰਦਨ ਉੱਤੇ ਖੰਜਰ ਚਲਾਇਆ:  
ਸਰਮ ਨਾ ਆਈ ਤੁਹਾਨੂੰ,  
ਓ, ਘਟੀਆ ਨਸਲ ਦੇ ਚਾਪਲੂਸੋ!

ਕੈਸੀਆਸ-:

ਚਾਪਲੂਸ!- ਵਾਹ, ਬਰੁਟਸ! ਸਦਕੇ ਤੌਰੇ!  
ਅੱਜ ਇਹ ਜੀਭ ਨਾ ਜ਼ਹਿਰ ਉਗਲਦੀ ਏਨਾ  
ਜੇ ਕੈਸੀਆਸ ਦੀ ਓਦੋਂ ਪੁੱਗਦੀ।

ਐਕਟੇਵੀਆਸ-:

ਛੱਡੋ ਸਭ ਕਾਰਨ ਵਾਰਨ, ਛੱਡੋ:  
ਬਹਿਸ ਮਬਾਹਸਾ ਨਾ ਕੱਢੇ ਪਸੀਨਾ;  
ਰੱਤ ਵੱਗੇ ਤਾਂ ਹੋਵੇ ਫੈਸਲਾ,  
ਲਾਲ ਲਹੂ ਦੇ ਕਤਰੇ ਦੇਵਣ  
ਸਬੂਤ ਮੇਰੀ ਇਸ ਗੱਲ ਦਾ:  
ਵੇਖੋ, ਤਲਵਾਰ ਮੈਂ ਅਪਣੀ ਸੁੰਡ ਲਈ ਹੈ  
ਸਾਜ਼ਸ਼ੀਆਂ ਨੂੰ ਸੋਧਨ ਖਾਤਰ:  
ਹੁਣ ਮਿਆਨੇ ਜਾਊ ਇਹ ਓਦੋਂ  
ਸੀਜ਼ਰ ਦੇ ਤੇਤੀ ਜ਼ਖਮਾਂ ਦਾ,  
ਜਦ ਇਹ ਮੁੱਲ ਚੁਕਾ ਲੂ,  
ਜਾਂ ਫਿਰ ਸੀਜ਼ਰ ਸਾਨੀ ਗੱਦਾਰਾਂ ਦੇ ਹੱਥਾਂ,  
ਹੋ ਜੂ ਖਦ ਜ਼ਿਬਾਹ।

ਬਰੁਟਸ-:

ਸੀਜ਼ਰ ਤੂੰ ਨਹੀਂ ਮਰਦਾ ਗੱਦਾਰਾਂ ਦੇ ਹੱਥਾਂ,  
ਜੇ ਤੂੰ ਜੋਖ ਪਰਖ ਲਈ ਹੈ ਅਪਣੀ ਟੋਲੀ।

ਐਕਟੇਵੀਆਸ-:

ਫਿਰ ਤਾਂ ਜਨਮ ਨਹੀਂ ਹੋਇਆ ਮੇਰਾ  
ਤਲਵਾਰ ਤੇਰੀ ਦਾ ਬਣਾਂ ਸ਼ਿਕਾਰ।  
ਓ, ਜੇ ਨਸਲ ਚੋਂ ਅਪਣੀ ਜੁਆਨਾਂ!

ਬਰੁਟਸ-:

ਸਭ ਤੋਂ ਉੱਤਮ ਹੋਵੇਂ ਤੂੰ ਅਸੀਲ,  
ਤਲਵਾਰ ਮੇਰੀ ਦੀ ਧਾਰ ਉਤਰਨਾ  
ਅਤੀ ਉੱਤਮ ਹੋਵੇ ਤੇਰੀ ਵਡਿਆਈ।

ਕੈਸੀਆਸ-:  
ਇਹ ਖਿੜੀਅਲ ਜਿਹਾ ਪਾੜ੍ਹੂ ਮੁੰਡਾ,  
ਬਹੁਰੂਪੀਏ ਯਾਸ਼ ਦਾ ਆੜੀ  
ਕਾਬਲ ਨਹੀਂ ਹੈ ਏਸ ਮਾਣ ਦੇ।

ਐਨਟਨੀ-:  
ਰਿਹਾ ਨਾ ਓਹੀ ਪੁਰਾਣਾ ਕੈਸੀਆਸ!

ਐਂਕਟੇਵੀਆਸ-:  
ਆ ਐਨਟਨੀ! ਚੱਲੀਏ ਏਥੋਂ!-

ਸੁਣੋ ਗੱਦਾਰੋ! ਸਾਡੀ ਲਲਕਾਰ-  
ਆਕੀ ਡਟੇ ਨੇ ਤੁਹਾਡੇ ਅੱਗੇ,  
ਹਿੰਸਤ ਹੈ ਤੇ ਚੁੱਕੋ ਤਲਵਾਰ;  
ਅੱਜ ਲੜਨੈ ਤਾਂ ਹੁਣੋ ਈ ਨਿੱਤਰੋ,  
ਨਹੀਂ ਤਾਂ ਜਦ ਵੀ ਜੀ ਕਰੋ।

-ਐਂਕਟੇਵੀਆਸ, ਐਨਟਨੀ ਤੇ ਫੌਜ ਦਾ ਪੁਸਥਾਨ-  
ਕਿਉਂ ਆਇਆ ਹੁਣ ਮਜ਼ਾ?

ਝੱਖਤ ਝੁੱਲਿਐ, ਕਾਂਗ ਚੜ੍ਹੀ ਐ  
ਬੇੜੀ ਠਿੱਲੀ, ਘਰੀ ਤੂੰਢਾਨੀਂ ,  
ਸਭਕੁਝ ਦਾਅ ਤੇ ਲੱਗਾ!

ਬਰੂਟਸ-:  
ਹੋ-ਲੁਸੀਲੀਆਸ ਹੋ-!ਸੁਣ ਜ਼ਰਾ,  
ਗੱਲ ਕਰਨੀ ਐ ਤੇਰੇ ਨਾਲ।

ਲੁਸੀਆਸ-:  
ਜੀ, ਸਰਦਾਰ!  
-ਬਰੂਟਸ ਤੇ ਲੁਸੀਲੀਆਸ ਗੱਲ ਕਰਦੇ ਹਨ-

ਮੈਸਾਲਾ!,-  
ਜੀ ਸਰਦਾਰ!-

ਕੈਸੀਆਸ-:  
ਅੱਜ ਮੇਰਾ ਹੈ ਜਨਮ ਦਿਹਾੜਾ:  
ਅੱਜ ਕੈਸੀਆਸ ਪੈਦਾ ਸੀ ਹੋਇਆ।  
ਮਿਲਾ ਹੱਥ ਮੈਸਾਲਾ!ਬਣ ਗਵਾਹ ਤੂੰ ਮੇਰਾ:  
ਅਪਣੀ ਰਜਾ ਵਿਰੁੱਧ, ਇੱਕ ਮੁਠਭੇੜ ਦੇ ਉੱਤੇ-  
ਹੋਈ ਜਿਵੇਂ ਸੀ ਧੋਪੀ ਨਾਲ-  
ਰਾਸ ਲੀਲਾ ਇਸ ਜੀਵਨ ਵਾਲੀ  
ਤੇ ਸੰਪੂਰਨ ਆਜ਼ਾਦੀ-  
ਸਭ ਕੁੱਝ ਲਾਣਾ ਪੈ ਗਿਐ ਦਾਅ ਉੱਤੇ ਅੱਜ!  
ਤੈਨੂੰ ਪਤੈ ਜੀਵਨ ਭਰ ਮੈਂ

ਐਪੀਕਿਯੂਰਸ ਦਾ ਰਿਹਾ ਪੱਕਾ ਅਨੁਯਾਈ।  
 ਪਰ ਹੁਣ ਮੈਂ ਬਦਲ ਗਿਆ ਹਾਂ,  
 ਮੰਣ ਲੰਗਾਂ ਸਗਨ ਸਗੂਨ,  
 ਭਵਿੱਖ ਵੱਲ ਜੋ ਕਰਨ ਇਸ਼ਾਰੇ:  
 ਸਾਰਡੀਜ਼ ਤੋਂ ਚੱਲਣ ਲੱਗਿਆਂ,  
 ਪੁਰਾਣੇ ਸਾਡੇ ਪਰਚਮ ਉੱਤੇ,  
 ਬਾਜ਼ ਦੋ ਤੱਕੜੇ ਮਾਰ ਝਪੱਟਾ ਆ ਬੈਠੇ ਸੀ,  
 ਖਾਂਦੇ ਪੀਂਦੇ ਫੌਜੀਆਂ ਹੱਥੋਂ,  
 ਫਿਲਧੀ ਤੀਕਰ ਆ ਪੁਰੰਚੇ ਸੀ;  
 ਪਰ ਅੱਜ ਸਵੇਰੇ ਉਡ ਗਏ ਕਿਧਰੇ,  
 ਪਤਾ ਨਹੀਂ ਕਿੱਥੇ?  
 ਉਡਦੇ ਹੋਏ ਸਿਰਾਂ ਤੋਂ ਸਾਡੇ ਵੇਖ ਰਹੇ ਸੀ ਥੱਲੇ  
 ਸਾਨੂੰ ਭੁੱਖੀਆਂ ਨਜ਼ਰਾਂ ਨਾਲ-  
 ਜਿਵੇਂ ਅੱਧਮੇਈ ਸ਼ਿਕਾਰ ਉਨ੍ਹਾਂ ਦਾ ਹੋਈਏ:  
 ਪਰਛਾਵੇਂ ਉਨ੍ਹਾਂ ਦੇ ਲੱਗਦੇ ਛਤਰ ਕਜ਼ਾ ਦਾ  
 ਸਾਡੀ ਫੌਜ ਦੇ ਸਿਰ ਤੇ ਤਣਿਆ:  
 ਲਗਦਾ ਜਿਵੇਂ ਪਰੇਤ ਜੂਨ ਨੂੰ ਪ੍ਰਾਪਤ ਹੋਣੀ।

ਮੈਸਾਲਾ-:

ਕੈਸੀਆਸ-:

ਬਰੂਟਸ-:

ਕੈਸੀਆਸ-:

ਵਿਸਵਾਸ ਕਰੋ ਨਾਂ ਏਦਾਂ।  
 ਵਿਸਵਾਸ ਤਾਂ ਹੈ ਪਰ ਅੱਧ ਪਰਚਾ;  
 ਇਉਂ ਤਾਂ ਮੈਂ ਹਾਂ ਤਾਜ਼ਾ ਦਮ ਵੀ-  
 ਪੂਰਾ ਤਿਆਰ ਜੂਝਣ ਨੂੰ ਹਰ ਖਤਰੇ ਨਾਲ।  
 ਤਾਂ ਵੀ ਲੂਸੀਲੀਆਸ।  
 ਸੁਣ, ਅੱਤ ਕੁਲੀਨ ਬਰੂਟਸ ਪਿਆਰੇ!  
 ਦੋਵਤੇ ਅੱਜ ਮਿਹਰਬਾਨ ਨੇ ਸਾਡੇ ਉੱਤੇ  
 ਅਮਨ ਦੇ ਆਸ਼ਕ ਰਹਿਕੇ,  
 ਭੋਗੀਏ ਪੂਰੀਆਂ ਉਮਰਾਂ!  
 ਪਰ ਮਾਮਲੇ ਮਨੁੱਖਾਂ ਵਾਲੇ  
 ਰਹਿਣ ਸਦਾ ਹੀ ਡਾਵਾਂਡਲ,  
 ਅੱਤ ਮੰਦੇ ਨੂੰ ਰੱਖ ਨਿਗਾਹੇ,  
 ਜੋ ਕਦੇ ਵੀ ਵਾਪਰ ਸਕਦੈ,  
 ਸੋਚ ਸਮਝਕੇ ਚੱਲੀਏ ਆਪਾਂ ਫਿਰ ਅੱਗੇ ਨੂੰ ਵਧੀਏ।  
 ਹੱਥਲਾ ਯੁੱਧ ਜੇ ਹਾਰ ਗਏ ਤਾਂ,  
 ਇਹ ਸਮਾਂ ਕਦੇ ਨਹੀਂ ਮਿਲਣਾ,

ਜੋ ਕੁਝ ਕਹਿਣਾ ਸੁਨਣਾ ਆਪਾਂ,  
ਇਹੋ ਪਲ ਹੈ ਆਖਰੀ ਮੌਕਾ:  
ਦੱਸੋ ਫਿਰ ਕੀ ਤੁਹਾਡੀ ਮਰਜ਼ੀ,  
ਕੀ ਕੀਤਾ ਏ ਪੱਕਾ ਇਰਾਦਾ?  
ਜੋ ਅਮੂਲ ਦਰਸ਼ਨ ਦਾ ਕਹਿੰਦੈ,  
ਜੀਹਦੇ ਲਈ ਖੁਦ ਕੈਟੋ ਨੂੰ ਹੀ  
ਇਲਜ਼ਾਮ ਮੈਂ ਦਿੱਤਾ ਮੌਤ ਉਹਦੀ ਦਾ,  
ਜੋ ਅਪਣੇ ਹੱਥਿੰ ਉਸ ਆਪ ਖਰੀਦੀ-  
ਮੈਂ ਨਾ ਜਾਣਾਂ ਕਿਉਂ?-ਪਰ ਮੈਨੂੰ ਲਗਦੈ:  
ਡਰ 'ਹੋਣੀ' ਦਾ ਅੱਤ ਕਮੀਨੀ ਕਾਇਰਤਾ ਹੁੰਦੀ-  
ਮਤਲਬ ਹੈ ਜੀਹਦਾ ਅੰਤ ਸਮੇਂ ਨੂੰ ਡੱਕਨ ਦੀ ਕੋਸ਼ਿਸ਼।  
ਮੈਂ ਤਾਂ ਬਸ ਨਾਲ ਸਬਰ ਦੇ ਵੇਖੀਂ ਜਾਵਾਂ, ਕਰਾਂ ਉਡੀਕ:  
ਉੱਪਰ ਵਾਲਿਆਂ ਦੀ ਕੀ ਏ ਮਰਜ਼ੀ -  
ਮਾਤ ਲੋਕ ਦੇ ਲੋਕਾਂ ਦੀ ਜੋ ਲਿਖਦੇ ਤਕਦੀਰ।

ਕੈਸੀਆਸ-:  
ਤਾਂ ਫਿਰ ਹਾਰ ਗਏ ਲੜਾਈ ਜੇ ਆਪਾਂ,  
ਚੰਗਾ ਲੱਗ੍ਹ ਤੈਨੂੰ  
ਵਿਜੇ ਜਲੂਸ ਚ ਰੋਮ ਦੀਆਂ ਸੜਕਾਂ ਉੱਤੇ,  
ਬੰਦੀ ਬਣਕੇ ਟੁਰਨਾ?

ਬਰੁਟਸ-:  
ਨਾਂ, ਕੈਸੀਆਸ! ਨਹੀਂ-ਓ ਪ੍ਰਤਿਸ਼ਠਤ ਰੋਮਨ,  
ਐਸਾ ਕਦੀ ਵੀ ਸੋਚੀਂ ਨਾਂ-  
ਕਿ ਕਦੇ ਬਰੁਟਸ ਪਹਿਨ ਜ਼ੰਜ਼ੀਰਾਂ,  
ਰੋਮਨ ਸੜਕੀਂ, ਚੱਲ੍ਹ ਬੰਦੀ ਬਣਕੇ-  
ਏਨਾ ਨੀਵਾਂ ਗਿਰ ਨਹੀਂ ਸਕਦਾ,  
ਮਨ ਏ ਉਹਦਾ ਬੜਾ ਮਹਾਨ।  
ਪਰ ਮਾਰਚ ਈਦੇ ਕੰਮ ਜੋ ਡਿੜਿਆ  
ਸਿਰੇ ਚਾੜੁਨਾ ਪੈਣੈ ਅੱਜ:  
ਪਤਾ ਨਹੀਂ ਮੈਨੂੰ ਏਸ ਤੋਂ ਪਿੱਛੋਂ  
ਫੇਰ ਕਦੇ ਮਿਲ ਸਕੀਏ ਆਪਾਂ,  
ਹੁਣੇ ਆਖੀਏ ਇੱਕ ਦੂਜੇ ਨੂੰ ਸਦਾ ਲਈ ਅਲਵਿਦਾ।  
ਸਦਾ ਲਈ ਅਲਵਿਦਾ-ਸਦਾ ਲਈ ਅਲਵਿਦਾ ਕੈਸੀਆਸ!  
ਸੁਖਿੰ ਸਾਂਦੀਂ ਜੇ ਫੇਰ ਮਿਲ ਗਏ, ਹੱਸਾਂ ਗੇ ਮੁਸਕਾਵਾਂ ਗੇ;  
ਨਹੀਂ ਤਾਂ ਮਿੱਤਰਾ!ਇਹ ਅਲਵਿਦਾ ਸਦੀਵੀ,

ਚੰਗੀ ਰਹਿ ਸੀ ਕਹੀ ਕਹਾਈ।

ਕੈਸੀਆਸ-:

ਸਦਾ ਲਈ ਅਲਵਿਦਾ ਬਰੂਟਸ! ਸਦਾ ਲਈ ਅਲਵਿਦਾ;  
ਮੁਸਕਾਵਾਂਗੇ ਸੱਚੀਂ, ਜੇ ਫੇਰ ਮਿਲਾਂ ਗੇ, ਨਹੀਂ ਤਾਂ ਮਿੱਤਰਾ!  
ਸੱਚੀਂ ਮੁਚੀਂ ਚੰਗੀ ਰਹਿਣੀ ਕਹੀ ਕਹਾਈ-  
ਇਹ ਅਲਵਿਦਾ ਸਦੀਵੀ।

ਬਰੂਟਸ-:

ਚੱਲ ਫੇਰ ਕਰ ਅਗਵਾਈ ਹੋ ਕੇ ਅੱਗੇ:-  
ਜੋ ਵੀ ਵੇਖੇ ਮੂੰਹ ਪਾਵੇ ਉੰਗਲਾਂ,  
ਅੱਜ ਦੇ ਯੁੱਧ ਦਾ ਦੱਸੇ ਅੰਤ ਸਾਮ ਹੋਣ ਤੋਂ ਪਹਿਲਾਂ!  
ਹਾਲੀਂ ਤਾਂ ਪਰ ਇਹੋ ਕਾਫੀ ਕਿ ਅੰਤ ਇਸ ਦਿਨ  
ਦਾ ਪੱਕਾ ਹੋਣਾ; ਤੇ ਜਦ ਹੋ ਜਾ ਸੀ ਪਤਾ ਲੱਗ ਜੂ  
ਜੋ ਵੀ ਹੋਇਆ।

ਚੱਲੋ-ਹੋ-! ਪਾਓ ਚਾਲੇ ਅੱਗੇ ਵੱਲ!

-ਪ੍ਰਸਥਾਨ-

-ਸੀਨ-੨। ਫਿਲਪੀ ਦਾ ਯੁੱਧ ਖੇਤਰ-

ਬਰੂਟਸ-:

ਹੋ ਸਵਾਰ, ਸਰਪਟ ਭਜਾ ਲੈ ਘੋੜਾ ਮੈਸਾਲਾ!

ਦੇ ਹੁਕਮ ਜੋ ਲਿਖੇ ਪਰਚਿਆਂ ਉਤੇ,

ਦੂਜੇ ਪਾਸੇ ਛੋਜਾਂ ਨੂੰ:

(ਖਤਰੇ ਦੇ ਬਿਗਲ ਵਜਦੇ ਹਨ)

ਸਭ ਨੂੰ ਕਹੋ ਕਰਨ ਯਲਗਾਰ, ਪੈਣ ਟੁੱਟ ਕੇ ਹੋਕੇ ਕੱਠੇ;

ਔਕਟੇਵੀਅਸ ਵਾਲੇ ਪਾਸੇ ਮੈਨੂੰ ਕੰਮ ਠੰਢਾ ਹੀ ਲਗਦੈ-

ਅਚਾਨਕ ਇੱਕ ਕਰਾਰਾ ਧੱਕਾ ਪੈਰ ਹਲਾ ਦੂ, ਲੰਮੇ ਪਾ ਦੂ।

ਕਰ ਮੈਸਾਲਾ! ਸੁਆਰੀ-ਤੇਜ਼ ਤੱਤਾਰੀ:

ਆਖ ਉਨ੍ਹਾਂ ਨੂੰ 'ਕੱਠੇ ਬੋਲੇ ਹੱਲਾ'।

-ਪ੍ਰਸਥਾਨ-

-ਸੀਨ-੩। ਫਿਲਪੀ ਦੇ ਮੈਦਾਨ-

-ਯੁੱਧ ਖੇਤਰ ਦਾ ਇੱਕ ਹੋਰ ਹਿੱਸਾ-

ਕੈਸੀਆਸ-:

-ਯੁੱਧ ਨਾਦ-ਕੈਸੀਆਸ ਤੇ ਟਿਟੀਨੀਆਸ ਦਾ ਪ੍ਰਵੇਸ਼-

ਓ ਵੇਖ, ਟਿਟੀਨੀਆਸ! ਵੇਖ ਕਾਇਰ ਨੱਸ ਰਹੇ ਨੇ!

ਮੈਂ ਤਾਂ ਆਪੂ ਅਪਣਾ ਵੈਰੀ ਹੋਇਆ;

ਜਦ ਵੇਖਿਆ ਪਿੱਠ ਵਿਖਾਉਂਦਾ ਪਰਚਮ ਬਰਦਾਰ

ਕਾਇਰ ਨੂੰ ਮੈਂ ਵੱਡ ਸੁਟਿਆ ਤੇ ਪਰਚਮ ਲਿਆ ਉਠਾ।

ਟਿਟੀਨੀਆਸ-:

ਕੈਸੀਆਸ! ਬਰੂਟਸ ਕੀਤੀ ਕਾਹਲੀ

ਹੁਕਮ ਸੁਣਾਇਆ, ਹੱਲਾ ਬੁਲਵਾਇਆ:  
 ਐਕਟੇਵੀਅਸ ਵਾਲੇ ਪਸੇ ਕੁੱਝ ਲਾਭ ਮਿਲ ਗਿਆ ਸਾਨੂੰ,  
 ਕਾਹਲੀ ਕਾਹਲੀ ਹੱਥ ਜਾ ਪਾਇਆ:  
 ਲੁੱਟਣ ਪੈ ਗੀ ਫੌਜ ਉਧਰ:  
 ਐਧਰ ਐਨਟਨੀ ਚੜ੍ਹ ਅਇਆ,  
 ਚਾਰੇ ਪਾਸਿਓਂ ਘੋਰਾ ਪਾਇਆ,  
 ਹੋ ਗਏ ਅਸੀਂ ਸਾਰੇ ਲਾਚਾਰ।

### -ਪ੍ਰਵੇਸ਼ ਪਿੰਡਾਰਸ-

ਪਿੰਡਾਰਸ:-

ਹੋਰ ਹਟੇ ਪਿੱਛੇ ਸਰਕਾਰ! ਹੋਰ ਵੀ ਪਿੱਛੇ;  
 ਮਾਰਕ ਐਨਟਨੀ ਆ ਵੜਿਆ ਹੈ ਬੈਮੀਂ ਸਰਕਾਰ!  
 ਭੱਜੇ ਏਥੋਂ, ਕੁਲੀਨ ਕੈਸੀਅਸ! ਹੋਰ ਵੀ ਪਿੱਛੇ ਦੌੜੋ।  
 ਇਹ ਟੀਲਾ ਤਾਂ ਕਾਫ਼ੀ ਹੈ ਪਿੱਛੇ।

ਕੈਸੀਅਸ:-

ਵੇਖ-ਵੇਖ, ਟਿਟੀਨੀਅਸ!  
 ਕੀ ਮੇਰੇ ਹੀ ਹਨ ਉਹ ਤੰਬੂ ਅੱਗ ਜਿਨ੍ਹਾਂ ਨੂੰ ਲੱਗੀ?  
 ਜੀ, ਸਰਦਾਰ! ਤੁਹਾਡੇ ਹੀ ਹਨ ਉਹ ਬੈਮੀ।

ਟਿਟੀਨੀਅਸ:-

ਟਿਟੀਨੀਅਸ! ਜੇ ਤੈਨੂੰ ਹੈ ਪਿਆਰ ਮੇਰੇ ਨਾਲ  
 ਚੜ੍ਹ ਜਾ ਮੇਰੇ ਘੋੜੇ ਉੱਤੇ,  
 ਗੱਡ ਦੇ ਅੱਡੀਆਂ ਵੱਖੀਆਂ ਦੇ ਵਿੱਚ  
 ਤੇ ਹਵਾ ਵਾਕਰਾਂ ਮੁੜਕੇ ਆ,  
 ਤਸੱਲੀਬਖਸ਼ ਤੂੰ ਖਬਰ ਲਿਆ  
 ਔਹ ਪਰੇ ਫੌਜ ਹੈ ਜਿਹੜੀ ਦੁਸ਼ਮਣ ਹੈ ਕਿ ਦੋਸਤ?

ਟਿਟੀਨੀਅਸ:-

ਮੈਂ ਤਾਂ ਗਿਆ ਕਿ ਆਇਆ ਸਰਦਾਰ!

### -ਪ੍ਰਸ਼ਾਨ-

ਕੈਸੀਅਸ:-

ਜਾ ਪਿੰਡਾਰਸ! ਉੱਚਾ ਚੜ੍ਹ ਏਸ ਟੀਲੇ ਦੇ ਉੱਤੇ,  
 ਜਿੱਥੋਂ ਤੈਨੂੰ ਟਿਟੀਨੀਅਸ ਨਜ਼ਰਿੰ ਆਵੇ:  
 ਜੋ ਵੀ ਵੇਖੋਂ ਦੱਸਾਂ ਸੈਨੂੰ, ਕੀ ਮੈਦਾਨੇ ਹੁੰਦਾ,  
 ਮੇਰੀ ਨਜ਼ਰ ਤਾਂ ਪਹਿਲੋਂ ਈ ਮੋਟੀ,  
 ਕੁਝ ਵੀ ਨਜ਼ਰ ਨਾ ਆਵੇ।

### -ਪਿੰਡਾਰਸ ਪ੍ਰਸ਼ਾਨ ਕਰਦਾ ਹੈ-

ਅੱਜ ਦਿਹਾੜੇ ਮੈਂ ਪਹਿਲਾ ਸਾਹ ਲੀਤਾ ਇਸ ਜੱਗ ਦੇ ਉੱਤੇ,  
 ਸਮੇਂ ਦਾ ਚੱਕਰ ਪੁਰਾ ਚੱਲਕੇ ਪੁੱਜਾ ਓਸੇ ਥਾਂ ਤੇ-  
 ਜਿੱਥੋਂ ਮੇਰਾ ਆਦਿ ਸੀ ਹੋਇਆ,  
 ਓਥੇ ਅੰਤ ਅੱਜ ਹੋ ਸੀ-  
 ਇਸ ਜੀਵਨ ਦਾ ਚੱਕਰ ਅੱਜ ਤਾਂ ਬੱਸ ਸਮਾਪਤ ਦਿੱਸੇ।  
 -ਹਾਂ, ਬਈ ਵੱਡਿਆ! ਕੀ ਤੂੰ ਖਬਰ ਲਿਆਇਆ?

ਪਿੰਡਾਰਸ-:  
 ਕੈਸੀਆਸ-:  
 ਪਿੰਡਾਰਸ-:  
 (ਉੱਪਰੋਂ) ਓਹ! ਮੇਰੇ ਸਰਦਾਰ!  
 ਕੀ ਖਬਰ ਹੈ?  
 ਟਿਟੀਨੀਆਸ ਘੇਰ ਲਿਆ ਹੈ ਘੁੜਸਵਾਰਾਂ  
 ਜੋ ਉਹਦੇ ਵੱਲ ਲਾਉਂਦੇ ਅੱਡੀਆਂ, ਹਮਲਾ ਕਰਦੇ;  
 ਪਰ ਉਹ ਵੀ ਅੱਡੀ ਲਾਈਂ ਜਾਵੇ:  
 ਹੁਣ ਤਾਂ ਚੜ੍ਹੇ ਨੇ ਬਿਲਕੁਲ ਉਹਦੇ ਉੱਤੇ:-  
 ਹੁਣ ਟਿਟੀਨੀਆਸ!--, ਤੇ ਹੁਣ ਕੁੱਝ ਉੱਤਰੇ:-  
 ਓ! ਹੁਣ ਤਾਂ ਉਹ ਵੀ ਉੱਤਰ ਆਇਆ:-  
 ਹੋਇਆ ਗਿਰਫਤਾਰ:-ਤੇ ਸੁਣੋ ਜ਼ਰਾ!-  
 ਮਾਰ ਰਹੇ ਨੇ ਜੈਕਾਰੇ ਨਾਲ ਖੁਸ਼ੀ ਦੇ, ਨਚਦੇ ਟੱਪਦੇ।  
 (ਜੈਕਾਰਿਆਂ ਦਾ ਸ਼ੋਰ)

ਕੈਸੀਆਸ-:  
 ਆ ਜਾਂ ਥੱਲੇ, ਵੇਖ ਨਾਂ ਹੋਰ।  
 ਓਹ! ਕਿੱਡਾ ਵੱਡਾ ਕਾਇਰ ਹਾਂ ਮੈਂ!  
 ਜੀਂਦੇ ਜੀ ਵੇਖ ਲਿਆ ਮੈਂ ਤਾਂ,  
 ਸਭ ਤੋਂ ਚੰਗਾ ਮਿੱਤਰ ਮੇਰਾ  
 ਬੰਦੀ ਬਣਦਾ ਅੱਖਾਂ ਸਾਹਵੇਂ!  
 -ਪ੍ਰਵੇਸ਼ ਪਿੰਡਾਰਸ-

ਐਧਰ ਆ ਬਈ ਵੱਡਿਆ!  
 ਪਾਰਬੀਆ ਵਿੱਚ ਮੈਂ ਬਣਇਆ ਬੰਦੀ ਤੈਨੂੰ, ਹੈਂ ਕਿ ਨਾਂ?  
 ਤੇ ਕਸਮ ਖੁਆਈ, ਬਖਸ਼ੀ ਜਾਨ-  
 ਕਿ ਹੁਕਮ ਮੇਰਾ ਬਜਾਏਂ ਗਾ ਤੂੰ:  
 ਆ ਜਾ ਫਿਰ ਹੁਣ ਕਸਮ ਨਿਭਾ-  
 ਜਾਹ ਕੀਤਾ ਤੈਨੂੰ ਆਜ਼ਾਦ;  
 ਓਹੀ ਤਿੱਖੀ ਤਲਵਾਰ ਉਤਾਰ ਛਾਤੀ ਵਿੱਚ ਮੇਰੀ,  
 ਸੀਜ਼ਰ ਦੀਆਂ ਆਂਦਰਾਂ ਜਿਸ ਦਿੱਤੀਆਂ ਸੀ ਫਾੜ।  
 ਉੱਤਰ ਦੇਣ ਲਈ ਰੁਕਣ ਦੀ ਲੋੜ ਨਹੀਂ ਹੈ:  
 ਆਹ ਲੈ ਫੜ ਏਸਦਾ ਕਬਜ਼ਾ;  
 ਪਰ ਕੱਢਣ ਦੇ ਚਿਹਰਾ ਪਹਿਲਾਂ-  
 ਵੇਖ ਜਿਵੇਂ ਮੈਂ ਕੱਜ ਲਿਆ ਹੈ-  
 ਹੁਣ ਉਤਾਰ ਸਿੱਧੀ ਤਲਵਾਰ ਵਿੱਚ ਸੀਨੇ ਦੇ ਮੇਰੋ।-  
 ਸੀਜ਼ਰ! ਬਦਲਾ ਤੇਰਾ ਹੋਇਆ ਪੂਰਾ ਨਾਲ ਉਸੇ ਤਲਵਾਰ  
 ਜੀਹਨੇ ਲਈ ਸੀ ਤੇਰੀ ਜਾਨ।  
 -ਮਰ ਜਾਂਦਾ ਹੈ-

ਪਿੰਡਾਰਸ-:  
 ਏਦਾਂ ਮੈਂ ਹੋਇਆਂ ਆਜ਼ਾਦ!  
 ਪਰ ਮੈਂ ਇੰਜ ਕਦੇ ਨਾ ਕਰਦਾ-  
 ਜੇ ਮੰਨੀ ਜਾਂਦੀ ਮੇਰੀ।  
 ਓ ਕੈਸੀਆਸ! ਦੇਸ਼ ਏਸ ਤੋਂ ਦੂਰ ਜਾਵਾਂ ਗਾ ਦੌੜ,  
 ਜਿੱਥੇ ਕੋਈ ਰੋਮ ਦਾ ਵਾਸੀ ਪਛਾੜ੍ਹੂ ਕਦੇ ਨਾ ਮੈਨੂੰ।  
 -ਪ੍ਰਸਥਾਨ ਕਰਦਾ ਹੈ-  
 -ਟਿਟੀਨੀਆਸ ਤੇ ਮੈਸਾਲੇ ਦਾ ਮੁੜ ਪ੍ਰਵੇਸ਼-  
 ਮੈਸਾਲਾ-:  
 ਟਿਟੀਨੀਆਸ! ਇਹ ਤਾਂ ਹੈ ਬੱਸ ਬਦਲਾ ਸਦਲਾ;  
 ਸਰਦਾਰ ਬਰੂਟਸ ਦੀ ਸ਼ਕਤੀ ਨੇ  
 ਔਕਟੇਵੀਆਸ ਤਾਈਂ ਧੂਲ ਚਟਾਈ,  
 ਜਿਵੇਂ ਕੈਸੀਆਸ ਦੀਆਂ ਫੌਜਾਂ ਨੂੰ  
 ਐਨਟਨੀ ਮਾਰ ਭਜਾਇਆ।  
 ਟਿਟੀਨੀਆਸ-:  
 ਇਹੋ ਖਬਰਾਂ ਧਰਵਾਸ ਦੇਣ ਗੀਆਂ  
 ਕੈਸੀਆਸ ਤਾਈਂ ਪੂਰਾ।  
 ਮੈਸਾਲਾ-:  
 ਕਿੱਥੇ ਤੂੰ ਸੀ ਛੱਡਿਆ ਉਹਨੂੰ?  
 ਟਿਟੀਨੀਆਸ-:  
 ਨਿੰਮੇਝੂਣਾ ਤੇ ਉਪਰਾਮ,  
 ਗੁਲਾਮ ਪਿੰਡਾਰਸ ਨਾਲ,  
 ਛੱਡਿਆ ਸੀ ਇਸ ਟੀਲੇ ਉੱਤੇ।  
 ਮੈਸਾਲਾ-:  
 ਕੀ ਉਹ ਪਿਆ ਨੀ ਧਰਤੀ ਉੱਤੇ?  
 ਟਿਟੀਨੀਆਸ-:  
 ਜਿਉਂਦਿਆਂ ਵਾਂਗ ਪਿਆ ਨਹੀਂ ਉਹ।  
 ਹਾਏ! ਮੇਰਾ ਦਿਲ!  
 ਮੈਸਾਲਾ -:  
 ਕੀ ਉਹੀਓ ਨਹੀਂ ਹੈ ਇਹ?  
 ਟਿਟੀਨੀਆਸ-:  
 ਨਹੀਂ ਮੈਸਾਲਾ! ਹੈ ਤਾਂ ਉਹੀਓ-  
 ਪਰ ਜਿੰਦਾ ਨਹੀਂ ਹੈ ਕੈਸੀਆਸ-  
 ਓ ਛਿਪਦੇ ਸੁਰਜ!  
 ਜਿਵੇਂ ਅਪਣੀਆਂ ਸੁਰਖ ਕਿਰਨਾਂ ਵਿੱਚ  
 ਡੁੱਬ ਰਿਹੈਂ ਤੂੰ ਅੱਜ ਦੀ ਰਾਤ:  
 ਓਵੇਂ ਲਾਲ ਲਹੂ ਚ ਆਪਣੇ  
 ਕੈਸੀਆਸ ਦਾ ਦਿਨ ਡੁੱਬ ਗਿਆ ਏ,-  
 ਰੋਮ ਦਾ ਸੁਰਜ ਡੁੱਬ ਗਿਆ ਏ!  
 ਸਾਡਾ ਦਿਨ ਵੀ ਲੱਭ ਗਿਆ ਏ;  
 ਘਿਰੇ ਨੇ ਬੱਦਲ, ਤਰੇਲਾਂ ਪਈਆਂ,  
 ਭਿਆਨਕ ਖਤਰੇ ਉੱਤਰ ਆਏ ਨੇ;

ਸਾਡੇ ਵੀ ਸਭ ਕਾਰਜ ਮੁੱਕੇ!  
ਸਵੈ-ਵਿਸ਼ਵਾਸ ਦੀ ਕਮੀ ਨੇ ਮੇਰੀ  
ਸਾਇਦ ਇਹ ਕਾਰਾ ਹੈ ਕੀਤਾ।  
ਮੈਸਾਲਾ-:  
ਚੰਗੀ ਸਫਲਤਾ ਦੇ ਅਵਿਸ਼ਵਾਸ,  
ਕਰ ਦਿੱਤਾ ਇਹ ਕਾਰਾ!  
ਆਹ! ਓ, ਘਰਣਤ ਗਲਤੀ-  
ਸੋਗੀ ਦਿਲਗੀਰੀ ਦੀ ਦੁਖਤਰ!-  
ਸਿੱਧੀ ਸੋਚ ਕਿਉਂ ਪਾਏਂ ਕੁਰਾਹੇ,  
ਕਿਉਂ ਵਿਖਵੇਂ ਐਸੇ ਸੁਪਨੇ,  
ਜੋ ਸਾਕਾਰ ਕਦੇ ਨਹੀਂ ਹੁੰਦੇ?  
ਆਹ! ਓ ਗਲਤੀ, ਭਰਮ ਭੁਲੇਖਾ!-  
ਤੇਜ਼ਗਾਮ ਪ੍ਰਵੇਸ਼ ਹੈ ਤੇਰਾ ਗਰਭ ਦੁਆਰੇ;  
ਪਾਏਂ ਡੇਰਾ ਪੱਕਾ ਓਥੇ, ਜਨਮ ਲਵੇਂ ਨਾਂ:  
ਮਾਰ ਦੇਵੇਂ ਮਾਂ ਬੇਚਾਰੀ ਜਿਸ ਧਾਰਿਆ ਤੈਨੂੰ!  
ਪਿੰਡਾਰਸ! ਓ ਪਿੰਡਾਰਸ! ਕਿੱਥੇ ਹੈਂ ਤੂੰ?

ਟਿਟੀਨੀਅਸ-:  
ਤੂੰ ਲੱਭ ਓਸਨੂੰ ਟਿਟੀਨੀਅਸ!  
ਮੈਸਾਲਾ-:  
ਮੈਂ ਜਾਨਾਂ ਸਰਦਾਰ ਬਰੂਟਸ ਵੱਲੇ,  
ਠੋਸਣ ਇਹ ਇਤਲਾਅ ਉਹਦੇ ਕੰਨਿੰ-  
'ਠੋਸਣ' ਸ਼ਬਦ ਪ੍ਰਯੋਗ ਕਰਾਂ ਏਸ ਲਈ:  
ਮਾਰੂ ਫੌਲਾਦ, ਤੀਰ ਜ਼ਹਿਰੀਲੇ, ਉਹਦੇ ਕੰਨਾਂ ਖਾਤਰ  
ਮਿੱਠੇ ਹੋਸਨ ਕਿਤੇ ਜ਼ਿਆਦਾ ਏਸ ਖਬਰ ਦੇ ਨਾਲੋਂ।  
ਟਿਟੀਨੀਅਸ-:

'ਰੱਬ ਰਾਖਾ', ਮੈਸਾਲਾ!  
-ਮੈਸਾਲਾ ਜਾਂਦਾ ਹੈ-  
ਓਨਾਂ ਚਿਰ ਮੈਂ ਲੱਭਦਾ ਪਿੰਡਾਰਸ।  
'ਵੀਰ' ਕੈਸੀਆਸ! ਕਿਉਂ ਘੱਲਿਆਂ ਸੀ ਏਥੋਂ ਮੈਨੂੰ?  
ਕੀ ਮੈਂ ਮਿਲਿਆ ਨਾ ਸੀ ਤੇਰੇ ਮਿੱਤਰਾਂ ਤਾਂਈਂ?  
ਕੀ ਇਹ ਜੈ ਮਾਲਾ ਮੇਰੇ ਮੱਥੇ ਨਹੀਂ ਧਰੀ ਸੀ ਉਹਨਾਂ  
ਤਾਂ ਜੋ ਦੇ ਦੇਵਾਂ ਮੈਂ ਤੈਨੂੰ ਫਤਿਹ ਦਾ ਸੁੱਖ ਸੁਨੇਹਾ?  
ਸੁਣੇ ਨਹੀਂ ਸਨ ਤੈਨੂੰ ਉਹਨਾਂ ਦੇ ਜੈਕਰੇ?  
ਸਦ ਅਫਸੋਸ! ਤੂੰ ਤਾਂ ਸਭ ਕੁਝ ਗਲਤ ਸਮਝਿਆ।  
ਪਰ ਠਹਿਰ ਜ਼ਰਾ, ਲੈ ਫੜ ਅਪਣਾ ਹਾਰ, ਧਰ ਮੱਥੇ ਤੇ-  
ਤੇਰੇ ਮਿੱਤਰ ਬਰੂਟਸ ਹੁਕਮ ਸੀ ਕੀਤਾ,  
ਦੇ ਦੇਵਾਂ ਇਹ ਤੈਨੂੰ, ਤੇ ਮੈਂ ਕਰਦਾਂ ਤਾਪੀਲ ਹੁਕਮ ਦੀ।-

ਝਬਦੇ ਆ ਬਰੂਟਸ! ਆ ਕੇ ਵੇਖ ਜ਼ਰਾ  
ਕਿਵੇਂ ਕੀਤੇ ਸਤਿਕਾਰ ਮੈਂ 'ਵੀਰ' ਕਾਇਸ ਕੈਸੀਆਸ ਦਾ;-  
ਇਜਾਜ਼ਤ ਹੋਵੇ ਦੇਵਗਣ ਤੁਹਾਡੀ,  
ਰੋਮਨ ਹੋਣ ਦਾ ਫਰਜ਼ ਨਿਭਾਵਾਂ-  
ਕੈਸੀਆਸ ਦੀ ਸ਼ਮਸੀਰ ਸੁਆਗਤ,  
ਟਿਟੀਨੀਆਸ ਦੇ ਉਤਰ ਦਿਲ ਵਿੱਚ।

-ਮਰ ਜਾਂਦਾ ਹੈ-

-ਖਤਰੇ ਦਾ ਬਿਗਲ ਵੱਜਦਾ ਹੈ-ਮੈਸਾਲੇ ਨਾਲ ਬਰੂਟਸ,  
ਜਵਾਂਸਾਲ ਕੇਟੇ, ਸਟਰੇਟੇ ਵਾਲਯੂਮੀਨੀਆਸ  
ਤੇ ਲੂਸੀਲੀਆਸ ਦਾ ਪ੍ਰਵੇਸ਼-

ਕਿਥੇ ਸੈਸਾਲਾ! ਪਈ ਹੈ ਉਹਦੀ ਲਾਸ?

ਐਹ ਪਰੇ; ਤੇ ਟਿਟੀਨੀਆਸ

ਕਰ ਰਿਹੈ ਵਿਰਲਾਪ।

ਟਿਟੀਨੀਆਸ ਦਾ ਮੂੰਹ ਤੇ ਉੱਪਰ ਵੱਲ ਹੈ।

ਉਹ ਤੇ ਕਤਲ ਪਿਆ ਹੈ ਹੋਇਆ।

ਓ ਜੂਲੀਆਸ ਸੀਜ਼ਰ!

ਤੂੰ ਹਾਲਿੰ ਵੀ ਸ਼ਕਤੀਵਰ ਹੈਂ!

ਆਤਮਾ ਤੇਰੀ ਫਿਰੇ ਆਵਾਰਾ,

ਸਾਡੇ ਢਿੱਡਿਂ ਧੱਕੀਂ ਜਾਵੇ ਸਾਡੀਆਂ ਹੀ ਤਲਵਾਰਾਂ।

-ਖਤਰੇ ਦੇ ਬਿਗਲ ਦੀ ਧੀਮੀ ਆਵਾਜ਼-

ਵੇਖੋ- 'ਵੀਰ' ਟਿਟੀਨੀਆਸ!-

ਵੇਖੋ ਇਹਨੇ ਕਿੱਦਾਂ ਕੈਸੀਆਸ ਨੂੰ ਜੈਮਾਲਾ ਪਹਿਨਾਈ!

ਹੈ ਸਨ ਕੋਈ ਦੋ ਰੋਮਨ ਜਿੰਦਾ ਏਨੁਂ ਵਰਗੇ?

ਰੋਮਨਾਂ ਦੇ ਸਿਰਤਾਜ਼ ਰੋਮਨੋ! ਅਲਵਿਦਾ ਤੁਹਾਨੂੰ!

ਸੰਭਵ ਨਹੀਂ ਫਿਰ ਪੈਦਾ ਹੋਸੀ ਰੋਮ ਚ ਤੁਹਾਡਾ ਸਾਨੀ।

ਮਿੱਤਰੋ! ਮੈਂ ਰਿਣੀ ਬੜਾ ਹੰਡੂਆਂ ਦਾ,

ਦੇਣੇ ਇਸ ਮਿੱਤਰ ਨੂੰ

ਪਰ ਹੁਣ ਵਕਤ ਨਹੀਂ ਮੇਰੇ ਕੋਲ,

ਵਿਖਾ ਨਹੀਂ ਸਕਦਾ ਤੁਹਾਨੂੰ-

ਪਰ ਕੈਸੀਆਸ! ਮੈਂ ਵਕਤ ਕੱਢਾਂ ਗਾ,

ਕੱਢੂ ਸਮਾਂ ਜ਼ਰੂਰ।-

ਏਸ ਲਈ ਹੁਣ ਚੱਲੋ ਏਥੋਂ, ਇਹਦੀ ਲਾਸ ਨੂੰ ਭੇਜੋ ਬੈਸੋਸ!

ਕਿਰਿਆ ਕਰਮ ਨਹੀਂ ਕਰਨਾ ਪੜਾਅ ਤੇ-

ਬਰੂਟਸ:-

ਮੈਸਾਲਾ:-

ਬਰੂਟਸ:-

ਗੱਭਰੂ ਕੇਟੋ:-

ਬਰੂਟਸ:-

ਗੱਭਰੂ ਕੇਟੋ:-

ਬਰੂਟਸ:-

ਤਾਂ ਜੋ ਤਕਲੀਫ਼ ਨਾਂ ਹੋਵੇ ਸਭ ਨੂੰ।  
 ਲੁਸੀਲੀਆਸ! ਆ, ਤੇ ਕੇਟੇ ਗਭਰੇਟ! ਤੂੰ ਵੀ ਆ;  
 ਚੱਲੀਏ ਆਪਾਂ ਮੈਦਾਨਿ ਜੰਗ ਨੂੰ।-  
 ਲੇਬੀਓ ਤੇ ਫਲਾਵੀਆਸ! ਵਧਾਓ ਅੱਗੇ ਫੌਜਾਂ:-  
 ਤਿੰਨ ਵੱਜੇ ਨੇ ਹੁਣ; ਓ ਰੋਮਨ ਵੀਰੋ! ਰਾਤ ਪੈਣ ਤੋਂ ਪਹਿਲਾਂ,  
 ਕਰ ਕੇ ਦੂਜਾ ਹੱਲਾ ਕਿਸਮਤ ਅਜ਼ਮਾਈਏ ਆਪਾਂ।  
 -ਪ੍ਰਸਥਾਨ-

- ਸੀਨ-੪। ਮੈਦਾਨਿ ਜੰਗ ਦਾ ਹੋਰ ਹਿੱਸਾ-  
 -ਜੰਗੀਬਿਗਲਵੱਜਦੇਹਨ; ਦੋਵਾਂਧਿਰਾਂਦੇਸਿਪਾਹੀਸੂਝਰਹੇਹਨ;  
 ਬਰੂਟਸ, ਗੱਭਰੂ ਕੇਟੇ, ਲੁਸੀਲੀਆਸ ਤੇ ਹੋਰਾਂ ਦਾ ਪ੍ਰਵੇਸ਼-  
**ਬਰੂਟਸ-:**  
 ਕੁਝ ਨਹੀਂ ਵਿਗਿੜਿਆ ਹਾਲੇ ਮਿੱਤਰੋ! ਵਕਤ ਸੰਭਾਲੋ,  
 ਕਰ ਲੋ ਉੱਚੀਆਂ ਧੋਣਾ!  
**ਗੱਭਰੂ ਕੇਟੇ-:**  
 ਹੈ ਕੋਈ ਹਰਾਮੀ ਐਸਾ, ਜੋ ਕਰੇ ਨਾ ਉੱਚੀ ਧੋਣ?  
 ਹੈ ਕੋਈ ਜੋ ਆਉਂਦੇ ਮੇਰੇ ਨਾਲ?  
 ਮੈਦਾਨਿ ਜੰਗ ਚ ਖੜਾ ਕਰਾਂ ਐਲਾਨ:-  
 ਮਾਰਕ ਕੇਟੇ ਦਾ ਪੁੱਤ ਲਲਕਾਰੇ, ਹੋ!-  
 ਜਾਬਰਾਂ ਦਾ ਦੁਸ਼ਮਣ ਜਾਨੀ,  
 ਪਰ ਦੇਸ਼ ਦਾ ਅਪਣੇ ਮਿੱਤਰ;  
 ਮਾਰੇ ਲਲਕਾਰੇ ਪੁੱਤ ਕੇਟੇ ਦਾ-ਹੋ-  
**ਬਰੂਟਸ-:**  
 -ਦੁਸ਼ਮਣ ਨੂੰ ਟੁੱਟ ਕੇ ਧੈ ਜਾਂਦਾ ਹੈ-  
 ਤੇ ਮੈਂ ਬਰੂਟਸ-ਮਾਰਕਸ ਬਰੂਟਸ-  
 ਦੇਸ਼ ਪ੍ਰੇਮੀ ਬਰੂਟਸ ਹਾਂ ਮੈਂ;  
 ਪਹਿਚਾਣੋ ਅੱਜ ਬਰੂਟਸ ਤਾਈਂ !  
 -ਹਮਲਾ ਕਰਦਾ ਹੈ। ਜਵਾਂਸਾਲ ਕੇਟੇ ਕਾਬੂ ਆ ਜਾਂਦਾ ਹੈ।  
**ਲੁਸੀਆਸ-:**  
 ਓ ਜਵਾਨ ਜਹਾਨ ਕੇਟੇ!  
 ਛਿੱਗ ਪਿਆ ਹੈਂ ਧਰਤੀ?  
 ਟਿਟੀਨੀਆਸ ਵਾਂਗੂੰ ਤੂੰ ਵੀ  
 ਵੀਰਗਤੀ ਨੂੰ ਪ੍ਰਾਪਤ ਹੋਇਆ;  
 ਸ਼ਾਇਦ ਮਿਲੇ ਸਨਮਾਨ ਵੀ ਤੈਨੂੰ  
 ਕੇਟੇ ਦਾ ਪੁੱਤਰ ਜਿਉਂ ਹੋਇਆ।  
**ਸਿਪਾਹੀ-੧-:**  
 ਬੰਦੀ ਹੋ, ਜਾਂ ਮਰਦਾ ਹੋ!

ਲੂਸੀਆਸ-:

ਬੰਦੀ ਬਣਾਂ ਕਿਉਂ ਮਰਨ ਦੀ ਖਾਤਰ?  
ਮਾਰ ਤਤਕਾਲ ਤੂੰ ਮੈਨੂੰ, ਲੁੱਟ ਲੈ ਮਾਲ।  
(ਧਨ ਪੇਸ਼ ਕਰਦੈ)

ਸਿਪਾਹੀ-੧-:

ਹੁਣੈ ਮਾਰ ਬਰੂਟਸ ਤਾਈਂ, ਖੱਟ ਨਾਮਣਾ ਮਾਰ ਕੇ ਮੈਨੂੰ।  
ਏਦਾਂ ਅਸੀਂ ਨਹੀਂ ਕਰਨਾ,  
ਹੁਕਮ ਨਹੀਂ ਹੈ ਸਾਨੂੰ-

ਸਿਪਾਹੀ-੨-:

ਸਰਦਾਰਾਂ ਨੂੰ ਕੈਦ ਹੈ ਕਰਨਾ!  
ਰਸਤਾ ਛੱਡੋ, ਛੀੜ ਕਰੋ-ਹੋ!-

ਸਿਪਾਹੀ-੩-:

ਐਨਟਨੀ ਨੂੰ ਦੱਸੋ ਜਾਕੇ ਬਰੂਟਸ ਗਿਆ ਹੈ ਫਤਿਆ।  
ਮੈਂ ਦੇਣਾਂ ਇਤਲਾਹਾ।-

ਐਨਟਨੀ-:

ਜਰਨੈਲ ਗਿਆ ਹੈ ਆਪ ਹੀ ਆ।  
-ਪ੍ਰਵੇਸ਼ ਐਨਟਨੀ-

ਲੂਸੀਆਸ-:

ਬਰੂਟਸ ਫੜ ਲਿਆ-ਫਤਿਆ ਗਿਆ ਬਰੂਟਸ, ਸਰਕਾਰ!  
ਕਿੱਥੇ ਹੈ ਉਹ?  
ਸੁਰੱਖਿਅਤ ਐਨਟਨੀ! ਬਿਲਕੁਲ ਸੁਰੱਖਿਅਤ ਹੈ ਬਰੂਟਸ:  
ਜੁੱਰਾਤ ਕਰ ਵਿਸ਼ਵਾਸ ਦਿਲਾਵਾਂ  
ਕੋਈ ਦੁਸ਼ਮਣ ਛੂਹ ਨਾ ਸੱਕੇ ਜਿੰਦਾ ਬਰੂਟਸ ਤਾਈਂ-  
ਵੀਰ ਬੜਾ ਹੈ, ਬੜਾ ਹੀ ਭੱਦਰ ਉਹ ਜੀਆਲਾ:  
ਰੱਖਿਆ ਕਰਨ ਦੇਵਤੇ ਉਸਦੀ ਏਸ ਜ਼ਲਾਲਤ ਕੋਲੋਂ!

ਐਨਟਨੀ-:

ਜਦ ਵੀ ਮਿਲਿਆ ਮਿਲੂਗਾ ਤੈਨੂੰ ਜਿੰਦਾ ਜਾਂ ਫਿਰ ਮੁਰਦਾ,  
ਬਰੂਟਸ ਵਾਂਗੂ ਮਿਲ੍ਹ ਬਰੂਟਸ, ਤੜਕ ਭੜਕ ਨਹੀਂ ਪੈਣੀ ਮੰਦੀ।  
ਇਹ ਬਰੂਟਸ ਨਹੀਂ ਹੈ ਮਿੱਤਰ!  
ਪਰ ਮੈਂ ਯਕੀਨ ਦਿਲਾਵਾਂ ਤੈਨੂੰ,  
ਇਨਾਮ ਮਿਲੂਗਾ ਓਨਾ ਹੀ ਏਹਦਾ:  
ਇਹਨੂੰ ਰੱਖੋ ਸੁਰੱਖਿਆ ਨਾਲ,  
ਦੇਖ ਭਾਲ ਤੁਸੀਂ ਕਰਨੀ ਪੂਰੀ;  
ਦੁਸ਼ਮਣ ਨਾਲੋਂ ਮਿੱਤਰ ਚੰਗੇ ਅਜੇਹੇ ਬੰਦੇ ਮੇਰੇ।  
ਜਾਓ ਲੱਭੋ ਬਰੂਟਸ ਤਾਈਂ, ਜਿੰਦਾ ਹੈ ਜਾਂ ਮੋਇਆ,  
ਦਿਓ ਇਤਲਾਹ ਲਿਆਕੇ ਮੈਨੂੰ ਅੱਕਟੇਵੀਅਸ ਵਾਲੇ ਤੰਬੂ,  
ਕਿ ਕਿਵੇਂ, ਕਿੱਥੇ, ਕੀ ਕੀ ਹੋਈਂ ਜਾਂਦੇ।

-ਸੀਨ-ਪ। ਮੈਦਾਨ ਦਾ ਇੱਕ ਹੋਰ ਹਿੱਸਾ।  
 -ਪ੍ਰਵੇਸ਼ ਬਰੂਟਸ, ਡਾਰਡੇਨੀਆਸ, ਕਲੀਟਸ, ਸਟਰੋਟੇ ਤੇ  
 ਵੌਲਯੂਮੀਨੀਆਸ-

ਬਰੂਟਸ-:

ਬਚਿਓ ਖੁਚਿਓ, ਬੇਚਾਰੇ ਮਿੱਤਰੋ!  
 ਆਓ ਬੈਠੋ; ਕਰੋ ਅਰਾਮ ਇਸ ਪੱਥਰ ਉੱਤੇ।

ਕਲੀਟਸ-:

ਸਟਾਟੀਲੀਆਸ ਮਸ਼ਾਲਚੀ ਸੀ ਜੋ ਰਾਹ ਵਿਖਾਵਣ ਵਾਲਾ,  
 ਮਾਲਿਕ! ਮੁੜਕੇ ਨਹੀਂ ਉਹ ਆਇਆ:  
 ਆਜ਼ਾਦ ਹੈ ਜਾਂ ਬੰਦੀ ਬਣਿਆ  
 ਜਾਂ ਫਿਰ ਕਤਲ ਉਹ ਹੋਇਆ-  
 ਕੋਈ ਪਤਾ ਨਹੀਂ ਲੱਗਾ-।

ਬਰੂਟਸ-:

ਆ ਬੈਠ ਕਲੀਟਸ ਏਥੇ! 'ਕਤਲ' ਸ਼ਬਦ ਹੀ ਸਹੀ ਹੈ;  
 ਕਤਲ ਕਰਨਾ ਤਾਂ ਰਵਾਜ ਬਣ ਗਿਆ।  
 ਆ ਜ਼ਰਾ ਹੁਣ ਗੱਲ ਸੁਣ ਮੇਰੀ-(ਕੰਨ ਚ ਕੁੱਝ ਕਹਿੰਦਾ ਹੈ)

ਕਲੀਟਸ-:

ਕੀ ਆਖਿਆ? ਮੈਂ, ਸਰਕਾਰ? ਨਾਂ-ਨਾਂ, ਕਦੇ ਵੀ ਨਾਂ-  
 ਸਾਰੀ ਮਿਲਦੀ ਹੋਵੇ ਦੁਨੀਆਂ-ਤਾਂ ਵੀ ਨਾਂ।

ਬਰੂਟਸ-:

ਸ਼ਾਂਤ, ਤਾਂ ਫਿਰ ਠੰਢ ਰੱਖ; ਕੁੱਝ ਨਾ ਬੋਲ।

ਕਲੀਟਸ-:

ਉਲਟ ਏਸ ਦੇ ਆਪਣੇ ਆਪ ਨੂੰ ਮਾਰ ਲਵਾਂ ਮੈਂ!

ਬਰੂਟਸ-:

ਦਰਦੇਨੀਆਸ! ਤੂੰ ਸੁਣ ਜ਼ਰਾ-

(ਕੰਨ ਚ ਕੁੱਝ ਕਹਿੰਦਾ ਹੈ)

ਅਜੇਹੀ ਕਰਾਂ ਮੈਂ ਕਰਤੂਤ?

ਓ ਦਰਦੇਨੀਆਸ!

ਓ ਕਲੀਟਸ!

ਕਿਹੜੀ ਕੋਝੀ-ਕਿਹੜੀ ਮਾੜੀ-

ਕਰੋ ਬੇਨਤੀ ਬਰੂਟਸ ਤੈਨੂੰ?

ਕਹਿੰਦੇ ਕਤਲ ਕਰਾਂ ਮੈਂ ਉਹਨੂੰ।

ਵੇਖ ਕਲੀਟਸ! ਉਹ ਧਿਆਨ ਮਗਨ ਹੈ।

ਕਲੀਟਸ-:

ਕੁਲੀਨ ਪਿਆਲਾ ਗ੍ਰਾਮ ਦਾ ਭਰਿਆ-

ਪਲਕਾਂ ਉਪਰੋਂ ਛਲਕ ਰਿਹਾ ਹੈ।

ਬਰੂਟਸ-:

ਐਧਰ ਆ ਵੌਲਯੂਮੀਨਸ ਭਲਿਆ! ਸੁਣ ਮੇਰੀ ਇੱਕ ਗੱਲ-

ਵੌਲਯੂਮੀਨਸ-:

ਹੁਕਮ ਕਰੋ ਮੇਰੇ ਸਰਦਾਰ?

ਬਰੂਟਸ-:

ਸੁਣ ਵੌਲਯੂਮੀਨਸ! ਗੱਲ ਹੈ ਏਦਾਂ:

ਪਰੇਤ ਸੀਜ਼ਰ ਦਾ ਨਜ਼ਰੀਂ ਆਇਐ ਰਾਤੀਂ,

ਵੱਖੋ ਵੱਖਰੇ ਮੌਕਿਆਂ ਉੱਤੇ, ਵੱਖੋ ਵੱਖਰੀ ਥਾਈਂ;  
ਪਹਿਲਾਂ ਸਾਰਡੀਜ਼ ਨਾਜ਼ਲ ਹੋਇਆ,  
ਰਾਤਿਂ ਫਿਲਧੀ ਦੇ ਮੈਦਾਨੀਂ:-  
ਮੈਂ ਜਾਣਦਾਂ ਆ ਗਿਐ ਮੇਰਾ ਵੇਲਾ।

ਵੈਲਯੂਮੀਨਸ-:  
ਬਰੂਟਸ-:

ਨਹੀਂ, ਮੈਨੂੰ ਵਿਸਵਾਸ ਏ ਪੱਕਾ, ਏਦਾਂ ਹੀ ਹੈ ਹੋਣਾ;  
ਵੇਖ ਵੈਲਯੂਮੀਨਸ! ਵੇਖ ਇਹ ਦੁਨੀਆਂ

ਕਿਵੇਂ ਬਦਲਦੀ ਜਾਂਦੀ;  
ਮਾਰ ਮਾਰ ਕੇ ਕਿਵੇਂ ਦੁਸ਼ਮਣਾਂ,  
ਖਾਤੇ ਕੰਢੇ ਧੱਕ ਲਿਆਂਦੈ?

-ਖਤਰੇ ਦਾ ਧੀਮਾ ਸ਼ੋਰ-

ਆਪੂੰ ਜੇ ਕੁੱਦ ਪਈਏ ਆਪਾਂ  
ਇਜ਼ਤ ਰਹਿ ਜੂ ਅਪਣੀ;  
ਰੁਕੇ ਰਹੇ ਤਾਂ ਮੂਧੇ ਸੁੱਟ੍ਠੇ ਦੇ ਕੇ ਧੱਕੇ ਦੁਸ਼ਮਣਾ।  
ਵੈਲਯੂਮੀਨਸ ਭਲਿਆ! ਪਤਾ ਏ ਤੈਨੂੰ

ਆਪਾਂ ਦੋਵੇਂ ਕੱਠੇ ਪਾਠਸ਼ਾਲਾ ਸੀ ਜਾਇਆ ਕਰਦੇ:  
ਉਸ ਪੁਰਾਣੇ ਪਰੇਮ ਦਾ ਸਦਕਾ  
ਬਿਨੇ ਕਰਾਂ ਮੈਂ ਤੈਨੂੰ :  
ਫੜ ਮੇਰੀ ਤਲਵਾਰ ਦਾ ਕਬਜ਼ਾ,  
ਕਰ ਲੈ ਸਿੱਧੀ ਮੇਰੇ ਵੱਲ,  
ਦੌੜ ਕੇ ਆਵਾਂ ਉੱਤਰ ਜਾਵਾਂ,  
ਤਿੱਖੀ ਧਰ ਤੋਂ ਇਹਦੀ।

ਵੈਲਯੂਮੀਨਸ-:  
ਕਲੀਟਸ-:

-ਖਤਰੇ ਦਾ ਸ਼ੋਰ-

ਭੱਜੋ-ਭੱਜੋ-ਮੇਰੇ ਆਕਾ!  
ਹੁਣ ਠਹਿਰਣ ਦਾ ਵੇਲਾ ਹੈ ਨੀ।

ਬਰੂਟਸ-:

ਅਲਵਿਦਾ ਮਿੱਤਰੋ ਸਭ ਤਾਈਂ:-  
ਤੈਨੂੰ ਵੀ ਵੈਲਯੂਮੀਨਸ; ਤੇ ਤੈਨੂੰ ਸਟਰੈਟੋ,  
ਤੂੰ ਤਾਂ ਸਾਰਾ ਵਕਤ ਲੰਘਾਇਐ ਸੌਂ ਕੇ।-  
ਐ ਮੇਰੇ ਹਮਵਤਨੋ! ਮੈਂ ਚੱਲਿਆਂ ਗਦ ਗਦ-  
ਖੁਸ਼ਨਸੀਬ ਬੜਾ ਹਾਂ-ਜੋ ਵੀ ਮਿਲਿਆ  
ਵਢਾ ਦਾ ਪੁਤਲਾ ਮਿਲਿਆ-  
ਬੇਵਢਾ ਨਹੀਂ ਮਿਲਿਆ ਕੋਈ।

ਅੱਜ ਦਿਹਾੜੇ ਜੰਗ ਹਾਰਨ ਦੇ-  
ਹਾਰ ਕੇ ਵੀ ਮੈਂ ਜਿੱਤਣਾ-  
ਔਕਟੇਵੀਆਸ ਤੇ ਮਾਰਕ ਐਨਟਨੀ,  
ਹੀਣੀ ਅਪਣੀ ਜਿੱਤ ਤੇ ਜੋ ਫੁੱਲ ਰਹੇ ਨੇ-  
ਫਿੱਕੀ ਪੈ ਸੂ ਸਾਨ ਉਨ੍ਹਾਂ ਦੀ,  
ਤੇਜ ਮੇਰੇ ਦੇ ਅੱਗੇ-। ਏਸ ਲਈ ਹੁਣ  
ਫਤਿਹ ਬੁਲਾਉਣਾਂ ਫੌਰਨ; ਬਰੂਟਸ ਦੇ ਹੁਣ  
ਮੁੱਕ ਚੱਲੇ ਬੋਲ-ਹਿਆਤੀ ਦਾ ਮੁੱਕਿਆ ਇਤਹਾਸ।  
ਮੌਤ ਰਾਤ੍ਰੀ ਪਲਕਾਂ ਚੁੰਮੀਆਂ, ਨੀਂਦ ਚੜ੍ਹੀ ਐ ਨੈਣਾਂ,  
ਅਹਿੱਲ ਆਰਾਮ ਕਰੁ ਇਹ ਦੇਹੀ-  
ਪ੍ਰਾਪਤੀ ਏਸ ਘੜੀ ਦੀ ਖਾਤਰ  
ਹੱਡ ਤੋੜ ਮੁਸ਼ਕਤ ਕੀਤੀ ਜੀਹਨੇ।  
-ਖਤਰੇ ਦਾ ਸ਼ੋਰ- 'ਭੱਜੋ, ਦੌੜੋ, ਭੱਜੋ' ਦੀਆਂ ਚੀਖਾਂ-

ਕਲੀਟਸ-:

ਬਰੂਟਸ-:

-ਕਲੀਟਸ, ਦਰਦੇਨੀਆਸ ਤੇ ਵੈਲਯੂਮੀਨਸ ਦਾ ਪ੍ਰਸਥਾਨ-  
ਸਟਰੈਟੋ! ਬਿਨੇ ਹੈ ਮੇਰੀ,  
ਰੁਕ ਜਾ ਅਪਨੇ ਮਾਲਿਕ ਕੋਲ:  
ਚੰਗਾ ਨਾਮ ਕਮਾਇਐ ਤੂੰ-ਮਾਛਮੱਤਾ ਏ ਜੀਵਨ ਤੇਰਾ,  
ਤਾਂ ਤੇ ਕਬਜ਼ਾ ਫੜ ਸ਼ਸ਼ਕਿਰ ਦਾ ਮੇਰੀ,  
ਮੂੰਹ ਫੇਰ ਲੀਂ ਦੂਜੇ ਪਾਸੇ;  
ਦੌੜ ਕੇ ਜਦ ਮੈਂ ਉੱਤਰਾਂ ਧਾਰ ਤੋਂ ਇਹਦੀ।

ਸਟਰੈਟੋ-:

ਬਰੂਟਸ-:

ਪਹਿਲਾਂ ਹੱਥ ਮਿਲਾ ਲੋ ਸਰਦਾਰ!  
ਤੇ ਲਓ ਅਲਵਿਦਾ ਮੇਰੀ।  
ਅਲਵਿਦਾ, ਨੇਕ ਸਟਰੈਟੋ!-  
ਸੀਜ਼ਰ! ਹੁਣ ਤਾਂ ਸਾਂਤ ਹੋ ਜਾ;  
ਨਹੀਂ ਸੀ ਮਾਰਿਆ ਤੈਨੂੰ,  
ਏਦੂ ਘੱਟ ਸ਼ੁਭ ਕਾਮਨਾਂ ਨਾਲ।  
(ਅਪਣੀ ਤਲਵਾਰ ਤੇ ਦੌੜ ਕੇ ਮਰ ਜਾਂਦਾ ਹੈ)  
-ਖਤਰੇ ਦਾ ਨਾਦ-ਸੈਨਾ ਵਾਪਸੀ ਦਾ ਬਿਗਲ-  
-ਔਕਟੇਵੀਆਸ, ਐਨਟਨੀ ਤੇ ਸੈਨਾ ਦਾ ਪ੍ਰਵੇਸ਼-ਲੂਸੀਲੀਆਸ  
ਤੇ ਮੈਸਾਲਾ ਜ਼ੰਜ਼ੀਰਾਂ ਚ ਬੰਨ੍ਹੇ ਹਨ-  
ਇਹ ਕਿਹੜੇ ਬੰਦਾ?

ਔਕਟੇਵੀਆਸ-:

ਮੈਸਾਲਾ-:

ਮੇਰੇ ਮਾਲਿਕ ਦਾ ਹੈ ਇਹ ਬੰਦਾ-  
ਹਾਂ, ਸਟਰੈਟੋ! ਕਿੱਥੇ ਮਾਲਿਕ ਤੇਰਾ?  
ਮੈਸਾਲਾ! ਜਿਸ ਗੁਲਾਮੀ ਵਿੱਚ ਤੂੰ ਬੱਝਾ,  
ਉਸ ਤੋਂ ਆਜ਼ਾਦ ਹੈ ਉਹ:  
ਇਹ ਫਾਤਿਹ ਕੁੱਝ ਕਰ ਨਹੀਂ ਸਕਦੇ,  
ਬੱਸ ਸਾੜ ਹੀ ਸਕਦੇ ਉਹਨੂੰ;  
ਬਰੂਟਸ ਤਾਂ ਖੁਦ ਅਪਣਾ ਫਾਤਿਹ-  
ਕੋਈ ਬਲੀ ਨਹੀਂ ਹੈ ਐਸਾ,  
ਜੋ ਉਸ ਦਾ ਕਾਤਲ ਕਹਿਲਾਵੇ,  
ਜਿੱਤ ਦਾ ਸਿਰ ਤੇ ਮੁਕਟ ਸਜਾਵੇ।

ਲੁਸੀਅਸ-:

ਸ਼ਾਨ ਬਰੂਟਸ ਦੀ ਇਹੋ ਹੈ  
ਇੰਜ ਖੰਡੇ ਦੀ ਧਾਰ ਉਤਰਨਾ!  
ਸੁਕਰਗੁਜ਼ਾਰ ਲੁਸੀਲੀਅਸ ਤੇਰਾ  
ਕਥਨ ਉਸਦਾ ਸਿਰ ਨਾਲ ਨਿਭਾਇਆ।

ਐਂਕਟੇਵੀਅਸ-:

ਬਰੂਟਸ ਦੇ ਸਭ ਖਿਦਮਤਗਾਰ,  
ਮੇਰੀ ਸੇਵਾ ਲਈ ਰਹਿਣ ਤਿਆਰ।  
ਕਿਉਂ ਓ ਜਣਿਆ! ਬਣੇਂਗਾ ਚਾਕਰ ਮੇਰਾ?

ਸਟਰੈਟੋ-:

ਜੀ ਸਰਕਾਰ! ਜੇ ਮੈਸਾਲਾ ਕਰੇ ਸਿਫਰਾਸ਼ ਮੇਰੀ।  
ਭਲੇ ਮੈਸਾਲਾ! ਕਰ ਸਿਫਾਰਸ਼ ਇਹਦੀ।

ਮੈਸਾਲਾ-:

ਮਾਲਿਕ ਮੇਰਾ ਕਿੱਦਾਂ ਮਰਿਆ? ਦੱਸ ਸਟਰੈਟੋ!

ਸਟਰੈਟੋ -:

ਮੈਂ ਫੜੀ ਸੀ ਖੜਗ ਓਸਦੀ,  
ਉਹ ਜਦ ਧਾਰ ਉੱਤਰਿਆ।

ਮੈਸਾਲਾ-:

ਜੀ ਐਂਕਟੇਵੀਅਸ! ਰੱਖ ਲਓ ਚਾਕਰ ਆਪਣਾ:  
ਜਿਨ ਤੋੜ ਨਿਭਾਈ ਮਾਲਿਕ ਮੇਰੇ ਨਾਲ।

ਐਨਟਨੀ-:

ਅੱਤ ਕੁਲੀਨ, ਅੱਤ ਭੁਦਰ ਸੀ ਇਹ,  
ਰੋਮਨ ਅੱਤ ਮਹਾਨ, ਇਸ ਜੁੰਡਲੀ ਵਿੱਚੋਂ :  
ਬਾਕੀ ਸਾਰੇ ਹਸਦ ਦੇ ਮਾਰੇ

ਨਿਰਮਾਮ ਕਾਤਲ ਮਹਾਨ ਸੀਜ਼ਰ ਦੇ:

ਪਰ ਇਹ ਇੱਕ ਇੱਕਲਾ ਹੀ ਸੀ

ਜਿਸ ਸਰਬੱਤ ਦਾ ਭਲਾ ਸੋਚਿਆ-

ਨਾਲ ਈਮਾਨ ਹੱਥ ਮਿਲਾਇਆ

ਬੇਈਮਾਨ ਸਾਜ਼ਸ਼ੀਆਂ ਨਾਲ;

ਜੀਵਨ ਉਸਦਾ ਸਹਿਜਮਈ ਸੀ,

ਭੱਦਰ ਸੀ, ਅਸੀਲ ਸੀ ਉਹ-  
ਤੱਤ-ਮਿਸ਼ਨ ਸੀ ਐਸਾ ਉਸ ਵਿੱਚ  
ਵਕਤ ਪਵੇ ਤਾਂ ਖੁਦ ਕੁਦਰਤ ਉਠੇ  
ਪੂਰੀ ਦੁਨੀਆਂ ਨੂੰ ਲਲਕਾਰੇ :  
'ਆਹ ਸੀਗਾ ਇੱਕੋ ਇੱਕ ਮਾਨਵ ਪੂਰਾ'-

ਐਕਟੇਵੀਅਸ-:

'ਮੇਰਾ ਲਹੂ, ਮੇਰਾ ਤੁਖਮ, ਪੁੱਤਰ ਮੇਰਾ'!

ਇਹਦੇ ਗੁਣਾਂ ਅਨੁਸਾਰ ਕਰੋ ਵਿਹਾਰ,  
ਪੂਰੇ ਰਸਮ ਰਿਵਜ਼ਾਂ ਨਾਲ ਕਰੋ ਸਸਕਾਰ,

ਪੂਰਾ ਦਿਓ ਸਤਿਕਾਰ।

ਅੱਜ ਦੀ ਰਾਤ ਮੇਰੇ ਥੈਮੇ ਅੰਦਰ,

ਦਿਹ ਇਸਦੀ ਸੁਖਆਸਣ ਹੋਵੇ,

ਸੂਰਵੀਰ ਕਿਸੇ ਯੋਧੇ ਵਾਂਗੂੰ,

ਇਜ਼ਤ ਮਾਣ ਵੀ ਪੂਰਾ ਹੋਵੇ।-

ਬੱਸ ਫਿਰ ਆਰਾਮ ਕਰੇ ਹੁਣ ਸੈਨਾ: ਆਪਾਂ ਏਥੋਂ ਚੱਲੀਏ,

ਖੁਸ਼ੀਆਂ ਲੱਧੋ ਦਿਹੂੰ ਦੀ ਦੌਲਤ ਹਿੱਸੇ ਆਉਂਦੀ ਮੱਲੀਏ॥

-ਪ੍ਰਸਥਾਨ-

